



ਆਸਾ ਬਾਣਾ ਸ੍ਰੀ ਰਵਿਦਾਸ ਜੀਉ ਕੀ
 ੧੭ ਸਤਿਗੁਰ ਪ੍ਰਸਾਦਿ ॥ (ਅੰਗ 486)
 || ਆਸਾ ॥ ਤੁਮ ਚੰਦਨ ਹਮ ਇਰੰਡ ਬਾਪੁਰੇ
 ਸੰਗਿ ਤੁਮਾਰੇ ਬਾਸਾ ॥

ਹਰ ਦਫਾ ਗੁਰਬਾਣੀ ਦਾ ਯਸ਼ ਕਰਨ ਲੱਗਿਆਂ ਇਹੋ
ਬੇਨਤੀ ਕਗੀਦੀ ਹੈ ਕਿ ਅਸੀਂ ਕੋਈ ਗੁਰੂ, ਪੀਰ, ਪੈਰਾਬਰ,
ਔਲੀਏ, ਸਾਧੂ ਬਣ ਕੇ ਯਸ਼ ਨਹੀਂ ਕਰਦੇ ਬਲਕਿ ਹਜ਼ੂਰ ਦੀ
ਬਾਣੀ ਦੇ ਕੂਕਰ-ਮਗਾਸੀ ਬਣ ਕੇ ਮਾਲਕ ਦਾ ਯਸ਼ ਕਰੀਦਾ ਹੈ
ਅਤੇ ਹਰ ਵਕਤ ਇਹੋ ਬੇਨਤੀ ਕਗੀਦੀ ਹੈ ਸੱਚੇ ਪਾਤਿਸ਼ਾਹੋ!
ਜਿਨ੍ਹਾਂ ਚਿਰ ਇਸ ਤਨ ਅੰਦਰ ਸੁਆਸ ਹਨ ਕਿਰਪਾ ਕਰਕੇ
ਇਸੇ ਹੀ ਤਰ੍ਹਾਂ ਆਪਣਾ ਯਸ਼ ਕਰਾਉਂਦੇ ਰਹਿਣਾ। ਦੂਜੀ
ਬੇਨਤੀ, ਹਰ ਦਫਾ, ਆਈ ਸੰਗਤ ਅੱਗੇ ਕਗੀਦੀ ਹੈ ਕਿ
ਦੁਨੀਆਂ ਉੱਤੇ ਕੋਈ ਦੇਰਹਾਰੀ ਗੁਰੂ ਨਹੀਂ ਹੈ। ਪੁਰਨ ਸੰਤਾਂ ਦੇ
ਉਚਾਰਨ ਕੀਤੇ ਮਹਾਂਵਾਕ (ਗੁਰਬਾਣੀ) ਹੀ ਗੁਰੂ ਹੈ ਜਿਸ
ਪ੍ਰਥਾਏ ਹਜ਼ੂਰ ਪੰਜਵੇਂ ਪਾਤਿਸ਼ਾਹ, ਸ੍ਰੀ ਗੁਰੂ ਅਰਜਨ ਦੇਵ ਜੀ
ਮਹਾਰਾਜ਼ ਨੇ ਆਪਣੇ ਸਤਿਗੁਰ, ਹਜ਼ੂਰ ਚੰਥੇ ਪਾਤਿਸ਼ਾਹ, ਸ੍ਰੀ
ਗੁਰੂ ਰਾਮਦਾਸ ਜੀ ਮਹਾਰਾਜ਼, ਸੌਢੀ ਸੁਲਤਾਨ ਦੇ ਉਚਾਰਨ
ਕੀਤੇ ਮਹਾਂਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕਰ
ਕੇ ਇਹ ਨਿਰਨਾ ਹੀ ਕਰ ਦਿੱਤਾ ਹੈ ਕਿ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
 ਗੁਰੂ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥

(ਅੰਗ 982)

ਜੋ ਪ੍ਰਾਣੀ ਗੁਰਬਾਣੀ ਦੇ ਬਚਨਾਂ ਨੂੰ ਸਤਿ ਕਰ ਕੇ ਮੰਨਦਾ ਹੈ, ਗੁਰਬਾਣੀ ਉਸਦਾ ਮਿਲਾਪ ਪਰਤੱਖ ਤਾਕਤ ਨਾਲ ਕਰਾਂਦਿਦੀ ਹੈ। ਪਰ ਇਸ ਭੇਦ ਦੀ ਪ੍ਰਾਪਤੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

ਜਦੋਂ ਅਸੀਂ ਖੁਦ ਪਾਠ ਕਰਦੇ ਹਾਂ ਜਾਂ ਪਾਠ, ਅਖੰਡਪਾਠ
ਕਰਾਉਂਦੇ ਹਾਂ ਤਾਂ ਉਸ ਪਾਠ/ਅਖੰਡਪਾਠ ਦੇ ਭੋਗ ਉਪੰਤ
ਜੋ ਗੁਰਵਾਕ (ਹੁਕਮਨਾਮਾ) ਆਉਂਦਾ ਹੈ ਉਹ ਸਾਡੇ ਲਈ ਗੁਰੂ
ਦਾ ਹੁਕਮ ਹੁੰਦਾ ਹੈ। ਇਸ ਬਾਰੇ ਵੀ ਹਜ਼ੂਰ ਨੇ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਵਿਚ ਮਹਾਂਵਾਕ ਦਰਜ ਕਰ ਕੇ ਨਿਰਨਾ ਕੀਤਾ
ਹੋਇਆ ਹੈ



ਗੁਰ ਵਾਕ੍ਤ ਨਿਰਮਲੁ ਸਦਾ ਚਾਨਣੁ

ਨਿਤ ਸਾਚੂ ਤੀਰਥੁ ਮਜਨਾ ॥ (ਅੰਗ 687)

ਕਿ ਸਹਿਜ ਅਵਸਥਾ ਵਿਚ ਆਇਆ ਹੁਕਮਨਾਮਾ ਸਾਰੀ ਕਾਇਨਾਤ ਵਾਸਤੇ ਚਾਨਣ ਮੁਨਾਗਾ ਹੁੰਦਾ ਹੈ ਅਤੇ ਸਾਡੇ ਕਰਮਾਂ ਦੀ ਮੈਲ ਸਾਫ਼ ਕਰਨ ਵਾਸਤੇ ਮੰਜਨ ਦਾ ਕੰਮ ਕਰਦਾ ਹੈ। ਇਸ ਲਈ ਸਾਨੂੰ ਆਪਣੀ ਰਹਿਣੀ ਉਸ ਹੁਕਮਨਾਮੇ ਅਨੁਸਾਰ ਬਣਾਉਣੀ ਚਾਹੀਦੀ ਹੈ।

ਅੱਜ ਜੁਗੋ ਜੁਗ ਅਟਲ, ਤਖਤ ਚਵਰ ਦੇ ਮਾਲਿਕ, ਨਾਮ
ਦੇ ਜਹਾਜ਼, ਸ਼ਬਦ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦਾ 415ਵਾਂ
ਪਹਿਲਾ ਪ੍ਰਕਾਸ਼ ਦਿਵਸ ਹੈ। ਇਥੋਂ ਆਈ ਹੋਈ ਸਾਰੀ ਸੰਗਤ
ਨੂੰ, ਦੇਸ਼ ਵਿਦੇਸ਼ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਪ੍ਰਕਾਸ਼
ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ।

ਇਸੇ ਸੰਬੰਧ ਵਿੱਚ ਐਸ.ਜੀ ਐਲ. ਜਨ ਸੇਵਾ ਕੇਂਦਰ ਗੜ੍ਹਾ ਜਲੰਧਰ ਦੇ ਸੰਚਾਲਕ ਅਤੇ ਫਾਊਂਡਰ ਚੇਅਰਮੈਨ ਦਾਸ ਕਸ਼ਮੀਰਾ ਸਿੰਘ ਨੇ ਸਾਰੀ ਦੇਸ਼ ਵਿਦੇਸ਼ ਦੀ ਸੰਗਤ ਅਤੇ ਪਰਿਵਾਰਾਂ ਨਾਲ ਮਿਲ ਕੇ ਪਰਸੋਂ ਤੋਂ ਧੁਰ ਕੀ ਬਾਣੀ ਦਾ ਓਟ ਆਸਰਾ ਲੈਂਦੇ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰਖਵਾਇਆ ਸੀ ਜਿਸ ਦਾ ਅੱਜ ਭੋਗ ਪਾਇਆ ਗਿਆ ਹੈ। ਭੋਗ ਉਪਰੰਤ ਗੁਰੂ ਰਵਿਦਾਸ ਜੀ ਮਹਾਰਾਜ ਦੇ ਉਚਾਰਨ ਕੀਤੇ ਮਹਾਂਵਾਕ ਵਿੱਚੋਂ ਹੁਕਮਨਾਮਾ ਆਇਆ ਹੈ। ਹਜ਼ੂਰ ਇਸ ਹੁਕਮਨਾਮੇ ਵਿੱਚ ਜੋ ਭੇਦ ਬਖਸ਼ ਰਹੇ ਹਨ ਉਸ ਨੂੰ ਆਪਾਂ ਸਾਰੇ ਧਿਆਨ ਨਾਲ ਸਰਵਣ ਕਰਕੇ ਹਿਰਦੇ ਵਿੱਚ ਵਸਾ ਕੇ ਗੁਰੂ ਘਰ ਦੀਆਂ ਖਸ਼ੀਆਂ ਪਾਪਤ ਕਰੀਏ।

ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪੁਰਨ ਸੰਤ

ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ॥

ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥ ੧੧॥

ਪਰ

ਕਬੀਰ ਬਾਂਸੁ ਬਡਾਈ ਬੁਡਿਆ ਇਉ ਮਤ ਤੁਲਹੁ ਕੋਇ॥
ਚੰਦਨ ਕੈ ਨਿਕਟੇ ਬਸੈ ਬਾਂਸ ਸੰਗੰਧ ਨ ਹੋਇ॥ ੧੨॥

(ਅੰਗ 1365)

ਸਿਰਫ ਬਾਂਸ ਵਿਚੋਂ ਚੰਦਨ ਦੀ ਖੁਸ਼ਬੂ ਨਹੀਂ ਆਉਂਦੀ। ਬਾਕੀ ਚੰਦਨ ਦੇ ਨੇੜੇ ਜਿੰਨੇ ਵੀ ਦਰਖਤ ਹੁੰਦੇ ਹਨ ਉਹਨਾਂ ਵਿਚੋਂ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਗੁਰੂ ਰਵਿਦਾਸ ਜੀ ਫੁਰਮਾਉਂਦੇ ਹਨ ਕਿ ਸੱਚੇ ਪਾਤਿਸ਼ਾਹੋ! ਤੁਸੀਂ ਚੰਦਨ ਦੇ ਦਰਖਤ ਸਮਾਨ ਹੋ ਅਤੇ ਅਸੀਂ ਅਰਿੰਡ ਦੇ ਬੂਟੇ ਸਮਾਨ ਹਾਂ। ਅਰਿੰਡ ਐਸਾ ਦਰਖਤ ਹੈ ਜਿਥੋਂ ਕਿਤੇ ਕੋਈ ਵੀ ਦਰਖਤ ਨਹੀਂ ਹੁੰਦਾ ਉੱਥੇ ਅਰਿੰਡ ਪ੍ਰਧਾਨ ਹੁੰਦਾ ਹੈ। ਜਿਥੋਂ ਜਿਥੋਂ ਨਹਿਰੀ ਪਾਣੀ ਲੱਗਦਾ ਹੈ ਉੱਥੇ ਅਰਿੰਡ ਦੇ ਦਰਖਤ ਹੁੰਦੇ ਹਨ। ਅਰਿੰਡ ਦੇ ਬੀਜਾਂ ਵਿਚੋਂ ਕੱਢੇ ਗਏ ਤੇਲ ਨਾਲ ਹੀ ਦੇਸੀ ਸਾਬਣ ਬਣਾਇਆ ਜਾਂਦਾ ਹੈ। ਉਸ ਦੇ ਪੱਤਿਆਂ ਅਤੇ ਬੀਜਾਂ ਚੋਂ ਗੰਦੀ ਸਮੈਲ (ਬਦਬ) ਆਉਂਦੀ ਹੈ।

ਹਜੂਰ ਫੁਰਮਾਉਂਦੇ ਹਨ ਕਿ ਸੱਚੇ ਪਾਤਿਸ਼ਾਹੋ ! ਤੁਸੀਂ ਚੰਦਨ
ਸਮਾਨ ਹੋ ਅਤੇ ਅਸੀਂ ਅਰਿੰਡ ਸਮਾਨ ਹਾਂ। ਸਾਡੇ ਵਿਚੋਂ ਬਦਬੂ
ਆਉਂਦੀ ਹੈ। ਸਾਡੇ ਖਿਆਲ, ਸਾਡੀ ਸੋਚ, ਰਹਿਣੀ ਸਹਿਣੀ
ਆਦਿ ਸਭ ਕੁਝ ਗਲਤ ਹੈ। ਪਰ ਹਜੂਰ ! ਅਸੀਂ ਤੁਹਾਡੀ ਸੰਗਤ
ਦੇ ਵਿੱਚ ਬੈਠੇ ਹਾਂ ਜਾਂ ਸਮਝ ਲਵੇ ਕਿ ਮਾਲਿਕ ਨੇ ਸਾਨੂੰ ਚੰਦਨ
ਦੇ ਦਰਖਤ ਦੇ ਨੇੜੇ ਉਗਾ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਮਹਾਰਾਜ਼ ਚੰਦਨ ਹਨ ਅਤੇ ਅਸੀਂ ਅਰਿੰਡ ਹਾਂ। ਸਾਡੀ
ਕਰਤੂਤ, ਕਰਮ, ਸੋਚ, ਵਿਚਾਰ ਅਤੇ ਬੁੱਧੀ ਠੀਕ ਨਹੀਂ ਹੈ
ਅਸੀਂ ਕਰਮਹੀਣ, ਮਤਹੀਣ, ਬੁੱਧੀਣ ਹਾਂ। ਫੇਰ ਵੀ ਅਸੀਂ
ਤੁਹਾਡੀ ਸੰਗਤ ਵਿੱਚ ਆ ਕੇ ਬੈਠੇ ਹਾਂ।

ਨੀਚ ਰਖ ਤੇ ਉਚ ਭੁਏ ਹੈ

गंय सर्गंय निवासा ॥ १ ॥

ਹਜ਼ਰ ! ਸਾਨੰ ਅਰਿੰਡ ਦੇ ਬਟੇ ਸਮਾਨ ਜੀਵਾਂ ਨੂੰ ਸਭ ਤੋਂ ਮਾੜਾ ,

ਨੀਚ ਸਮਝਿਆ ਜਾਂਦਾ ਹੈ ਪਰ ਜਦੋਂ ਅਰਿੰਡ ਚੰਦਨ ਦੇ ਪਾਸ
ਆ ਜਾਂਦਾ ਹੈ ਤਾਂ ਉਸ ਵਿਚੋਂ ਵੀ ਖੁਸ਼ਬੂ ਆਉਣ ਲੱਗ ਪੈਂਦੀ
ਹੈ। ਇਸ ਤਰ੍ਹਾਂ ਸੱਚੇ ਪਾਤਿਸ਼ਾਹੋ! ਜਿੰਨਾ ਚਿਰ ਅਸੀਂ ਤੁਹਾਡੇ
ਸੰਗ ਰਹਿੰਦੇ ਹਾਂ ਓਨੀ ਦੇਰ ਸਾਡੀ ਦੁਰਗੰਧ ਖਤਮ ਹੋ ਕੇ ਸਾਡੇ
ਵਿਚੋਂ ਵੀ ਸੁਗੰਧ ਆਉਣ ਲੱਗ ਪੈਂਦੀ ਹੈ। ਫੇਰ ਸਾਡਾ ਮਨ
ਸੋਚਦਾ ਹੈ ਕਿ ਅਸੀਂ ਗੁਰਬਾਣੀ ਦੀ ਸੰਗਤ ਕਿਉਂ ਨਹੀਂ ਕਰਦੇ।
ਅਗਰ ਆਹਿਸਤਾ-ਆਹਿਸਤਾ ਅਸੀਂ ਗੁਰਬਾਣੀ ਦੀ ਸੰਗਤ
ਕਰਾਂਗੇ ਫੇਰ ਅਵੱਸ਼ ਸਾਡੀ ਸੋਚ ਵੀ ਬਦਲ ਜਾਵੇਗੀ। ਹਜ਼ੂਰ
ਛੁਰਮਾਉਂਦੇ ਹਨ ਕਿ ਅਸੀਂ ਬੜੇ ਮਾੜੇ ਦਰਖਤ ਸੀ ਪਰ ਚੰਦਨ
ਦੀ ਸੰਗਤ ਕਰਨ ਸਦਕਾ ਸਾਡੇ ਵਿਚੋਂ ਵੀ ਖੁਸ਼ਬੂ ਆਉਣ
ਲੱਗ ਪਈ ਹੈ। ਕਿਉਂਕਿ

ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ॥

ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ॥ ੧੧॥

(අංග 1365)

ਚੰਦਨ ਦੀ ਹਵਾ ਜਿੱਧਰ ਨੂੰ ਜਾਂਦੀ ਹੈ ਉਸ ਪਾਸੇ ਦੀ ਬਨਸਪਤੀ
ਵਿਚੋਂ ਵੀ ਚੰਦਨ ਵਰਗੀ ਖੁਸ਼ਬੂ ਆਉਣ ਲੱਗ ਪੈਂਦੀ ਹੈ।

ਮਾਧਉ ਸਤਸੰਗਤਿ ਸਰਨਿ ਤੁਮਾਰੀ ॥

ਮਾਂ ! ਅਸੀਂ ਸਤਿਸੰਗ ਸੁਣਨ ਵਾਸਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ ।

ਹੇ ਦਾਤਾ, ਮੈਂ ਤੇਰਾ ਬਾਲਕ ਹਾਂ

ਸ਼ਰਨ ਤੇਰੀ ਵਿੱਚ ਆਇਆ ਹੈ।

ਕੁਝ ਹੀਰੇ ਲਾਲ ਤਾਂ ਆਂਦੇ ਨਹੀਂ

ਸ਼ਰਧਾ ਦੇ ਫੁੱਲ ਲਿਆਇਆ ਹਾਂ।

ਬਾਲ ਬੁੱਧ ਦਾ ਦਾਨ ਦੇਹ

ਦਿਨ ਰਾਤ ਤੇਰੇ ਗੁਣ ਗਾਵਾਂ ਮੈਂ।

ਗੁਰੂ ਰਵਿਦਾਸ ਜੀ ਭੇਦ ਬਖ਼ਸ਼ ਰਹੇ ਹਨ ਕਿ ਐ ਮਾਧੋ ! ਐ ਸੱਚੇ
ਪਾਤਿਸ਼ਾਹੋ ! ਅਸੀਂ ਇੱਦਾਂ ਦੇ ਹੋ ਕੇ ਤੁਹਾਡੀ ਸ਼ਰਨ ਵਿੱਚ,
ਸਤਿਸੰਗ ਵਿੱਚ ਆਏ ਹਾਂ ਕਿਉਂਕਿ

ਸੁਤ ਦਾਰਾ ਧਨ ਲਕਸ਼ਮੀ ਪਾਪੀ ਕੇ ਭੀ ਹੋਇ।

ਸੰਤ ਸਮਾਗਮ ਹਰੀ ਕਬਾ ਤੂਲਸੀ ਦੁਰਲਭ ਦੋਇ।

उषा

ਬਿਨੁ ਭਾਗਾ ਸਤਸੰਗੁ ਨ ਲਭੈ

ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥ ੩ ॥ (ਅੰਗ 95)

କାହାରେ କାହାରୁ କାହାରୁ କାହାରୁ କାହାରୁ କାହାରୁ କାହାରୁ କାହାରୁ କାହାରୁ କାହାରୁ କାହାରୁ

उषा

ਤਹਾ ਬੈਕੰਠੁ ਜਹ ਕੀਰਤਨੁ ਤੇਰਾ

ਤੂ ਆਪੇ ਸਰਧਾ ਲਾਇਹਿ॥ ੨॥ (ਅੰਗ 749)

ਲੇਕਿਨ ਕੀਰਤਨ ਅਤੇ ਕੀਰਤ ਵਿੱਚ ਬਹੁਤ ਫਰਕ ਹੈ।

ਹਮ ਅਉਗਾਨ ਤੁਮੁੰ ਉਪਕਾਰੀ॥ ੧॥ ਰਹਾਉ॥

ਸੱਚੇ ਪਾਤਿਸ਼ਾਹੋ ! ਅਸੀਂ ਅੰਗੁਣਾਂ ਦੇ ਭਰੇ ਹੋਏ ਹਾਂ ਪਰ ਤੁਸੀਂ
ਸਾਡੇ ਅੰਗੁਣ ਨਾ ਦੇਖਦੇ ਹੋਏ ਸਾਡੇ ਉੱਪਰ ਉਪਕਾਰ, ਭਲਾ
ਅਤੇ ਬਖ਼ਜ਼ਿਸ਼ ਕਰਦੇ ਹੋ। ਸਾਡੇ ਉੱਪਰ ਦਇਆ, ਤਰਸ,
ਰਹਿਮਤ ਕਰਦੇ ਹੋ।

ਤਮ ਮਖਤਲ ਸਪੇਦ ਸਪੀਅਲ

ਹਮ ਬਪੁਰੇ ਜਸ ਕੀਰਾ ॥

ਉਰਦ ਦਾ ਸ਼ੇਅਰ ਹੈ ਕਿ

ਬੁਲਬੁਲ ਨੇ ਜਬ ਗੁਲਸਤਾਂ ਸੇ ਲੀਆ ਅਸ਼ਿਆਨਾ ਉਠਾ।
ਬੁਲਬੁਲ ਨੂੰ ਮਾਲੀ ਨੇ ਜਾਂ ਮਾਲਿਕ ਨੇ ਤੰਗ ਕੀਤਾ ਤਾਂ ਬੁਲਬੁਲ
ਉਥੋਂ ਉੱਡ ਗਈ। ਬੁਲਬੁਲ ਨੂੰ ਕਿਸੇ ਨੇ ਪੁੱਛਿਆ ਕਿ ਤੇਰੇ
ਬਾਵਾ ਦਾ ਕੀ ਹਾਲ ਹੈ?

ਉਸਕੀ ਬਲਾ ਸੇ ਬਮ ਆਏ ਜਾ ਆਏ ਹਮਾ।

ਬ੍ਰਾਮ ਉੱਲ੍ਹ ਨੂੰ ਕਹਿੰਦੇ ਹਨ। ਇਸੇ ਕਰਕੇ ਕਿਹਾ ਜਾਂਦਾ ਹੈ ਕਿ
 ਵੀਰਾਨ ਗੁਲਸਤਾਂ ਕਰਨੇ ਕੋ ਬਸ
 ਏਕ ਹੀ ਉੱਲ੍ਲ ਕਾਫੀ ਥਾ।
 ਹਰ ਸਾਖ ਪੇ ਉੱਲ੍ਲ ਬੈਠਾ ਹੈ
 ਅੰਜਾਮ-ਬੇ-ਗੁਲਸਤਾਂ ਕਿਆ ਹੋਗਾ।

ਅਗਰ ਬਾਗ ਵਿੱਚ ਇੱਕ ਉੱਲ੍ਹ ਆ ਕੇ ਬੈਠ ਜਾਵੇ ਤਾਂ ਬਾਗ
 'ਚ ਵੈਰਾਨੀ ਛਾਂ ਜਾਂਦੀ ਹੈ ਪਰ ਜਿਸ ਬਾਗ ਵਿੱਚ ਹਰ ਟਹਿਣੀ
 ਉਪਰ ਉੱਲ੍ਲ ਬੈਠਾ ਹੋਵੇ ਉਸ ਬਾਗ ਦਾ ਕੀ ਹਾਲ ਹੋਵੇਗਾ?
 ਦੂਸਰਾ, ਹੁਮਾ ਐਸਾ ਪੰਡੀ ਹੈ ਜਿਸਦੇ ਸਿਰ ਉਪਰੋਂ ਉੱਡ ਕੇ
 ਲੰਘ ਜਾਵੇ ਉਹ ਬਾਦਸ਼ਾਹ ਬਣ ਜਾਂਦਾ ਹੈ। ਸੱਚੋ ਪਾਤਿਸ਼ਾਹੋ!
 ਤੁਸੀਂ ਮਖਤੂਲ ਅਰਥਾਤ ਹੁਮਾ ਸਮਾਨ ਹੋ ਅਸੀਂ ਤੁਹਾਡੀ
 ਛਾਇਆ ਥੱਲੇ ਆ ਕੇ ਬਾਦਸ਼ਾਹ ਬਣ ਸਕਦੇ ਹਾਂ।

ਜਿਸ ਨੋ ਬਖਸ਼ੇ ਸਿਵਤਿ ਸਾਲਾਹ ॥

ਨਾਨਕ ਪਾਤਿਸਾਹੀ ਪਾਤਿਸਾਹੁ ॥ ੩੫ ॥ (ਅੰਗ 5)

ਹਜ਼ਰ ! ਤਸੀਂ ਜਿਸ ਕੋਲੋਂ ਆਪਣੀ ਸਿਫਤ ਕਰਵਾ ਲੈਂਦੇ ਹੋ

ਉਹ ਬਾਦਸ਼ਾਹ ਬਣ ਜਾਂਦਾ ਹੈ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ
ਬਣ ਜਾਂਦਾ ਹੈ। ਹਜ਼ੂਰ ਚੌਥੇ ਪਾਤਿਸ਼ਾਹ ਜੀ ਦੇ ਬਚਨ ਹਨ ਕਿ

ਸੇ ਮਥੇ ਨਿਹਚਲ ਰਹੇ ਜਿਨ ਗੁਰਿ ਪਾਰਿਆ ਹਥੁ॥

(ਅੰਗ 49)

ਉਹ ਮੱਥੇ ਧੰਨ ਹੋ ਜਾਂਦੇ ਹਨ ਜਿਸ ਮੱਥੇ ਉੱਪਰ ਸੰਤ ਹੱਥ ਰੱਖ ਦਿੰਦੇ ਹਨ। ਇਸ ਬਖਸ਼ਿਸ਼ ਤੋਂ ਵੱਡਾ ਦੁਨੀਆਂ ਵਿੱਚ ਹੋਰ ਕੋਈ ਪ੍ਰਸ਼ਾਦ ਨਹੀਂ ਹੈ।

ਅਗਰ ਕੋਈ ਵੀ ਲੜਕੀ ਸਾਡੇ ਕੋਲ ਆਉਂਦੀ ਹੈ ਤਾਂ
ਅਸੀਂ ਉਸ ਨੂੰ ਇਹ ਅਸ਼ੀਰਵਾਦ ਨਹੀਂ ਦਿੰਦੇ ਕਿ ਤੇਰੇ ਮਹੱਲ
ਬਣ ਜਾਣ, ਕਾਰਖਾਨੇ ਲੱਗ ਜਾਣ, ਐਨਾ ਬਿਜਨੈਸ ਹੋ ਜਾਵੇ
ਜਾਂ ਐਨਾ ਧਨ-ਦੌਲਤ ਹੋ ਜਾਵੇ ਬਲਕਿ ਅਸੀਂ ਇਹੋ ਬਚਨ
ਦਿੰਦੇ ਹਾਂ ਕਿ ਮਾਲਿਕ ਤੈਨੂੰ ਸਭ ਕੁਝ ਦੇਣ ਅਤੇ ਤੈਨੂੰ ਸਦਾ
ਸੁਹਾਗਣ ਰੱਖਣ। ਤੂੰ ਸਦਾ ਸੁਹਾਗਣ ਰਹੋ, ਕਿਉਂਕਿ ਲੜਕੀ
ਦਾ ਧਨ ਦੌਲਤ, ਰਾਜਭਾਗ ਸਭ ਕੁਝ ਉਸ ਦੇ ਪਤੀ ਨਾਲ ਹੀ
ਹੰਦਾ ਹੈ।

ਗੁਰੂ ਰਵਿਦਾਸ ਜੀ ਫੁਰਮਾਉਂਦੇ ਹਨ ਕਿ ਸੱਚੇ ਪਾਤਿਸ਼ਾਹੋ !
 ਤੁਸੀਂ ਮਖੜੂਲ ਹੋ ਤੁਸੀਂ ਜਿਸ ਉੱਪਰ ਮਿਹਰ ਭਰੀ ਨਦਰ ਪਾ
 ਦਿੰਦੇ ਹੋ ਉਹ ਨਿਹਾਲ ਹੋ ਜਾਂਦਾ ਹੈ।

ਨਾਨਕ ਨਦਰੀ ਨਦਰਿ ਨਿਹਾਲੁ ॥ ੩੮ ॥ (ਅੰਗ 8)

ਪਰ ਸਾਡੀ ਕੋਈ ਕਰੂਤ ਨਹੀਂ ਹੈ ਅਤੇ ਨਾਹੀ ਅਸੀਂ ਇਸ ਲਾਈਕ ਹਾਂ ਕਿ ਤੁਸੀਂ ਸਾਡੇ ਉੱਪਰ ਮਿਹਰ ਭਰੀ ਨਦਰ ਪਾਵੋ।

ਸਤ ਸੰਗਤਿ ਮਿਲਿ ਰਹੀਐ

ਮਾਧਉ ਜੈਸੇ ਮਧੁਪ ਮਖੀਰਾ ॥ ੩ ॥

ਸੱਚੇ ਪਾਤਿਸ਼ਾਹੋ! ਜਿਸ ਤਰ੍ਹਾਂ ਮੱਖੀ ਸ਼ਹਿਦ ਨਾਲ ਪਿਆਰ ਕਰਦੀ
ਹੈ ਇਸ ਤਰ੍ਹਾਂ ਸਾਨੂੰ ਸਤਿਸੰਗ ਦੇ ਬਚਨ ਸ਼ਹਿਦ ਵਾਂਗ ਮਿਠੇ
ਲੱਗਣ। ਸਾਡੇ ਨਾਲੋਂ ਦੁਨਿਆਵੀ ਜੀਵ ਚੰਗੇ ਹਨ ਉਹ ਕਹਿੰਦੇ
ਹਨ ਕਿ

ਮਿੱਤਰਾਂ ਦੀ ਲੂਣ ਦੀ ਡਲੀ ਅਸੀਂ ਮਿਸ਼ਨੀ ਬਰਾਬਰ ਜਾਣੀ।
 ਉਹ ਦੋਸਤੀ ਜਾਂ ਮਿੱਤਰਤਾਈ ਵਿੱਚ ਲੂਣ ਦੀ ਡਲੀ ਨੂੰ ਮਿਸ਼ਨੀ
 ਸਮਝ ਕੇ ਖਾ ਲੈਂਦੇ ਹਨ। ਪਰ ਸਤਿਸੰਗ ਤਾਂ ਸੱਚਮੁੱਚ ਹੀ ਸ਼ਹਿਦ
 ਦਾ ਅਤੇ ਮਿਸ਼ਨੀ ਦਾ ਪਹਾੜ ਹੈ। ਹਜ਼ੂਰ! ਜਿਸ ਤਰ੍ਹਾਂ ਮੱਖੀ
 ਸ਼ਹਿਦ ਉੱਪਰ ਮਰਦੀ ਜਾਂਦੀ ਹੈ ਇਸ ਤਰ੍ਹਾਂ ਸਾਡਾ ਗੁਰਬਾਣੀ
 ਨਾਲ ਐਸਾ ਪਿਆਰ ਜਗਾ ਦਿਓ ਕਿ ਅਸੀਂ ਬਦੋ-ਬਦੀ

ਸਤਿਸੰਗ ਸੁਣਨ ਆਇਆ ਕਰੀਏ। ਅਗਰ ਸਾਡੇ ਕੋਲ ਨਾ ਵੀ ਸਮਾਂ ਹੋਵੇ ਤਾਂ ਵੀ ਅਸੀਂ ਆਉਣ ਦੇ ਯਤਨ ਜਰੂਰ ਕਰੀਏ। ਮੱਖੀ ਸ਼ਹਿਦ ਨੂੰ ਪ੍ਰਾਪਤ ਕਰਨ ਵਾਸਤੇ ਸ਼ਹਿਦ ਉੱਪਰ ਬੈਠ ਜਾਂਦੀ ਹੈ। ਉਸ ਦੀਆਂ ਲੱਤਾਂ ਸ਼ਹਿਦ ਵਿੱਚ ਫਸ ਜਾਂਦੀਆਂ ਹਨ ਅਤੇ ਉਥੇ ਹੀ ਮਰ ਜਾਂਦੀ ਹੈ। ਇਸ ਤਰ੍ਹਾਂ ਸੱਚੇ ਪਾਤਿਸ਼ਾਹੇ! ਸਾਡੇ ਪ੍ਰਾਣ ਨਿਕਲ ਜਾਣ ਪਰ ਸਾਨੂੰ ਸਤਿਸੰਗ ਪਿਆਰਾ ਲੱਗੇ ਅਤੇ ਅਸੀਂ ਸਤਿਸੰਗ ਸੁਣੀਏ।

ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ॥
ਸੱਚੇ ਪਾਤਿਸ਼ਾਹੇ! ਸਾਡੀ ਚੰਮਿਆਰ ਜਾਤ ਨੀਵੀਂ ਮੰਨੀ ਜਾਂਦੀ ਹੈ, ਸਾਡੀ ਪੱਤ ਵੀ ਨਹੀਂ ਹੈ। ਅਸੀਂ ਪੈਸੇ ਪਿੱਛੇ ਲੱਗ ਕੇ ਗਲਤ ਕਰਮ ਕਰਦੇ ਹਾਂ ਪਰ ਗੁਰੂ ਰਵਿਦਾਸ ਜੀ ਨੇ ਐਸਾ ਨਹੀਂ ਕੀਤਾ। ਗੁਰਬਾਣੀ ਵਿੱਚ ਦਰਜ ਹੈ ਕਿ

ਰਵਿਦਾਸੁ ਛੁਵੰਤਾ ਢੋਰ ਨੀਤਿ
ਤਿਨਿ ਤਿਆਗੀ ਮਾਇਆ॥
ਪਰਗਟ ਹੋਆ ਸਾਧਸੰਗਿ

ਹਰਿ ਦਰਸਨੁ ਪਾਇਆ॥ ੨॥ (ਅੰਗ 487)

ਦੁਨੀਆਂ ਦੀ ਕੋਈ ਵੀ ਤਾਕਤ ਗੁਰੂ ਰਵਿਦਾਸ ਜੀ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹ ਮੁਰਦਾ ਢੰਗਰ ਢੋਂਦੇ ਸਨ, ਨਿੱਤ ਖੱਲਾਂ ਲਾਹੁੰਦੇ ਸਨ।

ਜਦੋਂ ਸਹਿਜੇ ਬਾਈ, ਮੀਰਾਂ ਬਾਈ, ਝਾਲਾਂ ਬਾਈ ਨੇ ਆਪਣੇ ਸਤਿਗੁਰ ਗੁਰੂ ਰਵਿਦਾਸ ਜੀ ਨੂੰ ਜੱਗ ਤੇ ਸੱਦਿਆ ਤਾਂ ਪੰਡਿਤਾਂ ਨੇ ਕਿਹਾ ਕਿ ਅਗਰ ਤੁਸੀਂ ਰਵਿਦਾਸ ਜੀ ਨੂੰ ਸਾਡੇ ਲਾਗੇ ਬਿਠਾ ਕੇ ਭੇਜਨ ਖੁਆਉਗੇ ਤਦ ਅਸੀਂ ਖਾਣਾ ਨਹੀਂ ਖਾਵਾਂਗੇ। ਪਰ ਜਦੋਂ ਪੰਡਿਤ ਖਾਣਾ ਖਾ ਰਹੇ ਸਨ ਤਾਂ ਉਹਨਾਂ ਨੂੰ ਹਰ ਪੰਡਿਤ ਨੂੰ ਆਪਣੇ ਨਾਲ ਗੁਰੂ ਰਵਿਦਾਸ ਜੀ ਬੈਠੇ ਨਜ਼ਰ ਆਏ। ਹਜ਼ੂਰ ਫੁਰਮਾਨ ਕਰ ਰਹੇ ਹਨ ਕਿ ਅਸੀਂ ਮਾਇਆ ਪਿੱਛੇ ਆਪਣੀ ਸੋਚ ਅਤੇ ਪੱਤ ਗੁਆ ਬੈਠਦੇ ਹਾਂ। ਸਾਡਾ ਜਨਮ ਹੀ ਐਸੇ ਪਰਿਵਾਰ ਵਿੱਚ ਹੋਇਆ ਹੈ ਜਿਸ ਬਾਰੇ ਲੋਕ ਕਹਿੰਦੇ ਹਨ ਕਿ ਜਾਹ, ਓਥੇ ਚਮਿਆਰਾ ਜਿਹਾ, ਕੀ ਕਰਦਾ ਏ? ਪਰ ਸੱਚੇ ਪਾਤਿਸ਼ਾਹੇ! ਤੁਸੀਂ ਬਹੁਤ ਦਿਆਲੂ ਹੋ।

ਰਾਜਾ ਰਾਮ ਕੀ ਸੇਵ ਨ ਕੀਨੀ

ਕਹਿ ਰਵਿਦਾਸ ਚਮਾਰਾ॥ ੩॥੩॥

ਚਾਹੇ ਗੁਰੂ ਰਵਿਦਾਸ ਜੀ ਛੋਟੀ ਜਾਤੀ ਵਿੱਚ ਪੈਦਾ ਹੋਏ ਸਨ ਪਰ ਆਪ ਨੇ ਸੇਵਾ ਅਤੇ ਸਿਮਰਨ ਬਹੁਤ ਕੀਤਾ। ਪਰ ਉਹਨਾਂ

ਜਾਹਿਰ ਨਹੀਂ ਕੀਤਾ ਕਿ ਉਹ ਸਿਮਰਨ ਕਰਦੇ ਰਹੇ ਹਨ। ਜਿਸ ਤਰ੍ਹਾਂ

ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥

ਨੈਚ ਕੁਲਾ ਜੋਲਾਹਰਾ ਬਿਏ ਗੁਨੀਯ ਗਹੀਰਾ॥ ੧॥

(ਅੰਗ 487)

ਹਜ਼ੂਰ ਕਬੀਰ ਸਾਹਿਬ ਜੀ ਨੇ ਵੀ ਤਾਣੀ ਬੁਣਨੀ ਛੱਡ ਕੇ ਪ੍ਰਮਾਤਮਾ ਨਾਲ ਪ੍ਰੀਤ ਲਾ ਲਈ। ਉਹਨਾਂ ਦੀ ਜਾਤ ਬਾਰੇ ਵੀ ਕਿਹਾ ਜਾਂਦਾ ਹੈ ਕਿ ਜਾਹ, ਓਥੇ ਜੁਲਾਹਿਆ ਜਿਹਿਆ, ਕੀ ਕਰਦਾ ਏ? ਪਰ ਹਜ਼ੂਰ ਕਬੀਰ ਸਾਹਿਬ ਜੀ ਵਰਗੇ ਕਿਸੇ ਕੋਲ ਵੀ ਗੁਣ ਨਹੀਂ ਸਨ ਉਹ ਪੂਜਣਯੋਗ ਹਨ।

ਗੁਰੂ ਰਵਿਦਾਸ ਜੀ ਫੁਰਮਾਨ ਕਰ ਰਹੇ ਹਨ ਕਿ ਸਾਡੀ ਜਾਤ ਨੀਵੀਂ ਹੈ, ਪੱਤ ਵੀ ਮਾੜੀ ਹੈ ਅਤੇ ਅਸੀਂ ਫੇਰ ਵੀ ਸਿਮਰਨ ਨਹੀਂ ਕਰਦੇ। ਪਰ ਅਸਲ ਵਿੱਚ ਗੁਰੂ ਰਵਿਦਾਸ ਜੀ ਨੇ ਐਨਾ ਸਿਮਰਨ ਕੀਤਾ ਸੀ ਕਿ ਉਹਨਾਂ ਨੇ ਭਗਵਾਨ ਨੂੰ ਚੈਲੇਂਜ ਕਰ ਦਿੱਤਾ ਸੀ ਕਿ

ਜਉ ਹਮ ਬਾਧੇ ਮੋਹ ਫਾਸ

ਹਮ ਪ੍ਰੇਮ ਬਣਿਨਿ ਤੁਸ ਬਾਧੇ॥

ਅਪਨੇ ਛੂਟਨ ਕੇ ਜਤਨ ਕਰਹੁ

ਹਮ ਛੂਟੇ ਤੁਸ ਆਰਾਧੇ॥ ੧॥ (ਅੰਗ 658)

ਸੱਚੇ ਪਾਤਿਸ਼ਾਹੇ! ਅਸੀਂ ਪਿਆਰ ਨਾਲ ਤੁਹਾਨੂੰ ਬੰਨ੍ਹ ਲਿਆ ਹੈ ਹੁਣ ਤੁਸੀਂ ਸਾਡੇ ਤੋਂ ਭੱਜ ਕੇ ਦੱਸੋ। ਇਥੋਂ ਉਹ ਆਪਣੇ ਆਪ ਨੂੰ ਬਹੁਤ ਨਿਮਾਣਾ ਕਹਿ ਰਹੇ ਹਨ।

ਗੁਰੂ ਰਵਿਦਾਸ ਜੀ ਦੇ ਪਿਆਰ ਵਰਗੇ ਪਿਆਰ ਦਾ ਭੋਗ ਕਿਤੇ ਹਜ਼ੂਰ ਸਾਡੇ ਉੱਪਰ ਛਿੜਕ ਦੇਣ ਫੇਰ ਕਿਆ ਬਾਤਾਂ ਹਨ। ਹਜ਼ੂਰ ਹੀ ਕਿਰਪਾ ਕਰਕੇ ਹਰ ਜੀਵ ਉੱਪਰ ਬਖਸ਼ਿਸ਼ ਕਰਨ।

ਫੇਰ ਆਈ ਸੰਗਤ ਨੂੰ, ਦੇਸ਼ ਵਿਦੇਸ਼ ਦੀ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 415ਵੇਂ ਪਹਿਲੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਹੋਣ। ਹਜ਼ੂਰ ਸਭ ਦੀਆਂ ਸੇਵਾਵਾਂ ਕਬੂਲ ਕਰਕੇ ਸਾਰਿਆਂ ਉੱਪਰ ਬਖਸ਼ਿਸ਼ ਕਰਨ।



ਸਤਿਸੰਗ

॥ ਸਲੋਕ ਮ: ੩ ॥ (ਅੰਗ 586)

ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੁੰ ਸੁਖ ਸਾਰੁ ॥

ਐੱਸ.ਜੀ.ਐੱਲ. ਜਨ ਸੇਵਾ ਕੇਂਦਰ ਦੇ ਨਾਲ ਸੰਬੰਧਿਤ ਸੰਗਤਾਂ ਅਤੇ ਪਰਿਵਾਰਾਂ ਨੇ ਮਿਲ ਕੇ ਦਾਸ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਦੇ 82ਵੇਂ ਜਨਮ ਦਿਨ 6 ਅਗਸਤ 2019 ਅਤੇ ਅਠਾਰਵਾਂ ਯੂਨੀਵਰਸਿਟੀ ਐਮਿਟੀ ਡੇ ਅਰਥਾਤ ਸੰਸਾਰ ਭਾਈਚਾਰਾ ਦਿਵਸ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਵਿਸ਼ਵ ਸ਼ਾਂਤੀ ਦਾ ਝੰਡਾ ਲਹਿਰਾਉਣ ਲਈ ਅਤੇ ਖੂਨਦਾਨ ਕੈਪ ਲਗਾਉਣ ਲਈ ਸਭ ਨੇ ਮਿਲ ਕੇ ਧੁਰ ਕੀ ਬਾਣੀ ਦਾ ਓਟ ਆਸਰਾ ਲੈਂਦੇ ਹੋਏ ਅਖੰਡ ਪਾਠ ਕਰਵਾਇਆ ਸੀ। ਉਦੋਂ ਅਸੀਂ ਵਿਦੇਸ਼ ਵਿੱਚ ਸੀ। ਅਸੀਂ ਉਥੋਂ ਵੀ ਅਤੇ ਇਥੋਂ ਆ ਕੇ ਵੀ ਸੁਣਿਆ ਕਿ ਬਹੁਤ ਸੰਗਤ ਆਈ ਸੀ ਅਤੇ ਉਸ ਦਿਨ ਬੂਟੇ ਵੀ ਵੰਡੇ ਗਏ ਸਨ। ਸਾਨੂੰ ਦੱਸਿਆ ਗਿਆ ਕਿ ਇਹ ਹਾਲ ਪੂਰਾ ਭਰਿਆ ਹੋਇਆ ਸੀ। ਅਸੀਂ ਦੇਖਿਆ ਕਿ ਸੰਗਤ ਵਿੱਚ ਬਹੁਤ ਭਾਵ ਅਤੇ ਭਰੋਸਾ ਹੈ। ਸਾਡੇ ਬੇਟੇ ਮਨਿੰਦਰਪਾਲ ਸਿੰਘ ਨੇ ਸੰਗਤ ਨੂੰ ਪ੍ਰੇਪਨਾ ਦਿੱਤੀ ਅਤੇ ਸਾਰੇ ਉਸ ਪ੍ਰੇਰਨਾ 'ਤੇ ਫੁੱਲ ਚਾੜ੍ਹਦੇ ਹੋਏ ਆਏ। ਅਸੀਂ ਸਾਰੀ ਸੰਗਤ ਦੇ ਪੰਨਵਾਦੀ ਹਾਂ ਅਤੇ ਸੰਗਤ ਨੂੰ ਸ਼ਾਬਾਨੀ ਵੀ ਦਿੰਦੇ ਹਾਂ ਜਿਹਨਾਂ ਨੇ ਮਿਲ ਕੇ ਇਹ ਪੁਰਬ ਧੂਮ ਧਾਮ ਨਾਲ ਮਨਾਇਆ। ਉਸ ਦਿਨ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰ ਤੀਸਰੇ ਪਾਤਿਸ਼ਾਹ ਜੀ ਦੇ ਉਚਾਰਨ ਕੀਤੇ ਮਹਾਂਵਾਕ ਵਿੱਚੋਂ ਹੁਕਮਨਾਮਾ ਆਇਆ ਸੀ। ਹਜ਼ੂਰ ਹੁਕਮਨਾਮੇ ਵਿੱਚ ਜੋ ਭੇਦ ਬਖਸ਼ ਰਹੇ ਹਨ ਆਪਾਂ ਸਾਰੇ ਧਿਆਨ ਨਾਲ ਸਰਵਣ ਕਰਕੇ ਹਿਰਦੇ ਵਿੱਚ ਵਸਾ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੀਏ।

ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਜ਼ੂਰ ਤੀਸਰੇ ਪਾਤਿਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨਿਬਾਂਵਿਆਂ ਦੀ ਥਾਂ, ਨਿਉਟਿਆਂ ਦੀ ਓਟ, ਨਿਪੱਤਿਆਂ ਦੀ ਪੱਤ, ਨਿਧਿਰਿਆਂ ਦੀ ਧਿਰ, ਨਿਲੱਜਿਆਂ ਦੀ ਲੱਜ, ਨਿਆਸਰਿਆਂ ਦੇ ਆਸਰੇ ਸਾਡੇ ਹਿੱਤ ਵਾਸਤੇ ਭੇਦ ਬਖਸ਼ ਰਹੇ ਹਨ ਕਿ ਐ ਦੁਨੀਆਂ ਵਾਲਿਓ! ਸੰਤਾਂ ਦੇ ਨੌਕਰਾਂ ਦੇ ਨੌਕਰ ਅਰਥਾਤ ਚਾਕਰ ਬਣ ਕੇ ਸੇਵਾ ਕਰੋ। ਭਗਤੀ ਮਾਰਗ ਬਹੁਤ ਕਠਿਨ ਮਾਰਗ ਹੈ। ਅਸੀਂ ਚਾਹੁੰਦੇ ਹਾਂ ਕਿ ਸਾਧੂ ਸੰਤਾਂ ਨਾਲ ਸਿੱਧੀ ਗੱਲ ਕਰੀਏ

ਪਰ ਹਜ਼ੂਰ ਤੀਸਰੇ ਪਾਤਿਸ਼ਾਹ ਜੀ ਫੁਰਮਾਨ ਕਰ ਰਹੇ ਹਨ ਕਿ
ਸੰਤਾਂ ਦੇ ਨੌਕਰਾਂ ਦੇ ਨੌਕਰ ਅਰਥਾਤ ਚਾਕਰ ਬਣ ਕੇ ਸੇਵਾ ਕਰੋ
ਫੇਰ ਉਥੇ ਦੁਨੀਆਂ ਦੀ ਕੋਈ ਤਕਲੀਫ ਨਹੀਂ ਆ ਸਕਦੀ ਅਤੇ
ਸਾਰੇ ਸੁਖ ਪ੍ਰਵੇਸ਼ ਕਰਨਗੇ।

ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥

ਹਜੂਰ ਫੁਰਮਾਉਂਦੇ ਹਨ ਕਿ ਚਾਕਰ ਬਣ ਕੇ ਸੇਵਾ ਕਰਨ ਨਾਲ
ਜੀਵ ਦੀ ਇਸ ਦੁਨੀਆਂ ਵਿੱਚ ਵੀ ਜੈ ਜੈ ਕਾਰ ਹੋਵੇਗੀ ਅਤੇ
ਜਦੋਂ ਜੀਵ ਦੀ ਆਤਮਾ ਚੌਲਾ ਛੱਡ ਕੇ ਦਰਗਹ ਵਿੱਚ ਜਾਂਦੀ
ਹੈ ਉਥੇ ਵੀ ਉਸ ਵਾਸਤੇ ਮੁਕਤੀ ਦਾ ਦੁਆਰ ਖੁਲ ਜਾਂਦਾ ਹੈ।
ਉਂਝ ਉਹ ਦੁਆਰ ਬਹੁਤ ਤੰਗ ਹੁੰਦਾ ਹੈ ਉਸ ਬਾਰੇ ਗੁਰਬਾਣੀ
ਵਿੱਚ ਵੀ ਦਰਜ ਹੈ ਕਿ

ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ।

ਮਨੁ ਤਊ ਮੈਗਲੁ ਹੋਇ ਰਹਿਓ ਨਿਕਸੋ ਕਿਊ ਕੈ ਜਾਇ ॥੫੮॥

ਪੰ

ਕਬੀਰ ਐਸਾ ਸਤਿਗੁਰੂ ਜੇ ਮਿਲੈ ਤੁਠਾ ਕਰੇ ਪਸਾਉ॥
ਮਕਤਿ ਦਾਆਰਾ ਮੋਕਲਾ ਸਹਜੇ ਆਵਉ ਜਾਓ॥ ੫੯॥

(ਅੰਗ 1364)

ਊੱਥੇ ਹਜ਼ੂਰ ਦਸਵੇਂ ਪਾਤਿਸ਼ਾਹ ਜੀ ਘੋੜੇ ਤੇ ਸਵਾਰ ਹੀ ਅੰਦਰ
ਲੰਘ ਗਏ ਸਨ। ਸੋਈ ਜਿਹੜਾ ਜੀਵ ਇੱਥੇ ਨੌਕਰਾਂ ਦਾ ਨੌਕਰ
ਬਣਦਾ ਹੈ। ਹਜ਼ੂਰ ਦਸਵੇਂ ਪਾਤਿਸ਼ਾਹ ਜੀ ਨੇ ਫੁਰਮਾਨ ਕੀਤਾ
ਸੀ ਕਿ

ਇਨ੍ਹੀ ਕੀ ਕਿਧਾ ਸੇ ਸਜੇ ਹਮ ਹੈਂ

ਨਹੀ ਮੋ ਸਿਉ ਗਰੀਬ ਕਰੋ ਪਰੇ।

ਸੰਗਤ ਤੋਂ ਬਿਨਾਂ ਕੋਈ ਵੀ ਸਾਧੂ ਨਹੀਂ ਹੈ। ਸੰਗਤ ਦੇ ਸਦਕਾਂ ਹੀ ਅਸੀਂ ਸਾਧੂ ਹਾਂ।

ਹਜੂਰ ਛੇਵੇਂ ਪਾਤਸ਼ਾਹ ਜੀ ਦਾ ਸੇਵਕ ਜਦੋਂ ਜਹਾਂਗੀਰ
ਦੇ ਦਰਬਾਰ ਵਿੱਚ ਚਲਾ ਗਿਆ ਅਤੇ ਜਹਾਂਗੀਰ ਵੱਲੋਂ ਉਸ ਦੀ
ਸੇਵਾ (ਘਾਹ ਦੀ ਪੰਡ ਅਤੇ ਟਕਾ) ਪ੍ਰਵਾਨ ਨਾ ਕਰਨ ਕਾਰਨ
ਜਦੋਂ ਉਹ ਵਾਪਿਸ ਆ ਰਿਹਾ ਸੀ ਤਾਂ ਹਜੂਰ ਭੱਜੇ ਗਏ ਸਿਰ ਤੋਂ
ਘਾਹ ਦੀ ਪੰਡ ਚੁੱਕ ਕੇ ਕਹਿਣ ਲੱਗੇ ਗੁਰੂ ਦਿਆ ਸਿੱਖਾ। ਮੈਨੂੰ
ਮਾਫ਼ ਕਰ ਦੇ। ਮੈਨੂੰ ਅਧਾਰੇ ਬੰਦੇ ਬਾਹਰ ਲਗਾਉਣੇ ਚਾਹੀਦੇ
ਸਨ ਤਾਂ ਕਿ ਤੈਨੂੰ ਜਹਾਂਗੀਰ ਦੇ ਦਰਬਾਰ ਵਿੱਚ ਜਾ ਕੇ ਸ਼ਰਮਸ਼ਾਰ
ਨਾ ਹੋਣਾ ਪੈਂਦਾ।

ਸਾਧ ਜੋ ਨਿਵੈ ਸਿਖ ਕੋ ਗਰ ਕਹਾਵੈ ਸੋਇ॥

ਅਸਲੀ ਸਾਧੂ ਉਹ ਹੈ ਜੋ ਆਪਣੀ ਸੰਗਤ ਨੂੰ ਸਤਿਕਾਰ ਦਿੰਦਾ

ਜੇ ਗੁਰ ਝਿੜਕੇ ਤ ਮੀਠਾ ਲਾਗੈ
ਜੇ ਬਖਸੇ ਤ ਗੁਰ ਵਡਿਆਈ॥ ੨੫॥ (ਅੰਗ 758)

उषा

ਜੇ ਲੇਕ ਸਲਾਹੇ ਤਾ ਤੇਰੀ ਉਪਮਾ
ਜੇ ਨਿੰਦੈ ਤ ਛੋਡਿ ਨ ਜਾਈ॥ ੬॥ (ਅੰਗ 757)

ਜੇ ਕੋਈ ਨਿੰਦਿਆ ਕਰਦਾ ਹੈ ਤਾਂ ਜੀਵ ਨੂੰ ਉਥੋਂ ਭੱਜਣਾ ਨਹੀਂ ਚਾਹੀਦਾ ਅਗਰ ਸਤਿਗੁਰ ਇੜਕਦੇ ਹਨ ਤਾਂ ਜੀਵ ਨੂੰ ਉਹ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ।

ਸਚੀ ਕਾਰ ਕਮਾਵਣੀ

ਸਚ ਪੈਨਣਾ ਸਚ ਨਾਮ ਅਧਾਰ ॥

ਸਿਰਫ਼ ਗੁਰਬਾਣੀ ਦੀ ਕਾਰ ਕਰਨੀ ਹੈ ਬਾਕੀ ਕਮਾਈ ਅਤੇ
ਫਾਰਮੂਲੇ ਨਹੀਂ ਵਰਤਣੇ। ਉਹੋ ਹੀ ਸੱਚੀ ਕਰਨੀ ਹੈ ਅਤੇ ਉਹੋ
ਹੀ ਸਾਰ ਸ਼ਬਦ ਹੈ ਜੋ ਜੀਵ ਦਾ ਚੁਗਸੀ ਚੌਂ ਪਾਰ ਉਤਾਰਾ
ਕਰਦਾ ਹੈ।

ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥
 ਮਾਲਿਕ ਦੀ ਕਿਰਪਾ ਹੋਵੇ, ਸੱਚ ਦੀ ਸੰਗਤ ਮਿਲੇ ਅਤੇ ਜੀਵ
 ਨੂੰ ਦੁਨਿਆਵੀ ਚੀਜ਼ਾਂ ਨਾਲ ਪਿਆਰ ਨਾ ਹੋ ਕੇ ਸਿਰਫ ਸੱਚ
 ਨਾਲ ਪਿਆਰ ਹੋਵੇ।

ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥
 ਹਜ਼ੂਰ ਫੁਰਮਾਉਂਦੇ ਹਨ ਕਿ ਜੀਵ ਨੂੰ ਚਾਹੀਦਾ ਹੈ ਕਿ ਕੋਈ
 ਦੁਖ ਆਉਂਦਾ ਹੈ । ਉਸ ਨੂੰ ਵੀ ਸੱਚ ਦਾ ਹੁਕਮ ਸਮਝ ਕੇ ਮੰਨੋ
 ਕਿ ਇਹ ਸਭ ਮਾਲਿਕ ਦੇ ਹਕਮ ਵਿੱਚ ਹੋਇਆ ਹੈ ।

ਨਾਨਕ ਸਤਿਗਰ ਕੀ ਸੇਵਾ ਸੋ ਕਰੈ

ਜਿਸ ਨੋ ਨਦਰਿ ਕਰੈ ਕਰਤਾਰ ॥੧ ॥

ਕੋਈ ਵੀ ਜੀਵ ਸਾਧੂਆਂ ਦੀ ਸੇਵਾ ਖੁਦ ਨਹੀਂ ਕਰ ਸਕਦਾ,
 ਸੰਗਤ ਵਿੱਚ ਨਹੀਂ ਰਹ ਸਕਦਾ। ਹਜ਼ੂਰ ਹੀ ਕਿਰਪਾ ਕਰਨ
 ਕਿਉਂਕਿ ਸਾਧੂ ਕਸਾਈ ਦਾ ਕਿਲਾ ਹੁੰਦੇ ਹਨ ਉਥੇ ਰਹਿਣਾ
 ਬਹੁਤ ਮਸ਼ਕਿਲ ਹੈ।

ਸਿਰ ਦਿਤਿਆਂ ਜੇ ਸਤਿਗੁਰ ਮਿਲ ਜਾਏ
ਤੋ ਭੀ ਸਸਤਾ ਜਾਣ।

ਹਜ਼ੂਰ ਹੀ ਕਿਰਪਾ ਕਰਕੇ ਜਿਸ ਜੀਵ ਉੱਪਰ ਰਹਿਮਤ ਦੀ
ਨਦਰ ਪਾਉਣ ਉਹੋ ਹੀ ਸੇਵਾ ਵਿੱਚ ਰਹਿ ਸਕਦਾ ਹੈ।

ਹਜ਼ੂਰ ਕਿਰਪਾ ਕਰਨ। ਸੰਗਤ ਨੇ ਜਿਸ ਜਿਸ ਸ਼ੁਭ ਭਾਵਨਾ ਨੂੰ ਮੁੱਖ ਕੇ ਸੇਵਾ ਕੀਤੀ ਹੈ। ਸਭ ਦੀਆਂ ਸ਼ੁਭ ਭਾਵਨਾਵਾਂ ਪੁਰੀਆਂ ਕਰਦੇ ਹੋਏ ਗੁਰਬਾਣੀ ਦੀ ਸ਼ਰਨ ਬਖਸ਼ੀ ਰੱਖਣ।

ਸਤਿਸੰਗ

੧ੴ ਸਤਿਗੁਰ ਪ੍ਰਸਾਦਿ ॥ (ਅੰਗ 537)

॥ ਰਾਗੂ ਬਿਹਾਰੀ ਮਹਲਾ ੯ ॥

ਹਰਿ ਕੀ ਗਤਿ ਨਹਿ ਕੋਊ ਜਾਨੈ ॥

ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਜ਼ੂਰ ਨੌਵੇਂ ਪਾਤਿਸ਼ਾਹ
ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜਾ ਹਿੰਦ ਦੀ ਚਾਦਰ, ਸ਼ਹੀਦਾਂ
ਦੇ ਸਿਰਤਾਜ਼ ਸਾਡਾ ਭੁਲੇਖਾ ਕੱਢ ਰਹੇ ਹਨ ਅਤੇ ਫੁਰਮਾਨ ਕਰ
ਰਹੇ ਹਨ ਕਿ ਉਸ ਹਰੀ ਦੀ ਗਤ ਨੂੰ ਕੋਈ ਨਹੀਂ ਜਾਣ ਸਕਿਆ।
ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਕਿ ਹਰੀ ਦਾ
ਕੋਈ ਭੇਦ ਨਹੀਂ ਜਾਣ ਸਕਦਾ, ਹਰੀ ਨੂੰ ਕੋਈ ਲੱਭ ਨਹੀਂ ਸਕਦਾ
ਤਾਂ ਇਹ ਗੱਲ ਬਿਲਕੁਲ ਠੀਕ ਹੈ। ਅਗਰ ਮੱਖਣ ਸ਼ਾਹ ਲੁਬਾਣੇ
ਨੇ ਆਪ ਨੂੰ ਜਾਹਿਰ ਕੀਤਾ ਸੀ ਤਾਂ ਉਹ ਵੀ ਆਪ ਨਹੀਂ ਲੱਭ
ਸਕਿਆ ਸੀ। ਹਜ਼ੂਰ ਨੇ ਖੁਦ ਹੀ ਉਸ ਨੂੰ ਕਿਹਾ ਸੀ ਕਿ ਜਿਸ
ਤਾਕਤ ਨੂੰ ਤੂੰ ਲੱਭਦਾ ਫਿਰਦਾ ਏਂ ਉਹ ਅਸੀਂ ਹੀ ਹਾਂ। ਇੱਥੇ
ਹਜ਼ੂਰ ਨੌਵੇਂ ਪਾਤਿਸ਼ਾਹ ਜੀ ਆਪ ਹੀ ਜਾਹਿਰ ਹੋ ਗਏ। ਸੋਈ
ਕੋਈ ਵੀ ਜੀਵ ਸਾਧਾਰਨ ਦਾ ਭੇਦ ਨਹੀਂ ਜਾਣ ਸਕਦਾ।

ਜੋਗੀ ਜਤੀ ਤਪੀ ਪਚਿ ਹਾਰੇ

ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥

ਜਿਥੇ ਰਿਸ਼ੀ ਵਸ਼ਿਸ਼ਟ ਜੀ ਨੇ ਵਸ਼ਿਸ਼ਟ ਕੁਟੀਆ ਵਿੱਚ ਬੈਠ ਕੇ ਅਠਾਸੀ ਹਜ਼ਾਰ ਸਾਲ ਤਪੱਸਿਆ ਕੀਤੀ ਸੀ। ਉਹ

ਕੁਟੀਆ ਮਨੀਕਰਨ ਤੋਂ ਉਪਰ ਹੈ। ਉਥੋਂ ਵੀ ਗਰਮ ਪਾਣੀ ਨਿਕਲਦਾ ਹੈ। ਬਿਆਸ ਰਿਸ਼ੀ ਜੀ ਨੇ ਰੋਹਤਾਂਗ ਪਾਸ ਵਿਖੇ ਅੱਸੀਂ ਹਜਾਰ ਸਾਲ ਇੱਕ ਜਗ੍ਹਾ ਬੈਠ ਕੇ ਤਪੌਸਿਆ ਕੀਤੀ। ਜਦੋਂ ਅਸੀਂ 1982 ਵਿੱਚ ਵਸ਼ਿਸ਼ਟ ਕੁਟੀਆ ਗਏ ਸੀ ਤਾਂ ਉਥੋਂ ਦੇ ਪੁਜਾਰੀ ਸਾਨੂੰ ਕਹਿਣ ਲੱਗ ਕਿ ਤਿਲਕ ਲਵਾਉਣ ਦਾ ਸਵਾ ਰੁਪਈਆ ਲੱਗੋਗਾ। ਅਸੀਂ ਕਿਹਾ ਕਿ ਅਸੀਂ ਸਿੱਖ ਹਾਂ ਅਸੀਂ ਤਿਲਕ ਨਹੀਂ ਲਵਾਉਂਦੇ ਪਰ ਸਾਡੀ ਜੋ ਵੀ ਸ਼ਰਧਾ ਹੋਵੇਗੀ ਅਸੀਂ ਉਹ ਭੇਟਾ ਕਰਾਂਗੇ। ਪਰ ਅਸੀਂ ਪੈਸੇ ਦੇ ਕੇ ਤਿਲਕ ਨਹੀਂ ਲਵਾਉਣਾ। ਉਹਨਾਂ ਨੇ ਸਾਨੂੰ ਪ੍ਰੇਰਨਾ ਦੇ ਕੇ ਤਿਲਕ ਲਾ ਦਿੱਤਾ। ਅਸੀਂ ਚੌਵੀ ਮੈਂਬਰ ਸੀ ਅਸੀਂ ਸਾਰਿਆਂ ਨੇ ਰੁਪਏ ਦਿੱਤੇ। ਅਸੀਂ ਕਿਹਾ ਭਲਿਆ ਲੋਕਾ ਇਹ ਸ੍ਰੀ ਰਾਮ ਚੰਦਰ ਜੀ ਮਹਾਰਾਜਾ ਦੇ ਗੁਰੂ ਦਾ ਸਥਾਨ ਹੈ ਅਤੇ ਤੂੰ ਪੈਸੇ ਲੈ ਕੇ ਤਿਲਕ ਲਾ ਰਿਹਾ ਏਂ? ਉਦੋਂ ਸਸਤਾ ਸਮਾਂ ਸੀ। ਪੰਜ-ਸੱਤ ਹਜਾਰ ਰੁਪਏ ਨੂੰ ਕਿੱਲਾ ਜਮੀਨ ਆ ਜਾਂਦੀ ਸੀ। ਅਸੀਂ ਸਾਰੇ ਬੰਦਿਆਂ ਨੇ ਪੈਸੇ ਇੱਕਠੇ ਕੀਤੇ ਅਤੇ ਅਸੀਂ ਇਕਵੰਜਾ ਸੌ ਪਾਏ। ਬਾਕੀਆਂ ਨੇ ਵੀ ਸ਼ਰਧਾ ਅਨੁਸਾਰ ਪਾਏ। ਇੱਝ ਅਸੀਂ ਗਿਆਰਾਂ ਹਜਾਰ ਰੁਪਏ ਇੱਕਠੇ ਕਰਕੇ ਉਸ ਨੂੰ ਦਿੱਤੇ। ਉਹ ਸਾਨੂੰ ਕਹਿਣ ਲੱਗ ਕਿ ਮੈਨੂੰ ਆਪਣਾ ਨਾਮ ਅਤੇ ਐਡਰੈਸ ਲਿਖਵਾ ਦੇਵੋ। ਮੈਂ ਤੁਹਾਨੂੰ ਯਾਦ ਰੱਖਾਂਗਾ। ਮੈਂ ਇਹ ਵਚਨ ਦਿੰਦਾ ਹਾਂ ਕਿ ਮੈਂ ਇਹਨਾਂ ਪੈਸਿਆਂ ਨੂੰ ਘਰ ਨਹੀਂ ਵਰਤਾਂਗਾ। ਮੈਂ ਇਹਨਾਂ ਪੈਸਿਆਂ ਦੀਆਂ ਇੱਟਾਂ ਅਤੇ ਦੂਸਰਾ ਸਮਾਨ ਮੰਗਵਾ ਕੇ ਵਸ਼ਿਸ਼ਟ ਜੀ ਦੇ ਨਾਮ ਦਾ ਮੰਦਰ ਬਣਵਾਂਗਾ। ਹੁਣ ਤੁਸੀਂ ਉਥੇ ਜਾ ਕੇ ਦੇਖਿਓ ਕਿ ਉਥੇ ਬਹੁਤ ਹੀ ਆਲੀਸ਼ਾਨ ਮੰਦਿਰ ਬਣਿਆ ਹੋਇਆ ਹੈ। ਉਸ ਦੀ ਅੰਭੰਤਾ ਹਜ਼ਰ ਨੇ ਸਾਡੇ ਕੋਲੋਂ ਹੀ ਕਰਵਾਈ ਸੀ।

ਕਰੇ ਨਾਰਦ ਹੋਣੀ ਪ੍ਰਬਲ ਕਰਮ ਗਤ ਟਾਰੇ ਨਹੀਂ ਟਰੇ। ਰਿਸ਼ੀ ਮੁਨੀ ਵਸ਼ਿਸ਼ਟ ਸਭ ਜੋਗੀ ਸੋਧ ਕੇ ਲਗਨ ਧਰੇ। ਸੀਤਾ ਹਰਨ ਮਰਣ ਦਸਰਥ ਕਉ ਬਨ ਬਨ ਬਿਪਤ ਪਰੇ। ਪਾਂਡਵ ਜਿਨ ਕੇ ਆਪ ਸਾਰਥੀ ਤਿਨ੍ਹ ਪਰ ਬਿਪਤ ਪਰੇ।

ਕਰਮ ਬਹੁਤ ਪਰਬਲ ਹੁੰਦੇ ਹਨ ਉਹ ਟਲਦੇ ਨਹੀਂ ਹਨ, ਵਾਰਦ ਹੋ ਕੇ ਰਹਿੰਦੇ ਹਨ। ਸ੍ਰੀ ਰਾਮ ਚੰਦਰ ਜੀ ਦੇ ਵਿਆਹ ਦਾ ਲਗਨ ਵਸ਼ਿਸ਼ਟ ਜੀ ਨੇ ਸੋਧਿਆ ਸੀ। ਪਰ ਸ੍ਰੀ ਰਾਮ ਚੰਦਰ ਜੀ ਅਤੇ ਮਾਤਾ ਸੀਤਾ ਜੀ ਨਾਲ ਸਭ ਕੁਝ ਵਾਪਰਿਆ। ਬੜੇ ਰਿਸ਼ੀ ਮੁਨੀ ਤਪਸਵੀ ਹੋਏ ਪਰ ਭਗਵਾਨ ਦਾ ਭੇਦ ਨਹੀਂ ਜਾਣ ਸਕੇ। ਸਿਰਫ ਭਗਤ ਧੰਨਾ ਜੀ ਨੂੰ ਹੀ ਭਗਵਾਨ ਸਾਖਿਆਤ ਆ ਕੇ ਮਿਲੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਕਿ

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ 8 ||2 ||

(ਅੰਗ 488)

ਰਿਸ਼ੀ ਮੁਨੀ ਭਗਤੀ ਕਰਦੇ ਰਹੇ ਪਰ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਭਗਵਾਨ ਕਿਸ ਤਰ੍ਹਾਂ ਦਰਸ਼ਨ ਦਿੰਦੇ ਹਨ ਜਾਂ ਕਿਸ ਤਰ੍ਹਾਂ ਮਿਲਾਪ ਬਖਸ਼ਦੇ ਹਨ।

ਛਿਨ ਮਹਿ ਰਾਉ ਰੰਕ ਕਉ ਕਰਈ
ਰਾਉ ਰੰਕ ਕਰਿ ਡਾਰੇ॥

ਹਜ਼ੂਰ ਫੁਰਮਾਉਂਦੇ ਹਨ ਕਿ ਉਹ ਤਾਕਤ ਬਾਦਸ਼ਾਹਾਂ ਨੂੰ ਕੰਗਾਲ ਬਣਾ ਸਕਦੀ ਹੈ।

ਤੁਚਨਿ ਆਨ੍ਹੀ ਕੇ ਕਨੇ ਸਾਫ਼ਤਾਨਾ ਵਾਨ ਕਵਾਚਿਨਾ॥

ਅਸੀਂ ਸਿ੍ਰੀਗੀ ਰਿਸ਼ੀ ਦੇ ਸਥਾਨ ਤੇ ਵੀ ਗਏ, ਜਿੱਥੋ ਉਸ ਨੂੰ
ਕਿਹਾ ਗਿਆ ਕਿ ਬਿਆਸ ਦਰਿਆ ਵਿਚੋਂ ਪਾਣੀ ਪੀ ਲੈ। ਉਹ
ਕਹਿਣ ਲੱਗਾ ਕਿ ਇਸ ਵਿੱਚ ਪਸੂਆਂ, ਜਾਨਵਰਾਂ ਦੀਆਂ
ਹਡੀਆਂ, ਸਿੰਗ ਅਤੇ ਮਾਸ ਆਉਂਦਾ ਹੈ ਇਸ ਕਰਕੇ ਮੈਂ ਬਿਆਸ
ਦਰਿਆ ਵਿਚੋਂ ਪਾਣੀ ਨਹੀਂ ਪੀਣਾ। ਪਰ ਜਦੋਂ ਜਿਆਦਾ
ਪਿਆਸ ਲੱਗੀ ਤਾਂ ਉਹ ਗੋਠ ਮਾਰ ਕੇ ਪਾਣੀ ਪੀਣ ਲੱਗਾ ਤਾਂ
ਸਿੰਗ ਉਸ ਦੇ ਮੱਥੇ ਵਿੱਚ ਖੁਭ ਗਿਆ। ਜਦੋਂ ਤੱਕ ਸਿ੍ਰੀਗੀ ਰਿਸ਼ੀ
ਜਿਉਂਦਾ ਰਿਹਾ, ਉਸ ਦੇ ਮੱਥੇ ਵਿੱਚ ਪਸੂਆਂ ਦਾ ਸਿੰਗ ਲੱਗਾ
ਹੁੰਦਾ ਸੀ। ਜਿਸ ਤਰ੍ਹਾਂ ਲੋਕਾਂ ਨੇ ਘਰ ਦੇ ਦਰਵਾਜ਼ੇ ਤੇ ਹਿਰਨ ਦੇ
ਜਾਂ ਬਾਰਾਂ ਸਿੰਗਾ ਦੇ ਸਿੰਗ ਲਾਏ ਹੁੰਦੇ ਹਨ ਇਸ ਤਰ੍ਹਾਂ ਉਸ ਦੇ
ਮੱਥੇ ਉਪਰ ਸਿੰਗ ਲੱਗਾ ਸੀ। ਸੋਈ ਰਿਸ਼ੀ ਮੁਨੀ ਐਨੀ ਭਗਤੀ
ਕਰਦੇ ਰਹੇ ਪਰ ਹਰੀ ਦਾ ਭੇਦ ਪਤਾ ਨਹੀਂ ਕਰ ਸਕੇ।

ਕਰੇ ਨਾਰਦ ਹੋਣੀ ਪ੍ਰਭਲ ਕਰਮ ਗਤ ਟਾਰੇ ਨਹੀਂ ਟਰੇ।
 ਰਿਸ਼ੀ ਮੁਨੀ ਵਸ਼ਿਸ਼ਟ ਸਭ ਜੋਗੀ ਸੋਧ ਕੇ ਲਗਨ ਧਰੇ।
 ਸੀਤਾ ਹਰਨ ਮਰਣ ਦਸਰਥ ਕਉ ਬਨ ਬਨ ਬਿਪਤ ਪਰੇ।
 ਪਾਂਡਵ ਜਿਨ ਕੇ ਆਪ ਸਾਰਬੀ ਤਿਨ੍ਹ ਪਰ ਬਿਪਤ ਪਰੇ।
 ਮ ਬਹੁਤ ਪਰਬਲ ਹੁੰਦੇ ਹਨ ਉਹ ਟਲਦੇ ਨਹੀਂ ਹਨ, ਵਾਰਦ
 ਕੇ ਰਹਿੰਦੇ ਹਨ। ਸ੍ਰੀ ਰਾਮ ਚੰਦਰ ਜੀ ਦੇ ਵਿਆਹ ਦਾ ਲਗਨ
 ਕਸ਼ਟ ਜੀ ਨੇ ਸੋਧਿਆ ਸੀ। ਪਰ ਸ੍ਰੀ ਰਾਮ ਚੰਦਰ ਜੀ ਅਤੇ
 ਤਾ ਸੀਤਾ ਜੀ ਨਾਲ ਸਭ ਕੁਝ ਵਾਪਰਿਆ। ਬੜੇ ਰਿਸ਼ੀ ਮੁਨੀ
 ਸਵੀ ਹੋਏ ਪਰ ਭਗਵਾਨ ਦਾ ਭੇਦ ਨਹੀਂ ਜਾਣ ਸਕੇ। ਸਿਰਫ
 ਤ ਧੰਨਾ ਜੀ ਨੂੰ ਹੀ ਭਗਵਾਨ ਸਾਖਿਆਤ ਆ ਕੇ ਮਿਲੇ।
 ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਕਿ

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪੜਖਿ ਗਸਾਈਆ ਧੰਨਾ ਵਡਭਾਗਾ॥ ੪॥੨॥

(અંગ 488)

ਰਿਸੀ ਮੁਨੀ ਭਗਤੀ ਕਰਦੇ ਰਹੇ ਪਰ ਕਿਸੇ ਨੂੰ ਪਤਾ ਨਹੀ ਲੱਗਾ
ਕਿ ਭਗਵਾਨ ਕਿਸ ਤਰ੍ਹਾਂ ਦਰਸ਼ਨ ਦਿੰਦੇ ਹਨ ਜਾਂ ਕਿਸ ਤਰ੍ਹਾਂ
ਮਿਲਾਪ ਬਖਸ਼ਦੇ ਹਨ।

ਛਿਨ ਮਹਿ ਰਾਉ ਰੰਕ ਕਉ ਕਰਈ
ਰਾਉ ਰੰਕ ਕਰਿ ਡਾਰੇ ॥

ਹਜੂਰ ਫੁਰਮਾਉਂਦੇ ਹਨ ਕਿ ਉਹ ਤਾਕਤ ਬਾਦਸ਼ਾਹਾਂ ਨੂੰ ਕੰਗਾਲ ਬਣਾ ਸਕਦੀ ਹੈ।

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ॥

ਦਰਿ ਮੰਗਨਿ ਭਿਖ ਨ ਪਾਇਦਾ ॥੧੬॥ (ਅੰਗ 472)

ਉਹ ਕੰਗਾਲ ਨੂੰ ਬਾਦਸ਼ਾਹੀਆਂ ਬਖਸ਼ ਸਕਦੇ ਹਨ। ਹਜ਼ੂਰ ਚੌਬੇ
ਪਾਤਿਸ਼ਾਹ ਜੀ ਨੂੰ ਚਾਚਿਆਂ, ਤਾਇਆ, ਨਾਨਕਿਆਂ ਨੇ ਘਰੋਂ
ਕੱਢ ਦਿੱਤਾ ਸੀ ਪਰ ਹਜ਼ੂਰ ਤੀਸਰੇ ਪਾਤਿਸ਼ਾਹ ਜੀ ਜੋ
ਨਿਬਾਂਵਿਆਂ ਦੀ ਥਾਂ ਸਨ ਨੇ ਆਪ ਜੀ ਨੂੰ ਸੇਵਾ ਪਦ, ਜਵਾਈ
ਪਦ ਅਤੇ ਗੁਰਿਆਈ ਪਦ ਬਖਸ਼ਿਆ। ਅੱਜ ਆਪ ਜੀ ਦੁਆਰਾ
ਸਥਾਪਿਤ ਕੀਤੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਸਾਰੇ ਕਹਿੰਦੇ ਹਨ
ਕਿ

ਡਿੱਠੇ ਸਭੇ ਥਾਵ ਨਹੀਂ ਤਧ ਜੇਹਿਆ॥

(ਅੰਗ 1362)

੩੪

॥ਗੁਰ ਪ੍ਰਸਾਦਿ॥

ਮੈਂ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ॥
(ਅੰਗ 1098)

ਉਸ ਵਰਗਾ ਸਬਾਨ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ।

ਰੀਤੇ ਭਰੇ ਭਰੇ ਸਖਨਾਵੈ

ਯਹ ਤਾ ਕੋ ਬਿਵਹਾਰੇ ॥੧ ॥

ਹਜ਼ੂਰ ਖਾਲੀ ਭਾਡਿਆਂ ਨੂੰ ਭਰ ਦਿੰਦੇ ਹਨ ਅਤੇ ਭਰਿਆਂ ਨੂੰ ਖਾਲੀ ਕਰ ਦਿੰਦੇ ਹਨ।

ਜਦੋਂ ਹਜ਼ੂਰ ਨੇ ਸਾਡੀ ਯਸ਼ ਕਰਨ ਦੀ ਡਿਊਟੀ ਲਾਈ ਤਾਂ ਸਭ ਰਿਸ਼ਤੇਦਾਰਾਂ ਨੇ ਸਾਨੂੰ ਜਿਉਂਦਿਆਂ ਹੀ ਦਰੀਆਂ ਵਿਛਾ ਕੇ ਰੋ ਲਿਆ। ਫੇਰ ਜਦੋਂ ਸੰਗਤ ਆਉਣ ਲੱਗ ਪਈ ਤਾਂ ਅਸੀਂ ਹਜ਼ੂਰ ਕੋਲ ਬੇਨਤੀ ਕੀਤੀ ਕਿ ਹਜ਼ੂਰ! ਸੰਗਤ ਆਉਦੀ ਹੈ ਸਾਡੇ ਕੋਲ ਤਾਂ ਘਰ ਜੋਗਾ ਨਹੀਂ ਹੈ ਅਸੀਂ ਸੰਗਤ ਨੂੰ ਕਿਥੋਂ ਖੁਆਵਾਂਗੇ। ਹਜ਼ੂਰ! ਤੁਹਾਡੀ ਸੰਗਤ ਹੈ ਤੁਸੀਂ ਆਪ ਹੀ ਇਹਨਾਂ ਦੇ ਖਾਣੇ ਦਾ ਪ੍ਰਬੰਧ ਕਰਿਓ। ਤਦ ਹਜ਼ੂਰ ਦੀ ਅਵਾਜ਼ ਆਈ ਕਿ ਪੁੱਤਰ! ਇਹ ਜੋ ਲੋਹੇ ਦੇ ਢੱਕਣਾਂ ਵਾਲੇ ਡਰਮ ਹਨ ਇਹਨਾਂ ਵਿੱਚ ਝਾਤੀ ਨਾ ਮਾਰਿਓ, ਇਹਨਾਂ ਵਿੱਚੋਂ ਕੱਢ ਕੱਢ ਕੇ ਖਾਈ ਜਾਵੇ। ਜਦੋਂ ਤੁਸੀਂ ਇਹਨਾਂ ਦੇ ਵਿੱਚ ਦੇਖ ਲਿਆ ਫੇਰ ਇਹਨਾਂ ਨੇ ਨਹੀਂ ਭਰਨਾ। ਉਦੋਂ ਅਸੀਂ ਹੈਂਡਲ ਵਾਲਾ ਕੌਲਾ ਜਿਹਾ ਰੱਖਿਆ ਹੋਇਆ ਸੀ। ਉਸੇ ਨਾਲ ਅਸੀਂ ਬਿਨਾਂ ਦੇਖਿਆ ਚੌਲ, ਆਟਾ ਖੰਡ, ਦਾਲ ਆਦਿ ਕੱਢ ਲੈਣਾ। ਸਾਡੀ ਪਤਨੀ ਨੂੰ ਸ਼ੱਕ ਪੈ ਗਿਆ ਕਿ ਸ਼ਾਇਦ ਇਹਨਾਂ ਨੇ ਪਿੰਡ ਵਾਲੀ ਜਮੀਨ ਵੇਚ ਦਿੱਤੀ ਹੈ ਉਝੁੰਪੇ ਕੌਣ ਦੇ ਰਿਹਾ ਹੈ? ਜਦੋਂ ਭਾਪਾ ਜੀ ਮਹਿੰਦਰ ਸਿੰਘ ਨੇ ਸਾਰਿਆਂ ਨਾਲ ਰਲ ਕੇ ਉਹਨਾਂ ਡਰਮ ਵਿੱਚ ਦੇਖਿਆ ਤਾਂ ਉਸ ਤੋਂ ਬਾਅਦ ਉਹਨਾਂ ਵਿੱਚੋਂ ਕੁਝ ਨਹੀਂ ਨਿਕਲਿਆ। ਇਹ ਅਸਲੀਅਤ ਹੈ ਕਿ ਜਦੋਂ ਤੱਕ ਅਸੀਂ ਡਰਮਾਂ ਵਿੱਚ ਨਹੀਂ ਦੇਖਿਆ ਸੀ ਉਹ ਡਰਮ ਖਾਲੀ ਨਹੀਂ ਹੋਏ। ਪੂਰਾ ਇੱਕ ਸਾਲ ਇੱਝ ਹੀ ਲੰਗਰ ਚੱਲਦਾ ਰਿਹਾ। ਸੋਈ ਇਹ ਬਾਦਸ਼ਾਹੀਆਂ, ਬਿਜਨੌਸ, ਦਾਤਾਂ, ਕੋਠੀਆਂ, ਮਹਿਲ, ਮਾੜੀਆਂ ਮਾਲਿਕ ਜਿਸ ਨੂੰ ਮਰਜੀ ਬਖਸ਼ ਸਕਦੇ ਹਨ।

ਅਪਨੀ ਮਾਇਆ ਆਪਿ ਪਸਾਰੀ

ਆਪਹਿ ਦੇਖਨਹਾਰਾ ॥

ਹੁਣ ਜਿੱਥੇ ਅਸੀਂ ਯਸ਼ ਕਰ ਰਹੇ ਹਾਂ ਇਹ ਮਸਤਾਨ ਸਿੰਘ ਨੇ ਘਰ ਖਰੀਦਿਆ ਹੈ। ਅਸੀਂ ਦੇਖਿਆ ਹੈ ਕਿ ਪੜ੍ਹਾਈ ਛੁਪਦੀ ਨਹੀਂ ਹੈ। ਇਹ ਘਰ ਕਿਸੇ ਡਾਕਟਰ ਨੇ ਬੜੀ ਰੀਝ ਨਾਲ

ਬਣਾਇਆ ਸੀ ਪਰ ਉਸ ਦੀ ਟਰਾਂਸਫਰ ਹੋ ਗਈ। ਉਸ ਨੇ ਇੱਕ ਮਿਲੀਅਨ ਦੇ ਕਰੀਬ ਪੈਸੇ ਲਾਏ ਸਨ। ਉਸ ਨੇ ਆਪਣਾ ਮਕਾਨ ਸੇਲ ਤੇ ਲਾ ਦਿੱਤਾ। ਕੋਈ ਵੀ ਲੈਣ ਨਾ ਆਇਆ ਤਾਂ ਉਸ ਨੇ ਆਪੇ ਹੀ ਇੱਕ ਮਿਲੀਅਨ ਤੋਂ ਘਟਾ ਕੇ ਸਾਡੇ ਛੇ ਲੱਖ ਕਰ ਦਿੱਤਾ। ਇਸ ਨੇ ਇੱਕ ਲੱਖ ਡਾਲਰ ਕਿਹਾ ਤਾਂ ਉਸ ਨੇ ਘਟਾ ਕੇ ਪੰਜ ਲੱਖ ਕਰ ਦਿੱਤਾ। ਇਹ ਕਹਿਣ ਲੱਗਾ ਅਗਰ ਚਾਰ ਲੱਖ ਲੈਣਾ ਹੈ ਤਾਂ ਹੁਣੇ ਹੀ ਲੈ ਲੈ। ਉਸ ਨੇ ਇੱਕ ਮਿਲੀਅਨ ਦਾ ਘਰ ਚਾਰ ਲੱਖ ਦਾ ਦੇ ਦਿੱਤਾ। ਅਗਰ ਇਹ ਮਕਾਨ ਕਨੇਡਾ ਵਿੱਚ ਹੁੰਦਾ ਤਾਂ ਕੋਈ ਚਾਰ ਲੱਖ ਰੁਪਏ ਵਿੱਚ ਦੋ ਜਾਂ ਤਿੰਨ ਸਾਲ ਲਈ ਕਿਰਾਏ 'ਤੇ ਵੀ ਨਾ ਦਿੰਦਾ। ਇਹ ਸਭ ਹਜ਼ੂਰ ਦੀ ਵਡਿਆਈ ਹੀ ਹੈ। ਕਿਸੇ ਦੇ ਵੱਸ ਵਿੱਚ ਕੁਝ ਨਹੀਂ ਹੈ। ਇੱਕ ਜੀਵ ਟਰੱਕ ਪਾਉਂਦਾ ਹੈ ਉਸ ਨੂੰ ਘਟਾ ਪੈ ਜਾਂਦਾ ਹੈ ਅਤੇ ਉਹ ਵੀ ਵਿਕ ਜਾਂਦਾ ਹੈ। ਕਈਆਂ ਦੇ ਇੱਕ ਤੋਂ ਦੋ, ਤਿੰਨ, ਚਾਰ, ਪੰਜ ਬਣ ਜਾਂਦੇ ਹਨ। ਇਹ ਸਭ ਹਜ਼ੂਰ ਦੀ ਹੀ ਵਡਿਆਈ ਹੈ।

ਨਾਨਾ ਰੂਪ ਧਰੇ ਬਹੁ ਰੰਗੀ

ਸਭ ਤੇ ਰਹੈ ਨਿਆਰਾ ॥ ੨ ॥

ਉਹ ਮਾਲਿਕ ਵੱਖਰੇ ਵੱਖਰੇ ਰੂਪ ਧਾਰ ਕੇ ਆਪੇ ਹੀ ਸੌਦਾ ਕਰ ਲੈਂਦੇ ਹਨ। ਉਹ ਆਪ ਹੀ ਲੈਣ ਵਾਲੇ ਹਨ ਅਤੇ ਆਪ ਹੀ ਦੇਣ ਵਾਲੇ ਹਨ।

ਆਪੇ ਕੰਡਾ ਤੌਲ ਤਰਜ਼ੀ.....

ਉਹ ਮਾਲਿਕ ਕਿਤੇ ਡਾਕਟਰ, ਕਿਤੇ ਵਪਾਰੀ ਜਾਂ ਹੋਰ ਵੱਖਰੇ ਵੱਖਰੇ ਰੂਪ ਪਾ ਕੇ ਆ ਕੇ ਜੀਵ ਉੱਪਰ ਬਖਸ਼ਿਸ਼ ਕਰਦੇ ਹਨ।

ਅਗਨਤ ਅਪਾਰੁ ਅਲਖ ਨਿਰੰਜਨ

ਜਿਹ ਸਭ ਜਗੁ ਭਰਮਾਇਓ ॥

ਹਜ਼ੂਰ ਫੁਰਮਾਉਂਦੇ ਹਨ ਕਿ ਉਸ ਕਾਲ ਨੇ ਸਭ ਨੂੰ ਭਰਮਾਂ ਵਿੱਚ ਪਾਇਆ ਹੋਇਆ ਹੈ ਕਿ ਇੱਦਾ ਕੰਮ ਹੋ ਜਾਣਾ ਸੀ। ਪਰ ਨਾ ਹੀ ਕੋਈ ਇੱਦਾ ਕਰਦਾ ਹੈ ਅਤੇ ਨਾਹੀਂ ਕੋਈ ਓਦਾਂ ਕਰਦਾ ਹੈ। ਕਾਲ ਨੇ ਜੀਵਾਂ ਨੂੰ ਭਰਮਾ ਵਿੱਚ ਪਾਇਆ ਹੈ।

ਸੁਭਹ ਹੂਈ ਸ਼ਾਮ ਹੂਈ ਜੂੰ ਹੀ ਉਮਰ ਤਮਾ ਹੂਈ।

ਸਵੇਰੇ ਸੌਚੀਦਾ ਹੈ ਕਿ ਰਾਤ ਪੈ ਜਾਵੇ, ਰਾਤ ਨੂੰ ਸੌਚੀਦਾ ਹੈ ਕਿ ਦਿਨ ਚੜ੍ਹ ਜਾਵੇ ਕੰਮ 'ਤੇ ਜਾਵਾਂਗੇ।

ਉਠੋ ਭਾਈਆ ਥੋਤਿਆ, ਆਵੇ ਹੇਠ ਖਲੋਤਿਆ।

ਕੱਚੀਆਂ ਲੈ ਜਾ, ਪੱਕੀਆਂ ਲੈ ਆ।

ਸਗਲ ਭਰਮ ਤਜਿ ਨਾਨਕ ਪ੍ਰਾਣੀ

ਚਰਨਿ ਤਾਹਿ ਚਿਤੁ ਲਾਇਓ ॥੩ ॥੧ ॥੨ ॥

ਹਜ਼ੂਰ ਭੁਰਮਾਉਂਦੇ ਹਨ ਕਿ ਭਰਮਾਂ ਨੂੰ ਛੱਡ ਕੇ ਮਾਲਿਕ ਦੀ
ਭਗਤੀ ਅਤੇ ਬੰਦਰੀ ਵਿੱਚ ਚਿੱਤ ਲਾਓ।

ਰਾਗ ਬਿਹਾਗੜਾ ਛੰਤ ਮਹਲਾ ੪ ਘਰੂ ੧ ॥

(ਅੰਗ 537)

੧੭੮ ਸਤਿਗੁਰ ਪਸਾਦੀ ॥

ਹਰਿ ਹਰਿ ਨਾਮ ਧਿਆਈਐ ਮੇਰੀ ਜਿੰਦੜੀਏ

ਗੁਰਮੁਖਿ ਨਾਮੁ ਅਮੋਲੇ ਰਾਮ ॥

ਹਜੂਰ ਚੌਬੇ ਪਾਤਿਸ਼ਾਹ ਜੀ ਭੇਦ ਬਖਸ਼ ਰਹੇ ਹਨ ਕਿ ਕਿਸੇ ਨੂੰ
ਸਿੱਖਿਆ ਨਾ ਦੇ ਕੇ ਆਪਣੇ ਮਨ ਨੂੰ ਸਮਝਾਵੋ ਕਿ ਐ ਮਨਾ!
ਤੂੰ ਹਰੀ ਦਾ ਨਾਮ ਜਪ। ਹਰੀ ਦਾ ਨਾਮ ਅਮੇਲਕ ਹੈ। ਨਾਮ ਨੂੰ
ਦੁਕਾਨ ਤੋਂ ਖਰੀਦਿਆ ਨਹੀਂ ਜਾ ਸਕਦਾ। ਜਬਰਦਸਤੀ ਖੋਹਿਆ
ਨਹੀਂ ਜਾ ਸਕਦਾ। ਉਸ ਦੀ ਪ੍ਰਾਪਤੀ ਸਿਰਫ ਸਿਮਰਨ ਕੀਤਿਆਂ
ਹੁੰਦੀ ਹੈ।

ਹਰਿ ਰਸਿ ਬੀਧਾ ਹਰਿ ਮਨ ਪਿਆਰਾ

ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥

ਜਦੋਂ ਸਾਡਾ ਵਿਆਹ ਹੋਇਆ ਸੀ, ਉਸ ਸਮੇਂ ਜਦੋਂ ਬਗਤ ਪਹੁੰਚਣੀ ਤਾਂ ਵਿਆਹ ਵਾਲੀ ਲੜਕੀ ਡਿਊੰਡੀ ਉਪਰ ਖਲੋ ਕੇ ਜਦੋਂ ਆਪਣੇ ਪਤੀ ਨੂੰ ਦੇਖਦੀ ਸੀ ਤਾਂ ਉਸੇ ਵਕਤ ਸੂਈ ਵਿੱਚ ਧਾਰਾ ਪਾ ਲੈਂਦੀ ਸੀ। ਉਸ ਦਾ ਅਰਥ ਇਹ ਸੀ ਕਿ ਜਿਸ ਤਰ੍ਹਾਂ ਧਾਰਾ ਸੂਈ ਵਿੱਚ ਪਿਰੋਇਆ ਜਾਂਦਾ ਹੈ ਇਸ ਤਰ੍ਹਾਂ ਮੈਂ ਆਪਣੇ ਪਤੀ ਨੂੰ ਆਪਣੇ ਪਿਆਰ ਵਿੱਚ ਪਿਰੋ ਲਿਆ ਹੈ। ਹੁਣ ਉਹ ਵੱਖਰਾ ਨਹੀਂ ਹੋ ਸਕਦਾ। ਹਜ਼ੂਰ ਫੁਰਮਾਉਂਦੇ ਹਨ ਕਿ ਹਰੀ ਦੇ ਨਾਮ ਦਾ ਐਨਾ ਸਿਮਰਨ ਕਰੋ ਕਿ ਆਪਣੇ ਮਨ ਨੂੰ ਉਹਨਾਂ

ਖਦਾਂ ਦੇ ਵਿੱਚ ਪਿਰੋ ਲਵੋ ।

ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ

ਅਨਤ ਨ ਕਾਹੂੰ ਡੋਲੇ ਰਾਮ ॥

ਅਗਰ ਜੀਵ ਦਾ ਮਨ ਡੋਲਦਾ ਹੈ ਤਦ ਜੀਵ ਬਹੁਤ ਸਿਮਰਨ
 ਕਰੇ ਫੇਰ ਮਨ ਡੋਲਦਾ ਹੀ ਨਹੀਂ ਹੈ। ਅਖੀਰਲੇ ਸੁਆਸ ਤੱਕ
 ਸਾਡਾ ਮਨ ਨਹੀਂ ਡੋਲੇਗਾ ਅਗਰ ਅਸੀਂ ਸਿਮਰਨ ਕਰਕੇ ਮਾਲਿਕ
 ਨੂੰ ਧਿਆਵਾਂਗੇ। ਉਸ ਮਾਲਿਕ ਦਾ ਧਿਆਨ ਰੱਖ ਕੇ ਸਿਮਰਨ
 ਕਰੋ। ਅਗਰ ਤੁਹਾਡੇ ਸੰਤਾਂ ਦਾ ਸਰੂਪ ਧਿਆਨ ਵਿਚ ਨਹੀਂ
 ਆਉਂਦਾ ਤਾਂ ਉਹਨਾਂ ਦੇ ਸਰੂਪ ਨੂੰ ਸਾਹਮਣੇ ਰੱਖ ਕੇ ਸਿਮਰਨ
 ਕਰੀ ਜਾਵੇ। ਫੇਰ ਆਹਿਸਤਾ ਆਹਿਸਤਾ ਉਹ ਸਰੂਪ ਤੁਹਾਡੇ
 ਅੰਦਰ ਵੱਸ ਜਾਵੇਗਾ।

ਮਨ ਚਿੰਦਿਆੜਾ ਫਲੁ ਪਾਇਆ

ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ ॥੧॥

ਹਜ਼ੂਰ ਫੁਰਮਾਉਂਦੇ ਹਨ ਕਿ ਇਹ ਅਸੀਂ ਗੁਰਬਾਣੀ ਦੁਆਰਾ
ਦੱਸ ਰਹੇ ਹਾਂ ਕਿ ਅਗਰ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ
ਮਿਸ਼ਨ ਉੱਪਰ ਚੱਲੋਗੇ ਤਦ ਤੁਸੀਂ ਮਨ ਚਿੰਦਿਆ ਫਲ ਪਾਵੋਗੇ।



गारड मंडु

ਮਾਇਆ ਹੋਈ ਨਾਗਾਨੀ ਜਗਤਿ ਰਹੀ ਲਪਟਾਇ ॥

ਇਸ ਕੀ ਸੇਵਾ ਜੋ ਕਰੇ ਤਿਸ ਦੀ ਕਉ ਹਿਰਿ ਖਾਏ ॥

ਗਰਮਿ ਕੋਈ ਗਾਰੜ ਤਿਨਿ ਮਲਿ ਦੁਲਿ ਲਾਈ ਪਾਇ ॥

ਨਾਨਕ ਸੇਈ ਉਬਰੇ ਜਿ ਸਜ਼ਿ ਕਹੇ ਲਿਵ ਲਾਇ ॥

(ਗਜਰੀ ਕੀ ਵਾਰ ਮਹਲਾ ੩ ॥ ਅੰਗ 510)

ਸਤਿਸੰਗ

॥ ਬਿਹਾਰੀ ਮਹਲਾ ੫ ॥ (ਅੰਗ 545)

ਖੋਜਤ ਸੰਤ ਫਿਰਹਿ ਪੜ੍ਹ ਪਾਣ ਅਧਾਰੇ ਰਾਮ ॥

ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਜ਼ੂਰ ਪੰਜਵੇਂ ਪਾਤਿਸ਼ਾਹ
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਦੇ ਰਚਿਤਾ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਦੇ ਉਚਾਰਨ ਕੀਤੇ ਮਹਾਂਵਾਕ ਵਿਚੋਂ ਹੁਕਮਨਾਮਾ ਆਇਆ ਹੈ। ਹੁਣ ਆਪਾਂ ਸਾਰੀਆਂ ਨੇ ਇਹ ਤਾਂ ਸੁਣਿਆ ਹੈ ਕਿ ਜਿਹੜੇ ਗੁਰਸਿੱਖ ਹਨ ਉਹ ਉਸ ਤਾਕਤ ਦੀ ਭਾਲ ਵਿੱਚ ਫਿਰਦੇ ਹਨ ਕਿ ਕਿਤੇ ਸਾਂਨੂੰ ਪੂਰਨ ਸੰਤਾਂ ਦਾ ਮਿਲਾਪ ਹੋ ਜਾਵੇ। ਪਰ ਇਥੋਂ ਬਚਨ ਆਏ ਹਨ ਕਿ ਸੰਤ ਵੱਖਰੇ ਵੱਖਰੇ ਥਾਵਾਂ 'ਤੇ ਜਾ ਕੇ ਉਸ ਤਾਕਤ ਨੂੰ ਪੱਧਰਦੇ ਫਿਰਦੇ ਹਨ। ਜਿਸ ਤਰ੍ਹਾਂ ਕਈ ਛੁੱਲ ਬਹੁਤ ਸੋਹਣੇ ਹੁੰਦੇ ਹਨ ਪਰ ਉਹ ਜੰਗਲਾਂ ਵਿੱਚ ਖਿੜਦੇ ਹਨ। ਜੇ ਕੋਈ ਕਦਰਦਾਨ ਉੱਥੇ ਖੋਜ ਕਰਦਾ ਹੋਇਆ ਪਹੁੰਚੇ ਤਦ ਹੀ ਉਹਨਾਂ ਛੁੱਲਾਂ ਦੀ ਕਦਰ ਪਏਗੀ? ਇਸੇ ਤਰ੍ਹਾਂ ਬਹੁਤ ਸਾਰੀਆਂ ਆਤਮਾਵਾਂ ਸਿਮਰਨ ਕਰਦੀਆਂ ਹਨ ਅਤੇ ਬੇਨਤੀਆਂ ਕਰਦੀਆਂ ਹਨ ਕਿ ਮੈਂ ਐਨੀ ਵੱਡੀ ਦਨੀਆਂ ਵਿੱਚ ਸੰਤ ਕਿਥੋਂ ਲੱਭ ਲਵਾਂਗਾ।

ਸ੍ਰੀ ਨਗਰ ਵਿਖੇ ਰੈਨਾਵਾੜੀ ਇਕ ਸਥਾਨ ਹੈ। ਉਥੋਂ ਬੀਬੀ
ਭਾਗ ਭਰੀ ਹੋਈ ਹੈ। ਉਸਨੇ ਬੇਨਤੀ ਕੀਤੀ ਹੈ ਕਿ ਮੈਂ ਹਜ਼ੂਰ
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੋਤ ਨੂੰ ਲੱਭਦੀ ਅੰਨ੍ਹੀ
ਹੋ ਗਈ ਹਾਂ ਲੇਕਿਨ ਮੈਨੂੰ ਕੀ ਪਤਾ ਹੈ ਕਿ ਉਹ ਤਾਕਤ ਇਸ
ਵਕਤ ਕਿੱਥੇ ਬਿਰਾਜਮਾਨ ਹੈ? ਅਗਰ ਉਹ ਤਾਕਤ ਸਮਰੱਥ ਹੈ
ਤਾਂ ਉਹ ਮੇਰੀ ਗਰੀਬਣੀ ਦੀ ਫਰਿਆਦ ਸੁਣ ਕੇ ਆ ਕੇ ਮੈਨੂੰ
ਦਰਸ਼ਨ ਦੇਵੇ। ਜਦੋਂ ਉਸ ਦੀ ਨਜ਼ਰ ਠੀਕ ਸੀ। ਉਸ ਨੇ ਸੂਤ
ਕੱਤ ਕੇ ਤਾਣੀ ਬਣਾ ਕੇ ਉਹਨਾਂ ਵਾਸਤੇ ਚੌਲਾ ਸੀਤਾ ਸੀ।
ਅਗਰ ਉਹ ਪੂਰਨ ਤਾਕਤ ਹਨ ਤਦ ਆ ਕੇ ਉਹ ਚੌਲਾ
ਪਹਿਨਣ। ਹਜ਼ੂਰ ਛੇਵੇਂ ਪਾਤਿਸ਼ਾਹ ਜੀ ਆਪਣੀ ਉਸ ਸੇਵਿਕਾ
ਦੀ ਭਾਵਨਾ ਨੂੰ ਦੇਖ ਕੇ ਉੜੀ ਬਾਰਡਰ ਰਾਹੀਂ ਚੱਲ ਕੇ ਉਸ
ਕੋਲ ਪਹੁੰਚ ਕੇ ਕਹਿਣ ਲੱਗੇ ਕਿ ਬੀਬੀ! ਤੂੰ ਕੋਈ ਚੌਲਾ ਸਿਉਂ
ਕੇ ਰੱਖਿਆ ਹੈ। ਉਹ ਕਹਿਣ ਲੱਗੀ ਹਾਂ, ਰੱਖਿਆ ਹੈ। ਪਰ ਮੈਂ
ਉਹ ਹਜ਼ੂਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਲਈ ਸਿਉਂ ਕੇ
ਰੱਖਿਆ ਹੈ ਨਾ ਕਿ ਤਹਾਡੇ ਲਈ ਹੈ। ਹਜ਼ਰ ਕਹਿਣ ਲੱਗੇ

ਬੀਬੀ ! ਦੇਖ ਲੈ ਅਸੀਂ ਉਹੋ ਹੀ ਹਾਂ । ਬੀਬੀ ਭਾਗ ਭਰੀ ਕਹਿਣ
ਲੱਗੀ ਕਿ ਮੈਂ ਤਾਂ ਵੈਰਾਗ ਵਿੱਚ ਅੰਨ੍ਹੀ ਹੋ ਗਈ ਹਾਂ । ਤੁਸੀਂ ਮੈਨੂੰ
ਨੇਤਰ ਬਖਸ਼ ਦਿਓ ਤਾਂ ਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ ।
ਤਦ ਹਜ਼ੂਰ ਛੇਵੇਂ ਪਾਤਿਸ਼ਾਹ ਜੀ ਨੇ ਤੀਰ ਮਾਰਿਆ । ਉਹ ਤੀਰ
ਪੱਥਰ ਵਿੱਚ ਵਰਮੇ ਵਾਂਗ ਘੁੰਮਦਾ-ਘੁੰਮਦਾ, ਘੁੰਮਦਾ-ਘੁੰਮਦਾ
ਨੀਚੇ ਗਿਆ ਅਤੇ ਉੱਥੇ ਖੂਹ ਬਣ ਗਿਆ । ਹਜ਼ੂਰ ਛੇਵੇਂ
ਪਾਤਿਸ਼ਾਹ ਜੀ ਨੇ ਉਥੋਂ ਪਾਣੀ ਕੱਢ ਕੇ ਉਸ ਬੀਬੀ ਦੀਆਂ
ਅੱਖਾਂ ਉੱਪਰ ਛਿੱਟੇ ਮਾਰੇ ਤਾਂ ਉਸ ਨੂੰ ਦਿਸਣ ਲੱਗ ਪਿਆ
ਅਤੇ ਉਹ ਹਜ਼ੂਰ ਦੇ ਦਰਸ਼ਨ ਕਰਕੇ ਕਹਿਣ ਲੱਗੀ ਕਿ ਹਾਂ,
ਮੈਨੂੰ ਅੰਨ੍ਹੀ ਨੂੰ ਇਸੇ ਸਰੂਪ ਦੇ ਦਰਸ਼ਨ ਹੁੰਦੇ ਸਨ ਜੋ ਕਹਿੰਦੇ
ਸਨ ਕਿ ਅਸੀਂ ਆ ਰਹੇ ਹਾਂ । ਸੋਈ ਹਜ਼ੂਰ ਛੇਵੇਂ ਪਾਤਿਸ਼ਾਹ ਜੀ
ਆਪਣੇ ਸੇਵਕ ਦੀ ਖੋਜ ਕਰਦੇ ਹੋਏ ਗਏ । ਹਜ਼ੂਰ ਫੁਰਮਾਉਂਦੇ
ਹਨ ਕਿ ਜਿਹੜੇ ਜੀਵ ਸੱਚੇ ਦਿਲ ਨਾਲ ਭਗਤੀ ਅਤੇ ਬੰਦਰਗੀ
ਕਰਦੇ ਹਨ ਉਹਨਾਂ ਨੂੰ ਤਾਕਤਾਂ ਖੁਦ ਲੱਭਦੀਆਂ ਫਿਰਦੀਆਂ
ਹਨ ਕਿ ਅਸੀਂ ਜਾ ਕੇ ਉਹਨਾਂ ਨੂੰ ਸਿੱਖਿਆ ਦੇ ਕੇ ਗੁਰਬਾਣੀ
ਨਾਲ ਜੋੜੀਏ ।

ਤਾਣੂ ਤਨੂ ਖੀਨ ਭਇਆ

ਬਿਨੁ ਮਿਲਤ ਪਿਆਰੇ ਰਾਮ ॥

ਮੇਰਾ ਤਨ ਹੁਣ ਪਿੰਜਰ ਹੋਇਆ ਪਿਆ ਹੈ ਜਿਸ ਤਰ੍ਹਾਂ ਸ਼ੇਖ
ਫਰੀਦ ਸਾਹਿਬ ਜੀ ਨੇ ਫਰਮਾਨ ਕੀਤਾ ਹੈ ਕਿ

ਫਰੀਦਾ ਤਨੁ ਸੁਕਾ ਪਿੰਜਰੁ ਥੀਆ

ਤਲੀਆਂ ਖੁੰਡਹਿ ਕਾਰਾ॥

ਅਜੈ ਸੁ ਰਬੁ ਨ ਬਾਹੁੜਿਓ

ਦੇਖੁ ਬੰਦੇ ਕੇ ਭਾਗ॥ ੯੦॥ (ਅੰਗ 1382)

ਹੁਣ ਮੇਰੇ ਵਿੱਚ ਹਿੰਮਤ ਨਹੀਂ ਰਹੀ। ਤਨ ਵੀ ਸੁੱਕ ਕੇ ਪਿੰਜਰ ਹੋ ਗਿਆ ਹੈ ਪਰ ਮੈਨੂੰ ਮਾਲਿਕ ਉੱਪਰ ਅਜੇ ਵੀ ਭਰੋਸਾ ਹੈ ਕਿ ਉਹ ਖੁਦ ਆ ਕੇ ਮੈਨੂੰ ਦਰਸ਼ਨ ਦੇਣਗੇ।

ਪ੍ਰਭੁ ਮਿਲਹੁ ਪਿਆਰੇ ਮਇਆ ਧਾਰੇ

ਕਰਿ ਦਇਆ ਲੜਿ ਲਾਇ ਲੀਜੀਐ ॥

ਸੱਚੇ ਪਾਤਿਸ਼ਾਹੋ ! ਮੇਰੇ ਉੱਪਰ ਮਇਆ ਵੀ ਕਰੋ, ਦਇਆ ਵੀ
ਕਰੋ ਅਤੇ ਆਪਣੀ ਮਿਹਰ ਸਦਕਾ ਮੈਨੂੰ ਆਪਣੇ ਲੜ ਲਾ ਲਵੋ
ਅਰਥਾਤ ਆਪਣੇ ਨਾਲ ਜੋੜ ਲਵੋ ।

ਦੇਹ ਨਾਮੁ ਅਪਨਾ ਜਪਉ ਸੁਆਮੀ

କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା କିମ୍ବା

ਹਰਿ ਦਰਸ ਪੇਖੇ ਜੀਜੀਐ ॥

ਸੱਚੇ ਪਾਤਿਸ਼ਾਹੋ ! ਮੈਨੂੰ ਕੋਈ ਐਸਾ ਸ਼ਬਦ ਬਖਸ਼ੇ ਜਿਸ ਦਾ
ਜਾਪ ਕਰਕੇ ਮੈਂ ਤੁਹਾਡੇ ਦਰਸ਼ਨ ਕਰ ਸਕਾਂ । ਹਜ਼ੂਰ ਦੇ ਬਚਨ
ਹਨ ਕਿ ਜੋ ਪ੍ਰਾਣੀ ਸਿਮਰਨ ਕਰਦੇ ਹਨ ਉਹਨਾਂ ਨੂੰ ਅੱਖਾਂ ਬੰਦ
ਕੀਤਿਆਂ ਵੀ ਹਜ਼ਰ ਦੇ ਸਾਖਿਆਤ ਦਰਸ਼ਨ ਹੁੰਦੇ ਹਨ ।

ਸਮਰਥ ਪਰਨ ਸਦਾ ਨਿਹਚਲ

ਓਚ ਅਗਮ ਅਪਾਰੇ ॥

ਊਹ ਤਾਕਤ ਸਮਰਥ ਹੈ। ਊਹ ਸਦਾ ਵਾਸਤੇ ਹੈ। ਊਹ ਤਾਕਤ
ਆਦਿ ਸਚ ਜਗਾਵਿ ਸਚ॥

ਹੈ ਭੀ ਸਚ ਨਾਨਕ ਹੋਸੀ ਭੀ ਸਚ॥ ੧॥ (ਅੰਗ 1)

ਹੈ। ਐਸਾ ਨਹੀਂ ਕਿ ਅੱਜ ਹੋਰ ਹੈ ਅਤੇ ਕੱਲ ਨੂੰ ਹੋਰ ਆ ਜਾਵੇਗੀ। ਉਹ ਸਭ ਕੁਝ ਕਰਨਯੋਗ ਹਨ। ਜੋ ਵੀ ਗੁਰਸਿੱਖ ਬੇਨਤੀਆਂ ਕਰਦੇ ਹਨ ਉਹਨਾਂ ਦੀਆਂ ਬੇਨਤੀਆਂ ਕਬੂਲ ਕਰਕੇ ਉਹਨਾਂ ਨੂੰ ਬਖਸ਼ਦੇ ਹਨ।

ਬਿਨੁਵੰਤਿ ਨਾਨਕ ਪਾਰਿ ਕਿਰਪਾ

ਮਿਲਹ ਪਾਨ ਪਿਆਸੇ ॥ ੧ ॥

ਸੱਜੇ ਪਾਤਿਸ਼ਾਵੇ। ਲਿਵਾਅ ਕਰੋ। ਤਸੀਂ ਪਾਹਾਂ ਦੇ ਚਾਡੇ ਹੋ।

ਏਕ ਵਾਹੈ ਬਿਨ ਸਾਸ ਤੇ ਰਾਸੈ॥ (ਅੰਤਾ 277)

ਬਹੁਤ ਸਾਰੇ ਜੀਵਾਂ ਦੀ ਮੌਤ ਹੋਣੀ ਹੁੰਦੀ ਹੈ ਉਹਨਾਂ ਨੂੰ ਪ੍ਰਾਣ ਬਖ਼ਸ਼ ਕੇ ਨਵ੍ਵਾਂ ਜੀਵਨ ਦੇ ਦਿੱਦੇ ਗਨ।



ਸਤਿਸੰਗ

ਬਿਹਾਰੀ ਮਹਲਾ ੫ ਘਰ ੩ (ਅੰਗ ੫੪੪)

੧੬੪ ਸਤਿਗੁਰ

ਵਧ ਸਖ ਰੈਨੜੀਏ ਪਿਆ ਪੇਮ ਲਗਾ ॥

ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਜ਼ੂਰ ਪੰਜਵੇਂ ਪਾਤਿਸ਼ਾਹ
 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਾ ਸਾਡੇ ਹਿੱਤ ਵਾਸਤੇ ਭੇਦ
 ਬਖ਼ਸ਼ ਰਹੇ ਹਨ ਕਿ ਗੁਰਸਿੱਖ ਇਹ ਸੋਚਦੇ ਹਨ ਕਿ ਰਾਤ ਵੱਡੀ
 ਹੋਣੀ ਚਾਹੀਦੀ ਹੈ ਕਿਉਂਕਿ ਮੇਰੀ ਸਤਿਗੁਰ ਨਾਲ ਪ੍ਰੀਤ ਲੱਗੀ
 ਹੈ। ਅਗਰ ਦਿਨ ਚੜ੍ਹ ਗਿਆ ਤਾਂ ਘਰਦਿਆਂ ਨੇ ਕਹਿਣਾ ਹੈ
 ਕਿ ਚਾਹ ਬਣਾ ਕੇ ਲਿਆ, ਬਰੇਕਫਾਸਟ ਬਣਾ ਜਾਂ ਸੁੱਤਾ ਪਿਆ
 ਏਂ ਤੂੰ ਨੌਕਰੀ ਤੇ ਨਹੀਂ ਜਾਣਾ? ਇਸ ਕਰਕੇ ਜਦੋਂ ਤੱਕ ਰਾਤ
 ਰਹੇਗੀ ਕੋਈ ਵੀ ਮੈਨੂੰ ਕੁਝ ਨਹੀਂ ਕਹੇਗਾ ਕਿ ਉੱਠ ਕੇ ਕੋਈ
 ਕੰਮ ਕਰ। ਇਸ ਕਰਕੇ ਗੁਰਸਿੱਖ ਬੇਨਤੀ ਕਰਦੇ ਹਨ ਕਿ ਸੱਚੇ
 ਪਾਤਿਸ਼ਾਹੋ! ਰਾਤ ਲੰਮੀ ਹੋ ਜਾਵੇ ਤਾਂ ਕਿ ਮੇਰਾ ਪ੍ਰੀਤਮ ਨਾਲ
 ਪਿਆਰ ਲੱਗਾ ਰਹੇ। ਇੰਝ ਸੁਗਾਗਣਾਂ ਲੜਕੀਆਂ ਵੀ
 ਕਹਿੰਦੀਆਂ ਹਨ ਕਿ ਰਾਤ ਲੰਮੀ ਹੋ ਜਾਵੇ ਤਾਂ ਕਿ ਮੈਂ ਆਪਣੇ
 ਪਤੀ ਨਾਲ ਸੇਜ ਉੱਪਰ ਲੇਟ ਸਕਾਂ।

ਘਟ ਦੁਖ ਨੀਦੜੀਏ ਪਰਸ਼ਉ ਸਦਾ ਪਰਾ ||

ਐਨੀਂਦ ! ਮੈਨੂੰ ਨਾ ਆ। ਨੀਂਦ, ਤੂੰ ਘਟ ਜਾਹ। ਪਰ ਕਈ ਜੀਵ
ਐਸੇ ਹੁੰਦੇ ਹਨ ਕਿ ਜਦੋਂ ਉਹ ਸਤਿਸੰਗ ਵਿੱਚ ਆ ਕੇ ਬੈਠਦੇ
ਹਨ ਉਹਨਾਂ ਨੂੰ ਨੀਂਦ ਆ ਜਾਂਦੀ ਹੈ। ਜਦੋਂ ਸਤਿਸੰਗ ਸਮਾਪਤ
ਹੁੰਦਾ ਹੈ ਉਹਨਾਂ ਨੂੰ ਜਾਗ ਆ ਜਾਂਦੀ ਹੈ। ਇਸੇ ਤਰ੍ਹਾਂ ਕਈ
ਲੜਕੀਆਂ ਐਸੀਆਂ ਹੁੰਦੀਆਂ ਹਨ ਕਿ ਜਦੋਂ ਪਤੀ ਨੇੜੇ ਆ
ਜਾਂਦਾ ਹੈ ਤਾਂ ਉਹ ਘੁਰਾੜੇ ਮਾਰਨ ਲੱਗ ਪੈਂਦੀਆਂ ਹਨ। ਜਦੋਂ
ਦਿਨ ਚੜਦਾ ਹੈ ਫੇਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ।

ਅਸੀਂ ਵੀ ਬਹੁਤ ਸਾਰੀ ਸੰਗਤ ਨੂੰ ਕਹਿੰਦੇ ਹਾਂ ਕਿ ਅਗਰ ਉਬਾਸੀਆਂ ਆਉਂਦੀਆਂ ਹਨ ਤਾਂ ਸੰਗਤ ਵਿਚੋਂ ਉੱਠ ਕੇ ਪਿੱਛੋਂ ਚਲੇ ਜਾਇਆ ਕਰੋ। ਜਦੋਂ ਅਸੀਂ ਆਪਣੇ ਹਜ਼ੂਰ ਦੀ ਸੰਗਤ ਵਿਚੋਂ ਜਾਂਦੇ ਸੀ, ਉਥੇ ਸਤਿਸੰਗ ਵਿੱਚ ਬੈਠਿਆਂ ਇੱਕ ਦਿਨ ਸਾਨੂੰ ਨੀਂਦ ਆਈ ਜਾਵੇ। ਅਸੀਂ ਪੱਗ ਵਾਲੀ ਪਿੰਨ ਲੈ ਕੇ ਆਪਣੀ ਲੱਤ ਵਿੱਚ ਮਾਰ ਦਿਤੀ। ਉਹ ਬਹੁਤ ਲੰਮੀ ਸੀ। ਜਦੋਂ

ਸੋਈ ਗੁਰਸਿੱਖ ਕਹਿੰਦੇ ਹਨ ਕਿ ਐ ਨੀਂਦ! ਮੈਨੂੰ ਨਾ ਆ!
 ਅੱਜ ਮੇਰਾ ਪਿਆਰਾ ਪ੍ਰੀਤਮ ਮੇਰੇ ਪਾਸ ਹੈ ਅੱਜ ਮੈਨੂੰ ਜਾਗ
 ਲੈਣ ਦੇ ਤਾਂਕਿ ਮੈਂ ਆਪਣੇ ਪਿਆਰੇ ਦੇ ਨਾਲ ਕੋਈ ਪਿਆਰ
 ਦੀਆਂ ਗੱਲਾਂ, ਕੋਈ ਗੁਰਬਾਣੀ ਦੇ ਬਚਨ ਕਰ ਸਕਾਂ। ਜਦੋਂ
 ਜੀਵ ਦਾ ਆਪਣੇ ਪ੍ਰੀਤਮ ਨਾਲ ਪਿਆਰ ਪੈ ਜਾਂਦਾ ਹੈ ਫੇਰ ਉਸ
 ਨੂੰ ਹਰ ਚੀਜ਼ ਵਿੱਚ ਆਪਣੇ ਪ੍ਰੀਤਮ ਨਜ਼ਰ ਆਉਂਦੇ ਹਨ।

ਦੀਦਾਰ ਕੇ ਪਿਆਸੇ ਦੁਨੀਆ ਮੌ
 ਹਰ ਰੋਜ਼ ਨਜ਼ਾਰਾ ਕਰਤੇ ਹੈਂ
 ਹਰ ਸ਼੍ਰੀਮ ਮੌ ਹਲਕੀ ਹਲਕੀ
 ਤੇਰੀ ਤਸਵੀਰ ਉਤਾਰਾ ਕਰਤੇ ਹੈਂ
 ਹਜੂਰ ਪੰਜਵੇਂ ਪਾਤਿਸ਼ਾਹ ਜੀ ਬਹੁਤ ਦਿਆਲੂ ਸਨ। ਉਹ ਭੇਦ
 ਬਖ਼ਸ਼ ਰਹੇ ਹਨ ਕਿ ਮੈਂ ਸਦਾ ਆਪਣੇ ਸਤਿਗੁਰ ਦੇ ਪੈਰਾਂ ਵੱਲ
 ਬੈਠਾ, ਪੈਰਾਂ ਨੂੰ ਘੁੱਟਾਂ, ਪੱਖਾ ਝੱਲਾਂ ਤਾਂਕਿ ਉਹ ਸੌਣ ਲੱਗਣ
 ਤਾਂ ਮੈਂ ਜਾਗਦਾ ਰਹਾਂ।

ਪਗ ਧੂਰਿ ਬਾਂਛਉ ਸਦਾ ਜਾਚਉ
ਨਾਮ ਰਸਿ ਬੈਰਾਗਨੀ ॥

ਸੱਚੇ ਪਾਤਿਸ਼ਾਹੋ ! ਮੈਨੂੰ ਸਦਾ ਸਤਿਗੁਰ ਦੇ ਚਰਨਾਂ ਦੀ ਧੂੜ
ਪ੍ਰਾਪਤ ਹੋਵੇ । ਉਹ ਮੈਨੂੰ ਵੈਰਾਗ ਬਖਸ਼ਣ । ਕਿਉਂਕਿ ਜਦੋਂ ਜੀਵ
ਸਾਧੂਆਂ ਦੀ ਸੰਗਤ ਕਰਕੇ ਉਹਨਾਂ ਨੂੰ ਪਿਆਰ ਕਰਦੇ ਹਨ ਤਾਂ
ਮਾਲਿਕ ਉਸ ਜੀਵ ਦੇ ਅੰਦਰ ਪਿਆਰ ਬਖਸ਼ਦੇ ਹਨ ।

ਪ੍ਰਿਆ ਰੰਗਿ ਰਾਤੀ ਸਹਜ ਮਾਤ੍ਰੀ
ਮਹਾ ਦੁਰਮਤਿ ਤਿਆਗਾਨੀ ॥

ਜਿਹੜੀ ਵੀ ਲੜਕੀ ਜਾਂ ਆਤਮਾ ਆਪਣੇ ਪ੍ਰੀਤਮ ਨਾਲ
ਪਿਆਰ ਕਰਦੀ ਹੈ ਉਸ ਦੇ ਅੰਦਰੋਂ ਦੁਰਮਤ ਜਾਂਦੀ ਰਹਿੰਦੀ
ਹੈ ॥

ਗਹਿ ਭੁਜਾ ਲੀਨੀ ਪ੍ਰੇਮ ਭੀਨੀ
ਮਿਲਨੁ ਪੀਤਮ ਸਚ ਮਗਾ ॥

ਅਗਰ ਕਿਤੇ ਜੀਵ ਭਟਕ ਜਾਂਦਾ ਹੈ ਤਾਂ ਮਾਲਿਕ
 ਬਾਹ ਪਕਰਿ ਕਢਿ ਲੀਨੇ ਅਪੁਨੇ
 ਗਿਰਾ ਅੰਧ ਕੂਪ ਤੇ ਮਾਇਆ॥ (ਅੰਗ 1218)
 ਵਨ੍ਹ ਨੂੰ ਲੰਮੀ ਬਾਂਹ ਕਰਕੇ ਖਿੱਚ ਕੇ ਆਪਣੇ ਕੋਲ ਲੈ ਆਉਂਦੇ
 । ਉਹ ਜੀਵ ਨੂੰ ਭੱਜਣ ਨਹੀਂ ਦਿੰਦੇ ।

ਬਿਨਵੰਤਿ ਨਾਨਕ ਧਾਰਿ ਕਿਰਪਾ

ਰਹਉ ਚਰਣਹ ਸੰਗਿ ਲਗਾ ॥੧ ॥

ਸੱਚੇ ਪਾਤਿਸ਼ਾਹੋ ! ਮੇਰੇ ਉੱਪਰ ਕਿਰਪਾ ਕਰੋ ਮੈਂ ਹਮੇਸ਼ਾਂ ਸੰਤਾਂ ਦੀ
ਸੰਗਤ ਕਰਦਾ ਰਹਾਂ । ਜਿਹੜੀ ਲੜਕੀ ਦਾ ਪਤੀ ਨਗਾਜ ਰਹਿੰਦਾ
ਹੈ ਉਹ ਸਿਮਰਨ ਕਰੇ ਪਤੀ ਆਪਣੇ ਆਪ ਸਹੀ ਹੋ ਜਾਂਦਾ ਹੈ ।
ਦੂਸਰਾ, ਵੱਧ ਤੋਂ ਵੱਧ ਸਤਿਸੰਗ ਸੁਣੋ । ਸਤਿਸੰਗ ਸੁਣਨ ਨਾਲ
ਜੀਵ ਦਾ ਆਪਣੇ ਸਤਿਗਰ ਨਾਲ ਪਿਆਰ ਵਧਦਾ ਹੈ ।

ਮੇਰੀ ਸਖੀ ਸਹੇਲੜੀਹੋ ਪਭ ਕੈ ਚਰਣਿ ਲਗਾਹੁ ॥

ਸਥੀ ਸਹੇਲੀ ਲੜਕੀਆਂ ਵੀ ਹੁੰਦੀਆਂ ਹਨ ਅਤੇ ਗਰਸਿੱਖ ਵੀ ਹੁੰਦੇ ਹਨ। ਐ ਮੇਰੇ ਦੋਸਤੋਂ, ਮਿੱਤਰੋ, ਗੁਰਸਿੱਖੋ, ਭਾਈਓ! ਆਪਾਂ ਸਾਰੇ ਉਸ ਸੱਚੀ ਤਾਕਤ ਦੀ ਸੰਗਤ ਵਿੱਚ ਜਾਈਏ।

ਮਨਿ ਪਿਆ ਪੇਮ ਘਣਾ

ਹਰਿ ਕੀ ਭਰਾਤਿ ਮੰਗਾਹ ॥

ਐ ਗੁਰਸਿੱਖ ! ਆਪਾਂ ਸਾਰੇ ਜਦੋਂ ਵੀ ਮਿਲਦੇ ਹਾਂ ਆਪਣੇ ਘਰ
ਦੇ ਦੁੱਖ ਸੁਖ ਫੋਲਣ ਦੀ ਥਾਂ ਪਿਆਰ ਵਿੱਚ ਆ ਕੇ ਸਾਰੇ ਭਗਤੀ
ਦੀ, ਬੰਦਰੀ ਦੀ ਬੈਰ ਮੰਗੀਏ। ਜਿਸ ਤਰ੍ਹਾਂ ਸੇਖ ਫਰੀਦ ਸਾਹਿਬ
ਜੀ ਨੇ ਮੰਗੀ ਸੀ ਕਿ

ਤੇਰੀ ਪਨਹ ਖਦਾਇ ਤ ਬਖਸੰਦਰਗੀ॥

ਸੇਖ ਫਰੀਦੈ ਖੈਰ ਦੀਜੈ ਬੰਦਰਗੀ ॥੪॥ (ਅੰਗ 488)

ਸਾਨੂੰ ਸਾਰਿਆਂ ਨੂੰ ਰਲ ਕੇ ਬੰਦਰੀ ਮੰਗਣੀ ਚਾਹੀਦੀ ਹੈ ਕਿਉਂਕਿ
ਮਾਗਨਾ ਮਾਗਨੁ ਨੀਕਾ

ਹਰਿ ਜਸ ਗੁਰ ਤੇ ਮਾਗਨਾ॥ 8॥ (ਅੰਗ 1018)

ਆਪਾਂ ਗੁਰ ਦਾ ਯਸ਼ ਅਤੇ ਭਗਤੀ ਮੰਗੀਏ ਕਿਉਂਕਿ

ਭਗਤੀ ਤੇ ਭਗਵੰਤ ਦੋਉ ਏਕ ਹੈ

ਜਿਸ ਨੂੰ ਭਗਤੀ ਮਿਲ ਗਈ ਉਸ ਨੂੰ ਭਗਵੰਤ ਮਿਲ ਗਏ।

ਹਰਿ ਭਗਤਿ ਪਾਈਐ ਪੜ੍ਹ ਧਿਆਈਐ

ਜਾਇ ਮਿਲੀਐ ਹਰਿ ਜਨਾ ॥

ਮਾਨੁ ਮੇਹੁ ਬਿਕਾਰੁ ਤਜੀਐ
ਅਰਪਿ ਤਨੁ ਧਨੁ ਇਹੁ ਮਨਾ

ਅਸੀਂ ਮਾਣ, ਮੋਹ ਅਤੇ ਵਿਕਾਰਾਂ ਨੂੰ ਤਜ ਕੇ ਇਹ ਮਨ ਅਤੇ
ਤਨ ਅਰਥਾਤ ਸਭ ਕੁਝ ਮਾਲਿਕ ਦੇ ਸਮਰਪਿਤ ਕਰੀਏ।
ਕਿਉਂਕਿ

ਮਨੁ ਬੇਚੈ ਸਤਿਗੁਰ ਕੈ ਪਾਸਿ॥

ਤਿਸੁ ਸੇਵਕ ਕੇ ਕਾਰਜ ਰਾਸਿ॥ (ਅੰਗ 286)

ਮਨ ਦਾ ਕੋਈ ਰੰਗ ਰੂਪ ਨਹੀਂ ਹੁੰਦਾ। ਜਿਸ ਤਰ੍ਹਾਂ ਉਸ
ਤਾਕਤ ਦਾ

ਰਧ ਨ ਰੇਖ ਨ ਰੰਗ ਕਿਛ

ਤਿਹ ਗਣ ਤੇ ਪਭ ਭਿੰਨ ॥

ਤਿਸਹਿ ਬੜਾਏ ਨਾਨਕ

ਜਿਸ ਹੋਵੈ ਸਪਸ਼ਨ ॥੧॥ (ਅੰਗ 283)

ਇਸ ਖਨ ਨੂੰ ਖਾਲਿਕ ਦੇ ਸਭਵਧਿਤ ਕਰਨਾ ਹੈ।

ਬੱਡ ਪਰਖ ਪਰਨ ਤਾਣ ਸੰਪਰਨ

ਕਮ ਬੀਤਿ ਹਤਿ ਹਤਿ ਮਿਲਿ ਭਰਾਵ ॥

ਊਹ ਤਾਕਤ ਵੱਡੀ ਅਤੇ ਪੂਰਨ ਹੈ। ਜੀਵ ਨੂੰ ਸੰਕਾ ਨਹੀਂ ਰੱਖਣੀ ਚਾਹੀਦੀ। ਊਹ ਤਾਕਤ ਜੀਵ ਦੇ ਭਰਮ ਆਪਣੇ ਆਪ ਦੂਰ ਕਰ ਦਿੰਦੀ ਹੈ।

ਬਿਨੈੰਤ ਨਾਨਕ ਸਲਿ ਮੰਤ ਸਖੀਏ

ਗੁਰ ਪ੍ਰਸਾਦਿ ਕਿਉ ਕਿਉ ਕਿਉ ਬਲ ॥੧॥

ਅਸੀਂ ਸਾਰੀ ਸੰਗਤ ਨੂੰ ਕਹਿ ਰੱਖਿਆ ਹੈ ਕਿ ਅਗਰ ਤੁਹਾਨੂੰ
ਕੋਈ ਟੂਣਾ ਮੰਤਰ ਜਾਂ ਤੰਤਰ ਕਰਨ ਵਾਲਾ ਮਿਲ ਪੈਂਦਾ ਹੈ ਤਾਂ
ਉਹ ਮੰਤਰ ਹੀ ਪੜ ਰਿਹਾ ਹੁੰਦਾ ਹੈ ਪਰ ਤੁਹਾਡੇ ਪਾਸ ਮਹਾਮੰਤਰ
ਹੈ। ਹਜ਼ੂਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ੀ
ਹੋਈ ਬਾਣੀ ਹੈ। ਜਦੋਂ ਤੁਸੀਂ ਮਹਾਮੰਤਰ ਅਰਥਾਤ ਆਪਣਾ
ਸਿਮਰਨ ਕਰ ਦੇਵੋਗੇ ਤਦ ਮੰਤਰ ਪੜਨ ਵਾਲਾ ਉੱਠ ਕੇ ਭੱਜ
ਜਾਵੇਗਾ।

ਬੜੀ ਦੇਰ ਦੀ ਗੱਲ ਹੈ ਕਿ ਅਸੀਂ ਮੋਹਾਲੀ ਗਏ। ਉੱਥੋਂ
ਯਸ਼ ਹੋਇਆ ਤਾਂ ਯਸ਼ ਸੁਣਨ ਵਾਸਤੇ ਪ੍ਰੋਫੈਸਰ ਕਸ਼ਮੀਰਾ ਸਿੰਘ,
ਪ੍ਰੋ. ਜੋਧ ਸਿੰਘ ਅਤੇ ਪ੍ਰੋ. ਗੁਰਬਖ਼ਸ਼ ਸਿੰਘ ਵੀ ਆਏ। ਉਹਨਾਂ
ਨੇ ਸਾਡੇ ਨਾਲ ਗਿਲਾ ਕੀਤਾ ਕਿ ਅਸੀਂ ਐਨੇ ਵੱਡੇ ਸਕਾਲਰ
ਸੀ ਸਾਡੇ ਬੈਠਣ ਲਈ ਅੱਗੇ ਜਗਾ ਨਹੀਂ ਬਣਾਈ। ਤੁਹਾਨੂੰ
ਅੰਗੜਿ ਬੰਦੇ ਉਠਾ ਕੇ ਸਾਨੂੰ ਬਿਠਾ ਲੈਣਾ ਚਾਹੀਦਾ ਸੀ। ਅਸੀਂ
ਕਿਹਾ ਇੱਥੋਂ ਤਾਂ ਸ਼ੁਦਾਈਆਂ ਅਤੇ ਕਮਲਿਆਂ ਦਾ ਵਿਹੜਾ ਹੈ
ਇੱਥੇ ਤਾਂ ਪੜ੍ਹਾਈ ਦੀ ਲੋੜ ਹੀ ਨਹੀਂ ਹੈ। ਕਿਉਂਕਿ ਇੱਥੇ ਤਾਂ

ਲਿਖਿ ਲਿਖਿ ਪੜਿਆ॥ ਤੇਤਾ ਕੜਿਆ॥

(ਅੰਗ 467)

ਇਸ ਕਰਕੇ ਤੁਸੀਂ ਪਿੱਛੋਂ ਆਏ ਹੋ ਪਿੱਛੇ ਬੈਠਣਾ ਪਵੇਗਾ। ਉਹ ਕਹਿਣ ਲੱਗੇ ਕਿ ਇੱਥੇ ਗੁਰਦੁਆਰਾ ਸ਼ਹੀਦਾਂ ਦਾ ਹੈ ਉੱਥੇ ਰੇਤ ਉੱਪਰ ਸਾਹਿਬਜਾਦਿਆਂ ਦੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੈਰਿਆਂ ਦੇ ਨਿਸ਼ਾਨ ਲੱਗਦੇ ਹਨ। ਉਹ ਉੱਥੇ ਆਉਂਦੇ ਹਨ। ਉੱਥੇ ਜੋ ਜੀਵ ਬੈਠਾ ਸੀ ਉਸ ਉਪਰ ਸ਼ਹੀਦੀ ਪਹਿਰਾ ਸੀ। ਉਹ ਸਾਨੂੰ ਕਹਿਣ ਲੱਗੇ ਕਿ ਉੱਥੇ ਆਵੇ। ਅਸੀਂ ਉੱਥੇ ਗਏ। ਉਹਨਾਂ ਨੂੰ ਪਤਾ ਸੀ ਕਿ ਸਾਨੂੰ ਸ਼ੁਗਰ ਅਤੇ ਹਾਰਟ ਦੀ ਪ੍ਰਾਬਲਮ ਹੈ। ਉਸ ਜੀਵ ਨੇ ਬੁੱਕਲ ਮਾਰੀ ਹੋਈ ਸੀ ਉਹ ਕਹਿਣ ਲੱਗਾ ਕਿ ਇਹਨਾਂ ਨੂੰ ਚੌਲਾਂ ਵਿੱਚ ਸ਼ਕਰ ਅਤੇ ਘਿਓ ਪਾ ਕੇ ਖੁਆਵੇ। ਸਬਜੀ ਅਤੇ ਦਾਲ ਵਿੱਚ ਘਿਓ ਪਾ ਕੇ ਖੁਆਵੇ। ਅਸੀਂ ਕਿਹਾ ਮਹਾ ਪੁਰਸ਼ ਸਾਨੂੰ ਡਾਕਟਰ ਨੇ ਇਹ ਸਾਗੀਆਂ ਚੀਜ਼ਾਂ ਖਾਣ ਤੋਂ ਮਨਾ ਕੀਤਾ ਹੋਇਆ ਹੈ ਪਰ ਤੁਸੀਂ ਉਹੋ ਹੀ ਖਾਣ ਲਈ ਕਹਿ ਰਹੇ ਹੋ? ਉਹ ਕਹਿਣ ਲੱਗਾ ਕਿ ਅਗਰ ਤੁਸੀਂ ਸਾਡੇ ਨਾਲ ਬਚਨ ਬਿਲਾਸ ਕਰਨੇ ਹਨ ਤਦ ਇਹ ਚੀਜ਼ਾਂ ਜੜ੍ਹੁ ਖਾਣੀਆਂ ਪੈਣਗੀਆਂ। ਅਸੀਂ ਉਹ ਸਭ ਕੁਝ ਖਾ ਲਿਆ। ਉਹ ਸੋਚੀ ਜਾਵੇ ਕਿ ਹੁਣ ਇਹਨਾਂ ਨੂੰ ਕੁਝ ਹੋਵੇਗਾ। ਅਸੀਂ ਕਿਹਾ ਹੁਣ ਦਰਸ਼ਨ ਦਿਓ ਅਤੇ ਬਚਨ ਕਰੋ। ਉਸ ਨੇ ਮੂੰਹ ਉਪਰੋਂ ਚਾਦਰ ਲਾਹੀ ਤਾਂ ਅਸੀਂ ਅੱਖ ਵਿੱਚ ਅੱਖ ਪਾ ਕੇ ਸਿਮਰਨ ਕਰ ਦਿੱਤਾ। ਬਾਹਰ ਮੀਂਹ ਪੈ ਰਿਹਾ ਸੀ ਉਹ ਸ਼ੂਟਾਂ ਵੱਟਦਾ ਮੀਂਹ ਵਿੱਚ ਜਾ ਕੇ ਖੜਾ ਹੋ ਗਿਆ ਅਤੇ ਰੌਲਾ ਪਾਈ ਜਾਵੇ ਕਿ ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੂੰ ਡੇਰਿਓ ਕੱਢੋ ਵਰਨਾ ਮੈਂ ਅੰਦਰ ਨਹੀਂ ਵੜ ਸਕਦਾ। ਮੇਰੇ ਮਾਲਿਕ ਕਹਿ ਰਹੇ ਹਨ ਕਿ ਤੂੰ ਗਲਤ ਕੀਤਾ ਹੈ ਉਹਨਾਂ ਨੂੰ ਗਲਤ ਚੀਜ਼ਾਂ ਖੁਆਈਆਂ ਹਨ। ਅਗਰ ਤੂੰ ਉਹਨਾਂ ਨੂੰ ਜ਼ਹਿਰ ਪਿਆਵੇਂਗਾ ਤਾਂ ਉਹਨਾਂ ਨੇ ਉਹ ਵੀ ਪੀ ਲੈਣਾ ਹੈ। ਪ੍ਰਗੁਰਬਖਸ਼ ਸਿੰਘ ਅਤੇ ਬਾਕੀ ਸਾਰੇ ਜੋ ਉੱਥੇ ਬੈਠੇ ਸਨ ਕਹੀ ਜਾਣ ਕਿ ਇਹ ਕੀ ਹੋਇਆ? ਅਸੀਂ ਕਿਹਾ ਦੇਖ ਲਵੇ ਤਹਾਨੰਦੀ

ਅੱਗੇ ਜਗ੍ਹਾ ਮਿਲਣੀ ਚਾਹੀਦੀ ਹੈ ਜਾਂ ਨਹੀਂ। ਉਥੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਅਤੇ ਬੁਟਾ ਸਿੰਘ ਵੀ ਬੈਠੇ ਸਨ। ਅਖੀਰ ਅਸੀਂ ਉਸ ਨੂੰ ਕਿਹਾ ਕਿ ਸੰਗਤ ਨੂੰ ਅਤੇ ਸਾਡੇ ਨਾਲ ਜੋ ਪ੍ਰੋਫੈਸਰ ਆਏ ਹਨ ਇਹਨਾਂ ਨੂੰ ਤੂੰ ਦਸ ਕਿ ਤੇਰੇ ਕੋਲ ਕੀ ਕਰਾਮਾਤ ਹੈ? ਤੂੰ ਦਸ ਦੇ ਵਰਨਾ ਅਸੀਂ ਮਾਲਕ ਕੋਲ ਬੇਨਤੀ ਕਰ ਦੇਣ ਲੱਗੇ ਹਾਂ ਕਿ ਤੂੰ ਸਾਰੀ ਉਮਰ ਕਿਸੇ ਕਮਰੇ ਵਿੱਚ ਨਾ ਵੜ ਸਕੇ। ਉਹ ਕਹਿਣ ਲੱਗਾ ਜੀ, ਮੇਰੇ ਕੋਲ ਸ਼ਹੀਦੀ ਪਹਿਗਾ ਹੈ। ਮੈਂ ਲੋਕਾਂ ਨੂੰ ਡਰਾ ਲੈਂਦਾ ਹਾਂ। ਅਸੀਂ ਕਿਹਾ ਭਲਿਆ ਲੋਕਾ ਅਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜਾਦੇ ਮੁਕਤ ਨਹੀਂ ਹੋਏ ਅਤੇ ਉਹਨਾਂ ਨੂੰ ਇੱਥੋਂ ਆਉਣਾ ਪੈਂਦਾ ਹੈ ਫੇਰ ਸਾਡੇ ਉਪਰ ਬਖਿਸ਼ਾਨ ਕਿਵੇਂ ਹੋਵੇਗੀ? ਤੂੰ ਪੱਥੰਡ ਕਿਉਂ ਕਰਦਾ ਏ? ਉਹ ਕਹਿਣ ਲਗਾ ਮੈਂ ਮੁੜ ਕੇ ਇੱਦਾ ਨਹੀਂ ਕਰਾਂਗਾ। ਸੋਈ ਮੁਸਲਮਾਨ ਕਰਾਮਾਤੀ ਅਤੇ ਸਿੱਖ ਮੱਤ ਵਿੱਚ ਸ਼ਹੀਦਾਂ ਨੂੰ ਮੰਨਣ ਵਾਲੇ ਐਸਾ ਐਕਸ਼ਨ ਕਰਦੇ ਹਨ ਕਿ ਉਹ ਸ਼ਹੀਦ ਸਾਖਿਆਤ ਆ ਕੇ ਦੱਸਦੇ ਹਨ ਕਿ ਇਹ ਜੀਵ ਇਸ ਵਕਤ ਕੀ ਸੋਚ ਰਿਹਾ ਹੈ। ਜਦੋਂ ਉਹ ਲੋਕਾਂ ਦੇ ਦਿਲ ਦੀਆਂ ਗੱਲਾਂ ਦੱਸੀ ਜਾਂਦੇ ਹਨ ਇਸ ਕਰਕੇ ਲੋਕ ਪ੍ਰਭਾਵਿਤ ਹੋ ਜਾਂਦੇ ਹਨ। ਪਰ ਅਸੀਂ ਤੁਹਾਨੂੰ ਸਿਮਰਨ ਦਾ ਜੋ ਮੰਤਰ ਦੱਸਿਆ ਹੈ ਉਸ ਮੰਤਰ ਅੱਗੇ ਕੋਈ ਨਹੀਂ ਖਲੋ ਸਕਦਾ। ਇਸ ਕਰਕੇ ਕਿਸੇ ਨੂੰ ਵੀ ਡਰਨ ਦੀ, ਸ਼ੰਕਾ ਕਰਨ ਦੀ ਲੋੜ ਨਹੀਂ ਹੈ ਮਾਲਿਕ ਕਿਰਪਾ ਕਰਨਗੇ।

ਹਰਿ ਨਾਰਿ ਸੁਹਾਗਣੇ ਸਭਿ ਰੰਗ ਮਾਣੇ ॥

ਜਿਹੜੀ ਲੜਕੀ ਸੁਹਾਗਣ ਹੈ ਮਾਲਿਕ ਉਸ ਨੂੰ ਸਾਰੇ ਸੁਖ ਬਖਸ਼ਦੇ ਹਨ।

ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥

ਉਹ ਪੁਰਖ ਤਾਕਤ ਉਸ ਨੂੰ ਕਦੇ ਵੀ ਰੰਡੀ ਨਹੀਂ ਹੋਣ ਦਿੰਦੇ।

ਸੇ ਮਥੇ ਨਿਹਚਲ ਰਹੇ

ਜਿਨ ਗੁਰਿ ਧਾਰਿਆ ਹਥੁ॥ (ਅੰਗ 49)

ਨਹ ਦੁਖ ਪਾਵੈ ਪ੍ਰਭ ਧਿਆਵੈ

ਪੰਨਿ ਤੇ ਬਡਭਾਰੀਆ ॥

ਜਿਹੜਾ ਜੀਵ ਮਾਲਿਕ ਦਾ ਸਿਮਰਨ ਕਰਦਾ ਹੈ ਉਸ ਨੂੰ ਕੋਈ
ਦੁੱਖ ਨਹੀਂ ਆ ਸਕਦਾ।

ਸੁਖ ਸਹਜਿ ਸੋਵਹਿ ਕਿਲਬਿਖ ਖੋਵਹਿ

ਨਾਮ ਰਸਿ ਰੰਗ ਜਾਰੀਆ ॥

ਉਸ ਨੂੰ ਕੋਈ ਦੁਖ, ਤਕਲੀਫ਼ ਨਹੀਂ ਆਵੇਗਾ ਉਹ ਆਰਾਮ

କାଳାକାଳାକାଳାକାଳାକାଳାକାଳାକାଳାକାଳା
ନାଲ ମେଂଦେ ଅଡ଼େ ଆରାମ ନାଲ ଜାଗୋ । ମାଲିକ ଉପର
ବହୁତ କିରପା କରଦେ ହନ ।

ਮਿਲਿ ਪ੍ਰੇਮ ਰਹਣਾ ਹਰਿ ਨਾਮੁ ਗਹਿਣਾ
ਪਿਆ ਬਚਨ ਮੀਠੇ ਭਾਣੇ ॥

ਹਜ਼ੂਰ ਫੁਰਮਾਉਂਦੇ ਹਨ ਕਿ ਤੁਸੀਂ ਆਪਣੇ ਪ੍ਰਿਆ ਨਾਲ ਮਿੱਠੇ
ਬਚਨ ਬੋਲਣੇ ਹਨ ਅਤੇ ਬੜੇ ਪਿਆਰ ਅਤੇ ਸਲੀਕੇ ਨਾਲ
ਗਹਿਣਾ ਹੈ। ਐਸਾ ਨਹੀਂ ਕਿ ਤੁਸੀਂ ਮਾਣ ਹੰਕਾਰ ਕਰੋ ਕਿ ਮੈਂ
ਐਸੇ ਪਰਿਵਾਰ ਵਿਚੋਂ ਹਾਂ। ਪਤੀ ਦਾ ਸਤਿਕਾਰ ਕਰਨਾ ਲੜਕੀ
ਦਾ ਪੁਰਾ ਫਰਜ ਬਣਦਾ ਹੈ।

ਬਿਨਵੰਤਿ ਨਾਨਕ ਮਨ ਇਛ ਪਾਈ
ਹਰਿ ਮਿਲੇ ਪਰਖ ਚਿਰਾਣੇ ॥ ੩ ॥

ਜਿਸ ਜੀਵ ਦੇ ਸਿਰ ਉੱਪਰ ਪੂਰਨ ਤਾਕਤ ਦਾ ਮਿਹਰ ਭਰਿਆ
ਹੱਥ ਹੁੰਦਾ ਹੈ ਉਸ ਦੀਆਂ ਸਾਰੀਆਂ ਇੱਛਾਵਾਂ ਅਤੇ ਸ਼ੁਭ
ਭਾਵਨਾਵਾਂ ਪੂਰੀਆਂ ਹੁੰਦੀਆਂ ਹਨ।

ਹਜ਼ੂਰ ਦਾ ਕੋਈ ਰਾਜ ਹੋਵੇਗਾ ਜੋ ਐਸਾ ਹੁਕਮਨਾਮਾ ਆਇਆ ਹੈ ਕਿ ਅਗਰ ਲੜਕੀ ਭਗਤੀ ਮਾਰਗ ਵਿੱਚ ਆਉਂਦੀ ਹੈ ਤਦ ਸਾਂਧੂ ਉਸ ਨੂੰ ਪਤੀ ਤੋਂ ਵੱਖਰਾ ਨਹੀਂ ਹੋਣ ਦਿੰਦੇ। ਲੇਕਿਨ ਉਸ ਨੂੰ ਐਸੇ ਸਾਂਧੂ ਦਾ ਮਿਲਾਪ ਹੋਵੇ ਜੋ ਗੁਰਬਾਣੀ ਦੀ ਪ੍ਰਪਤਾ ਨੂੰ ਕਾਇਮ ਰੱਖਣ ਵਾਸਤੇ ਕਹਿਣ। ਫੇਰ

ਦੋਵੈ ਬਾਵ ਰਖੇ ਗੁਰ ਸੂਰੇ॥

ਹਲਤ ਪਲਤ ਪਾਰਬੁਹਮਿ ਸਵਾਰੇ

ਕਾਰਜ ਹੋਏ ਸਗਲੇ ਪੁਰੇ॥ ੧॥ (ਅੰਗ 825)

ਉਸ ਦੀ ਭਗਤੀ ਵੀ ਅਤੇ ਪਤੀ ਬਰਤਾ ਵੀ ਕਾਇਮ ਰਹੇ।
ਤਦ ਮਾਲਿਕ ਬਖਸ਼ਿਸ਼ ਕਰਦੇ ਹਨ।





॥ ਜੈਤਸਰੀ ਮਹਲਾ ੪ ॥ (ਅੰਗ 699)

ਮਿਲਿ ਸਤਸੰਗਤਿ ਸੰਗਿ ਗੁਰਾਹਾ ॥

ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਜ਼ੂਰ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਚੀ ਸੁਲਤਾਨ ਦਾ ਅਵਤਾਰ ਚੂਨਾ ਮੰਡੀ ਲਹੌਰ ਵਿਖੇ ਹੋਇਆ। ਬਚਪਨ ਵਿੱਚ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਚਾਚਿਆਂ ਤਾਇਆਂ ਨੇ ਨਾਨਕੇ ਭੇਜ ਦਿੱਤਾ। ਥੋੜ੍ਹੇ ਵੱਡੇ ਹੋਏ ਤਾਂ ਨਾਨਕਿਆਂ ਨੇ ਵੀ ਕੋਈ ਕੰਮ ਕਰਨ ਲਈ ਕਿਹਾ ਤਾਂ ਆਪ ਘੁੰਗਣੀਆਂ ਵੇਚਣ ਲਈ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ। ਉੱਥੇ ਉਸ ਵਕਤ ਬਉਲੀ ਦੀ ਸੇਵਾ ਚੱਲ ਰਹੀ ਸੀ। ਉੱਥੇ ਪੰਗਤ ਅਤੇ ਸੰਗਤ ਦੀ ਰਸਮ ਸੀ ਇਸ ਕਰਕੇ ਆਪ ਦੀਆਂ ਘੁੰਗਣੀਆਂ ਨਾ ਵਿਕੀਆਂ। ਤਦ ਆਪ ਉੱਥੇ ਹੀ ਸੇਵਾ ਵਿੱਚ ਜੁੱਟ ਗਏ। ਉੱਥੇ ਆਪ ਨੇ ਐਨੀ ਸੇਵਾ ਕੀਤੀ ਜਿਸ ਦੀ ਕਿਤੇ ਮਿਸਾਲ ਨਹੀਂ ਮਿਲਦੀ। ਆਪ ਨੇ ਉੱਥੇ ਹੀ ਸੇਵਾ ਪਦ, ਉੱਥੇ ਹੀ ਜਵਾਬੀ ਪਦ ਅਤੇ ਉੱਥੇ ਹੀ ਗੁਰਿਆਈ ਪਦ ਪ੍ਰਾਪਤ ਕੀਤਾ। ਆਮ ਕਰਕੇ ਲੜਕੀ ਦਾ ਰਿਸ਼ਤਾ ਕਰਨ ਲੰਗਿਆਂ ਦੇਖਿਆ ਜਾਂਦਾ ਹੈ ਕਿ ਇਸ ਬੱਚੇ ਦੇ ਨਾਮ ਕਿੰਨੀਆਂ ਕੌਠੀਆਂ, ਕਾਰਾਂ ਜਾਂ ਕਿੰਨੇ ਕਿਲੇ ਜਮੀਨ ਹੈ। ਅਤੇ ਲੜਕੇ ਦੀ ਪੜ੍ਹਾਈ ਵੀ ਦੇਖੀ ਜਾਂਦੀ ਹੈ। ਹਜ਼ੂਰ ਫੁਰਮਾਉਂਦੇ ਹਨ ਕਿ ਜਦੋਂ ਜੀਵ ਦੇ ਸਿਰ ਤੋਂ ਮਾਂ ਪਿਓ ਦਾ ਸਾਇਆ ਉੱਠ ਜਾਵੇ, ਕੋਈ ਸਹਾਰਾ ਨਾ ਹੋਵੇ ਕੋਈ ਬੁਲਾ ਕੇ ਖੁਸ਼ ਨਾ ਹੋਵੈ ਤਦ ਉਸ ਨੂੰ ਚਾਹੀਦਾ ਹੈ ਕਿ ਉਹ ਸਤਿਸੰਗ ਦਾ ਲਾਹਾ ਲਵੇ, ਗੁਰਬਾਣੀ ਦਾ ਯਸ਼ ਕੀਰਤਨ, ਸਤਿਸੰਗ ਸੁਣੇ। ਗੁਰਬਾਣੀ ਵਿੱਚ ਦਰਜ ਹੈ ਕਿ

ਬਿਨੁ ਭਾਗਾ ਸਤਸੰਗੁ ਨ ਲਭੈ

ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥ ੩ ॥ (ਅੰਗ 959)

ਬੇਸ਼ਕ ਗੁਰਬਾਣੀ ਵਿੱਚ ਦਰਜ ਹੈ ਕਿ

ਤਹਾ ਬੈਕੁਠੁ ਜਹ ਕੀਰਤਨੁ ਤੇਰਾ

ਤੂ ਆਪੇ ਸਰਧਾ ਲਾਇਹਿ ॥ ੨ ॥ (ਅੰਗ 749)

ਲੇਕਿਨ ਸਤਿਸੰਗ ਅਤੇ ਕੀਰਤਨ ਵਿੱਚ ਬਹੁਤ ਫਰਕ ਹੈ। ਹਜ਼ੂਰ ਚੌਥੇ ਪਾਤਿਸ਼ਾਹ ਜੀ ਫੁਰਮਾਉਂਦੇ ਹਨ ਕਿ ਸਤਿਸੰਗ ਦੀ ਵੱਡੀ

ਬਖਸ਼ਿਸ਼ ਹੋ ਰਹੀ ਸੀ ਮੈਂ ਉਸਦਾ ਲਾਹਾ ਖੱਟਿਆ। ਮੇਰੇ ਕੋਲ ਹੋਰ ਕੋਈ ਸਾਧਨ ਜਾਂ ਕਾਰੋਬਾਰ ਨਹੀਂ ਸੀ। ਹਜ਼ੂਰ ਤੀਸਰੇ ਪਾਤਿਸ਼ਾਹ ਜੀ ਕੋਲੋਂ ਦ੍ਰਿੜ ਵਿਸ਼ਵਾਸ ਅਤੇ ਇਕਾਗਰਤਾ ਨਾਲ ਸਤਿਸੰਗ ਸੁਣੇ ਤਦ ਮੇਰੇ ਉਪਰ ਬਖਸ਼ਿਸ਼ ਹੋਈ।

ਅੱਜ ਕੱਲ ਦੁਨੀਆਂ ਵਿੱਚ ਸਭਨੀ ਬਾਈਂ ਕਥਾ, ਵਿਆਖਿਆ ਯਸ਼ ਹੋ ਰਹੇ ਹਨ। ਪੁਰਾਣੇ ਇਤਿਹਾਸ ਵਿੱਚ ਕਿਸੇ ਰਾਗੀ, ਢਾਡੀ ਜਾਂ ਵਿਆਖਿਆਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਥਾ ਨਹੀਂ ਸੀ ਕੀਤੀ। ਉਦੋਂ ਭਾਈ ਗੁਰਦਾਸ ਦੀਆਂ ਵਾਰਾਂ ਅਤੇ ਹੋਰ ਬਹੁਤ ਸਾਰੇ ਗ੍ਰੰਥਾਂ ਦੀ ਵਿਆਖਿਆ ਕਰਿਆ ਕਰਦੇ ਸਨ। ਸਾਡੇ ਹਜ਼ੂਰ ਨੇ 1976 ਵਿੱਚ ਉਦੋਵਾਲੀ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਿਆਖਿਆ ਕੀਤੀ ਸੀ। ਉੱਥੇ ਗੁਰਦੁਆਰਾ ਸਾਹਿਬ ਦੀ ਬੜੀ ਵੱਡੀ ਮੈਨੇਜਮੈਂਟ ਆਈ। ਉਹਨਾਂ ਨੇ ਕਿਹਾ ਕਿ ਤੁਸੀਂ ਸਤਿਸੰਗ ਕਰਦੇ ਹੋ। ਰਧਾ ਸੁਆਮੀ ਬੋਲਾ ਬੋਲਦੇ ਹੋ ਅਤੇ ਕਹਿੰਦੇ ਹੋ ਕਿ ਤੁਹਾਡਾ ਮੱਤ ਸਤਿ ਨਾਮੁ ਦਾ ਹੈ। ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰਨੀ ਹੈ ਤਦ ਤੁਸੀਂ ਹੁਕਮਨਾਮਾ ਨਹੀਂ ਕੱਢੋਗੋ। ਅਸੀਂ ਪ੍ਰਬੰਧਕ ਕਮੇਟੀ ਵਾਲੇ ਫੈਸਲਾ ਕਰਾਂਗੇ ਕਿ ਹੁਕਮਨਾਮਾ ਕੌਣ ਕੱਢੇਗਾ। ਇੱਕ ਅਮਰਜੀਤ ਸਿੰਘ ਸਟੇਜਾਂ ਉੱਪਰ ਗਾਊਂਦਾ ਹੁੰਦਾ ਸੀ ਉਦੋਵਾਲੀ ਉਸਦਾ ਪਿੰਡ ਹੈ। ਜਦੋਂ ਉਹਨਾਂ ਪ੍ਰਬੰਧਕ ਕਮੇਟੀ ਵਾਲਿਆਂ ਨੇ ਹੁਕਮਨਾਮਾ ਕੱਢਿਆ ਤਾਂ ਹੁਕਮਨਾਮਾ ਇਹ ਆਇਆ ਕਿ

ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥

ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥

ਅਗਰ ਜੀਵ ਦੇ ਘਰ ਇੱਕ ਰੁਪਿਆ ਵੀ ਨਾ ਹੋਵੇ, ਉਸ ਦੇ ਘਰ ਦੁੱਖ ਪੈਣ 'ਤੇ ਕੋਈ ਹਰਖ ਜਾਂ ਸੋਗ ਕਰਨ ਨਾ ਆਵੇ ਪਰ ਜੇਕਰ

ਸੁਆਰਥ ਸੁਆਉ ਨ ਕੋ ਕਰੇ

ਨਾ ਕਿਛੁ ਹੋਵੈ ਕਾਜੁ ॥

ਚਿਤਿ ਆਵੈ ਓਸੁ ਪਾਰਬ੍ਰਹਮ

ਤਾ ਨਿਹਚਲੁ ਹੋਵੈ ਰਾਜ ॥ ੧ ॥ (ਅੰਗ 70)

ਕੋਈ ਉਸ ਦਾ ਕੰਮ ਕਰਨ ਨੂੰ ਰਾਜੀ ਨਾ ਹੋਵੇ ਪਰ ਜੇਕਰ ਉਸ ਸਤਿਗੁਰ ਦੀ ਮਿਹਰ ਹੋਵੇ ਤਾਂ ਰਾਜ ਭਾਗ ਬਖਸ਼ ਸਕਦੇ ਹਨ। ਉਸ ਤੋਂ ਪਹਿਲਾਂ ਕਿਸੇ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਤਿਸੰਗ ਨਹੀਂ ਕੀਤਾ ਸੀ। ਜਦੋਂ ਪ੍ਰਬੰਧਕ ਕਮੇਟੀ ਦੇ ਬੰਦਿਆਂ ਨੇ ਵਿਆਖਿਆ ਸੁਣੀ ਤਾਂ ਕਹਿਣ ਲੱਗੇ ਕਿ ਤੁਸੀਂ ਸਿੱਖ ਮੱਤ

ਜਦੋਂ ਮਾਤਾ ਗੁਜਰੀ ਜੀ ਠੰਢੇ ਬੁਰਜ ਵਿੱਚ ਬੰਦ ਸੀ ਨਾਲ
ਛੋਟੇ ਸਾਹਿਬਜਾਦੇ ਸੀ ਕਿਉਂਕਿ ਗੰਗ੍ਯ ਬ੍ਰਾਹਮਣ ਨੇ ਇਤਲਾਹ
ਦੇ ਕੇ ਫੜਾਏ ਸਨ। ਉਸ ਵਕਤ ਮੌਤੀ ਲਾਲ ਮਹਿਰਾ ਮਾਤਾ ਜੀ
ਅਤੇ ਬੱਚਿਆਂ ਵਾਸਤੇ ਦੁੱਧ ਲੈ ਕੇ ਜਾਂਦਾ ਸੀ ਅਤੇ ਉਹਨਾਂ ਨੂੰ
ਗਰਮ ਕਰਕੇ ਦੁੱਧ ਪਿਆਉਂਦਾ ਸੀ। ਇਸੇ ਕਾਰਨ ਉਸ ਦੇ ਬੱਚੇ
ਟੋਟੇ ਟੋਟੇ ਕਰ ਕੇ, ਪੁਰਜਾ-ਪੁਰਜਾ ਕਰਕੇ ਉਸ ਦੇ ਗਲੇ ਵਿੱਚ
ਪਾਏ ਗਏ ਸਨ, ਸਾਡੀ ਬੰਸਾਵਲੀ ਉਹਨਾਂ ਹੈ। ਤੁਸੀਂ ਕਿਸ ਗੱਲ ਨੂੰ
ਸਿੱਖੀ ਧਾਰਨ ਕਰਨਾ ਕਹਿੰਦੇ ਹੋ। ਸਾਡੇ ਹਜ਼ੂਰ ਬਚਨ ਕਰਿਆ
ਕਰਦੇ ਸਨ ਕਿ

ਓਥੇ ਅਮਲਾਂ ਦੇ ਹੋਣੇ ਨੇ ਨਿਬੰਧੇ
ਜਾਤ ਕਿਸੇ ਪੁੱਛਣੀ ਨਹੀਂ।

ਕਬਲੋਂ ਦੇ ਰਾਜੇ ਕੋਲੋਂ ਅਕਬਰ ਨੇ ਡੋਲੇ ਮੰਗੇ ਸੀ ਤਦ ਉਹ
ਆਪਣੀਆਂ ਲੜਕੀਆਂ ਨੂੰ ਮਾਰ ਕੇ ਆਪ ਜਾ ਕੇ ਛੰਭ ਵਿੱਚ
ਲੁਕ ਗਏ ਸਨ। ਬਾਵਾ ਲਾਲ ਦਿਆਲ ਜੀ ਨੇ ਅਠਾਰਾਂ ਸੌ
ਸਾਲ ਉਮਰ ਵਧਾਈ ਸੀ। ਉਹ ਜਦੋਂ ਸੌ ਸਾਲ ਦੇ ਹੁੰਦੇ ਸਨ ਫੇਰ
ਅਠਾਰਾਂ ਸਾਲ ਦੇ ਹੋ ਜਾਂਦੇ ਸਨ। ਸੋਈ ਸਾਡੇ ਹੜੂਰ ਮੋਤੀ ਲਾਲ
ਮਹਿਰੇ ਦੇ ਬੰਸ ਵਿੱਚੋਂ ਹਨ। ਸਾਨੂੰ ਇੱਕ ਗੱਲ ਦਾ ਬਹੁਤ ਦੁੱਖ ਹੈ
ਕਿ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਇਹ ਨਹੀਂ ਦੱਸਿਆ
ਜਾਂਦਾ ਕਿ ਮੋਤੀ ਲਾਲ ਮਹਿਰਾ ਕੌਣ ਸੀ। ਤੁਸੀਂ ਸੰਗਤ ਵਾਲੇ
ਵੀ ਇੰਡੀਆ ਜਾ ਕੇ ਫਤਿਹਗੜ੍ਹ ਸਾਹਿਬ ਦੇ ਨੇੜੇ ਉਹ ਠੰਢਾ
ਬੁਰਜ ਦੇਖ ਕੇ ਆਇਓ। ਤੁਸੀਂ ਕੁਗਲੀ ਤੋਂ ਚੰਡੀਗੜ੍ਹ ਵੱਲ ਨੂੰ
ਜਾਵੋਗੇ ਤਾਂ ਰਸਤੇ ਵਿੱਚ ਇੱਕ ਸੀਸਵਾਂ ਨਦੀ ਆਉਂਦੀ ਹੈ।
ਉਸ ਵਕਤ ਇਸ ਨੂੰ ਸਰਸਾ ਨਦੀ ਕਿਹਾ ਕਰਦੇ ਸਨ। ਇਸ
ਨਦੀ ਦੇ ਕਿਨਾਰੇ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ
ਸੀ। ਇਸੇ ਕਰਕੇ ਗਾਉਣ ਵਾਲੇ ਗਾਉਂਦੇ ਹਨ ਕਿ

ਸਰਸਾ 'ਤੇ ਪੈ ਗਿਆ ਵਿਛੋੜਾ ਮੇਰੇ ਲਾਲਾਂ ਦਾ।
ਦੱਸੀਂ ਦੱਸੀਂ ਨੁਰਿਆ ਤੁੰ ਹਾਲ ਮੇਰੇ ਲਾਲਾਂ ਦਾ।

ਨੂਰਾ ਮਰਾਸੀ ਸੀ। ਹਜ਼ੂਰ ਨੇ ਉਸ ਨੂੰ ਪੁੱਛਿਆ ਸੀ ਕਿ ਮੇਰੇ ਲਾਲ ਡੋਲੇ ਤਾਂ ਨਹੀਂ?

ਹਜੂਰ ਦੌਬੇ ਪਾਤਿਸ਼ਾਹ ਜੀ ਫੁਰਮਾਉਂਦੇ ਹਨ ਕਿ ਜਿਸ
ਜੀਵ ਕੋਲ ਘਰ-ਬਾਰ, ਮਾਂ ਪਿਉ, ਜਮੀਨ ਜਾਇਦਾਦ, ਪੜਾਈ
ਲਿਖਾਈ ਜਾਂ ਕੋਈ ਸਹਾਰਾ ਨਾ ਹੋਵੇ ਤਾਂ ਐਸੀ ਹਾਲਤ ਵਿੱਚ
ਉਸਨੂੰ ਚਾਹੀਦਾ ਹੈ ਕਿ ਉਹ ਸਤਿਸੰਗ ਦਾ, ਗੁਰਬਾਣੀ ਦੇ ਯਸ਼
ਦਾ ਲਾਹਾ ਖੱਟੇ। ਮੈਂ ਵੀ ਆਪਣੇ ਗੁਰੂ ਹਜੂਰ ਤੀਸਰੇ ਪਾਤਿਸ਼ਾਹ
ਜੀ ਦੀ ਸੰਗਤ ਕਰਕੇ ਉਹਨਾਂ ਕੋਲੋਂ ਯਸ਼ ਸੁਣਨ ਦਾ ਲਾਹਾ
ਖੱਟਿਆ ਹੈ। ਹਜੂਰ ਕਬੀਰ ਸਾਹਿਬ ਜੀ ਨੇ ਫੁਰਮਾਨ ਕੀਤਾ ਹੈ
ਕਿ

ਉਛੀ ਮਤਿ ਮੇਰੀ ਜਾਤਿ ਜਲਾਹਾ॥

ਹਰ ਕਾ ਨਾਮ ਲਹਿਓ ਮੈਂ ਲਾਹਾ॥ ੩॥

ਕਹਤੁ ਕਬੀਰ ਸੁਨਹੁ ਮੇਰੀ ਮਾਈ॥

ਹਮਰਾ ਇਨ ਕਾ ਦਾਤਾ ਏਕੁ ਰਘੁਰਾਈ॥ ੪॥

(අංග 524)

ਜੀਵ ਚਾਹੇ ਗਰਜ ਵਾਸਤੇ ਹੀ ਗੁਰੂ ਦੀ ਸ਼ਰਨ ਵਿੱਚ ਜਾ ਕੇ
ਸਤਿਸੰਗ ਦਾ ਲਾਹਾ ਲਵੇ ਪਰ ਜੁਰੂ ਹੀ ਲਏ।

ਪੰਜਾਂ ਨਾਮੁ ਗੁਰਮੁਖਿ ਵੇਸਾਹਾ ॥

ਹਜ਼ੂਰ ਫੁਰਮਾਉਂਦੇ ਹਨ ਕਿ ਮੈਂ ਆਪਣੇ ਸਤਿਗੁਰ ਦੇ ਮੁਖਾਰਬਿੰਦ ਚੌਂ ਨਿਕਲੇ ਬਚਨਾਂ ਰੂਪੀ ਨਾਮ ਦੀ ਪੁੰਜੀ ਦਾ ਲਾਹਾ ਖੱਟਿਆ ਫੇਰ ਮੇਰੇ ਉਪਰ ਬਖਸ਼ਿਸ਼ ਹੋਈ।

ਹਰਿ ਹਰਿ ਕ੍ਰਿਪਾ ਧਾਰਿ ਮਧਸਦਨ

ਮਿਲਿ ਸਤਸੰਗਿ ਓਮਾਹਾ ਰਾਮ ॥੧॥

ਮਹੁਸੂਦਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਕਿਹਾ ਜਾਂਦਾ ਹੈ। ਸੱਚੇ
ਪਾਤਿਸ਼ਾਹੋ! ਮੇਰੇ ਉੱਪਰ ਕਿਰਪਾ ਕਰੋ ਮੈਂ ਓਮਾਹਾ ਅਰਥਾਤ
ਖੁਸ਼ੀ ਅਤੇ ਚਾਅ ਨਾਲ ਆਪਣੇ ਗੁਰੂ ਦੀ ਸੰਗਤ ਕਰਾਂ। ਹਜ਼ੂਰ
ਫੁਰਮਾਉਂਦੇ ਹਨ ਕਿ ਸਾਨੂੰ ਬਹੁਤ ਚਾਅ ਹੁੰਦਾ ਸੀ ਕਿ ਕਦੋਂ
ਹਜ਼ੂਰ ਤੀਸਰੇ ਪਾਤਿਸ਼ਾਹ ਜੀ ਯਸ਼ ਕਰਨ ਅਤੇ ਅਸੀਂ ਸੰਗਤ
ਵਿੱਚ ਬੈਠ ਕੇ ਸਣੀਏ।

ਜਿਸ ਤੁਰਾਂ ਜੀਵ ਨੂੰ ਕਿਸੇ ਦੇ ਵਿਆਹ ਜਾਣ ਦਾ ਜਾਂ
ਬੀਬੀਆਂ ਨੂੰ ਪੇਕੇ ਜਾਣ ਦਾ ਚਾਅ ਹੁੰਦਾ ਹੈ ਇਸ ਤੁਰਾਂ ਸਾਨੂੰ
ਗੁਰਬਾਣੀ ਸੁਣਨ ਦਾ ਚਾਅ ਹੋਣਾ ਚਾਹੀਦਾ ਹੈ। ਜਦੋਂ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਦ ਛੇਦ ਨਹੀਂ ਹੋਇਆ ਸੀ
ਉਦੋਂ ਜੜ੍ਹਵੇਂ ਅੱਖੰਗਾਂ ਦਾ ਪਾਠ ਕੋਈ ਵਿਰਲਾ ਪਾਠੀ ਹੀ ਕਰ

ਸਕਦਾ ਸੀ। ਅਸੀਂ ਵੀ ਤੀਹ-ਤੀਹ, ਬੱਤੀ-ਬੱਤੀ ਕਿਲੋਮੀਟਰ ਜਾ ਕੇ ਪਾਠ ਸੁਣ ਕੇ ਆਉਂਦੇ ਹੁੰਦੇ ਸੀ ਕਿ ਫਲਾਣੇ ਜਿਨ੍ਹੇ ਵਿੱਚ ਅੰਧੇ ਪਾਠ ਹੋ ਰਿਹਾ ਹੈ ਕਿਉਂਕਿ ਉਦੋਂ ਸਾਨੂੰ ਵੀ ਗੁਰਬਾਣੀ ਸੁਣਨ ਦਾ ਬਹੁਤ ਚਾਅ ਸੀ। ਸਿਰਫ ਜੀਵ ਦੇ ਮਨ ਵਿੱਚ ਚਾਅ ਹੋਣਾ ਚਾਹੀਦਾ ਹੈ ਕਿ ਮੈਨੂੰ ਗੁਰਬਾਣੀ ਸੁਣਨ ਦਾ ਮੌਕਾ ਮਿਲਿਆ ਹੈ। ਇਹ ਮਾਲਿਕ ਨੂੰ ਪਤਾ ਹੈ ਕਿ ਜੀਵ ਨੂੰ ਕੀ ਦੇਣਾ ਹੈ। ਆਪਾਂ ਤਾਂ ਕੋਈ ਛੋਟੀ ਜਿਹੀ ਚੀਜ਼ ਵੀ ਮੰਗ ਸਕਦੇ ਹਨ।

ਸਿਰਫ ਜੀਵ ਦੇ ਮਨ ਵਿੱਚ ਚਾਅ ਹੋਣਾ ਚਾਹੀਦਾ ਹੈ ਕਿ ਮੈਂਤੂ
ਗੁਰਬਾਣੀ ਸੁਣਨ ਦਾ ਮੌਕਾ ਮਿਲਿਆ ਹੈ। ਇਹ ਮਾਲਿਕ ਨੂੰ
ਪਤਾ ਹੈ ਕਿ ਜੀਵ ਨੂੰ ਕੀ ਦੇਣਾ ਹੈ। ਆਪਾਂ ਤਾਂ ਕੋਈ ਛੋਟੀ
ਜਿਹੀ ਚੀਜ਼ ਵੀ ਮੰਗ ਸਕਦੇ ਹਨ।

ਹਰਿ ਗੁਣ ਬਾਣੀ ਸੁਵਲਿ ਸੁਣਾਹਾ ॥

ਸੰਤ ਉਹ ਹਨ ਜੋ ਸੰਗਤ ਦੇ ਕੰਨਾਂ ਵਿੱਚ ਗੁਰਬਾਣੀ ਦੇ ਸ਼ਬਦ ਸੁਣਾਉਣ ਤੋਂ ਕਿ ਉਹਨਾਂ ਦਾ ਕਾਰਜ ਸਫਲ ਹੋ ਜਾਵੇ।

ਜਿਸ ਤਰ੍ਹਾਂ ਕਿਸੇ ਜੱਟ ਨੂੰ ਬਾਦਸ਼ਾਹ ਨੇ ਪੁੱਛਿਆ ਕਿ ਤੂੰ
ਹ ਕਾਗਜ਼ ਦਾ ਟੁਕੜਾ ਲੈਣਾ ਹੈ ਜਾਂ ਇਹ ਪੰਜ ਕਲਿਆਣੀ
ਜਿਸ ਦੇ ਮਗਰ ਕੱਟੀ ਹੈ, ਇਹ ਲੈਣੀ ਹੈ। ਜੱਟ ਨੇ ਸੋਚਿਆ
ਕਾਗਜ਼ ਨੂੰ ਕੀ ਕਰਨਾ ਹੈ ਮੈਂ ਮੱਝ ਹੀ ਲੈ ਲੈਂਦਾ ਹਾਂ, ਰੱਜ ਕੇ
ਪੀਵਾਂਗਾ। ਪਰ ਉਸ ਕਾਗਜ਼ ਉੱਪਰ ਬਾਦਸ਼ਾਹੀ ਹੁਕਮ
ਖਿਆ ਸੀ ਕਿ ਇਸ ਨੂੰ ਫਲਾਣੀ ਸਟੇਟ ਦਾ ਸੂਬੇਦਾਰ ਬਣਾ
ਤਾ ਜਾਵੇ। ਉਹ ਕਹਿਣ ਲੱਗੇ ਮੂਰਖਾ! ਤੂੰ ਹੁਕਮ ਤਾਂ ਪੜ੍ਹ
ਏ ਫੇਰ ਤੇਰੇ ਕੋਲ ਬਹੁਤ ਮੱਝਾਂ, ਮੱਝਾਂ ਨੂੰ ਸਾਂਭਣ ਵਾਲੇ ਅਤੇ
ਤਾ ਭਾਗ ਹੋਣਾ ਸੀ। ਉਦੋਂ ਤੋਂ ਇਹ ਮੁਹਾਵਰਾ ਬਣਿਆ ਹੈ

ਕਰਿ ਕਿਰਪਾ ਸਤਿਗੁਰੂ ਮਿਲਾਹਾ॥
 ਸਭ ਤੋਂ ਵੱਡੀ ਗੱਲ ਇਹ ਹੈ ਕਿ ਹਜ਼ੂਰ ਕਿਰਪਾ ਕਰਨ ਅਤੇ
 ਜੀਵ ਦਾ ਸਤਿਗੁਰ ਨਾਲ ਮਿਲਾਪ ਹੋ ਜਾਵੇ। ਹਜ਼ੂਰ ਸ੍ਰੀ ਗੁਰੂ
 ਨਾਨਕ ਦੇਵ ਜੀ ਮਹਾਰਾਜ ਸਤਿਗੁਰ ਸਨ ਬਾਕੀ ਪਾਤਸ਼ਾਹੀਆਂ
 ਜਨ ਬਣ ਕੇ, ਸੇਵਕ ਬਣ ਕੇ ਆਪਣੇ ਗੁਰੂ ਦੀ ਸ਼ਰਨ ਵਿੱਚ
 ਆਏ ਅਤੇ ਜੋਤ ਨਾਲ ਜੋਤ ਰਲ ਕੇ ਸਤਿਗੁਰ ਬਣ ਗਏ।
 ਸਿਰਫ ਗੁਰਬਾਣੀ ਦੀ ਹੀ ਐਸੀ ਬਖ਼ਸ਼ਿਸ਼ ਹੈ। ਬਾਕੀ ਪਾਰਸ
 ਲੋਹੇ ਨੂੰ ਸੋਨਾ ਬਣਾ ਸਕਦਾ ਹੈ, ਪਾਰਸ ਨਹੀਂ ਬਣਾ ਸਕਦਾ।
 ਪਰ ਸੰਤ ਐਸੀ ਤਾਕਤ ਹਨ ਕਿ ਜੋਤ ਤੋਂ ਜੋਤ ਜਗਾ ਕੇ ਸੰਤ
 ਬਣਾ ਦਿੰਦੇ ਹਨ।

ਕਾਲਾ ਅੱਖਰ ਭੈਸ਼ ਬਰਾਬਰ ।

ਜਿਸ ਜੀਵ ਨੂੰ ਭੇਦ ਜਾਂ ਅਕਲ ਨਹੀਂ ਹੁੰਦੀ ਉਹ ਕਾਲੇ ਅੱਖਰ
ਨੂੰ ਮੱਝ ਦੇ ਬਗ਼ਬਾਰ ਸਮਝਦਾ ਹੈ।

ਗੁਣ ਗਾਵਹ ਗੁਣ ਬੋਲਹ ਬਾਣੀ

ਸੋਈ ਜੀਵ ਨੂੰ ਗੁਰੂ ਦੀ ਸੋਭਾ ਗਾਉਣ ਅਤੇ ਸੁਣਾਉਣ
ਦਾ ਚਾਅ ਹੋਣਾ ਚਾਹੀਦਾ ਹੈ। ਫੇਰ ਗਾਇਆ ਹੋਇਆ ਅਸਰ
ਕਰਦਾ ਹੈ ਸੰਗਤ ਦੇ ਹਿਰਦੇ ਵਿੱਚ ਪਰਤੀਤ ਲਿਆਉਂਦਾ ਹੈ।

ਹਰਿ ਗਣ ਜਪਿ ਓਮਾਹਾ ਰਾਮ ॥ ੨ ॥

ਸਭਿ ਤੀਰਥ ਵਰਤ ਜਗ ਪੰਨ ਤੋਲਾਹਾ॥

ਸੱਚੇ ਪਾਤਿਸ਼ਾਹੋ! ਮੇਰੇ ਉੱਪਰ ਕਿਰਪਾ ਕਰੋ ਕਿ ਮੈਂ ਜਦੋਂ ਵੀ
ਸੰਗਤ ਵਿੱਚ ਬੈਠਾਂ ਗੁਰੂ ਦੇ ਗੁਣ ਗਾਵਾਂ, ਗੁਣ ਸਣਾਂ, ਗੁਣ
ਬੋਲਾਂ। ਹਜ਼ੂਰ ਮੈਂ ਬੱਧਾ- ਰੁਧਾ ਇਹ ਕੰਮ ਨਾ ਕਰਾਂ ਬਲਕਿ ਮੇਰੇ
ਮਨ ਵਿੱਚ ਚਾਅ ਹੋਵੇ ਕਿ ਮੈਂ ਗੁਰੂ ਦੀ ਸੇਭਾ ਕਰਾਂ ਅਤੇ ਸਣਾਵਾਂ।

ਮੁਸਲਮਾਨਾਂ ਨੇ ਆਪਣੇ ਘਰ ਦੇ ਬਾਹਰਵਾਰ 786
ਲਿਖਿਆ ਹੁੰਦਾ ਹੈ। ਕੁਰਾਨ ਸ਼ਗੀਫ ਵਿੱਚ ਇੱਕ ਆਇਤ ਦਰਜ
ਹੈ ਉਸ ਵਿੱਚ ਲਿਖਿਆ ਹੈ ਕਿ ਤੂੰ ਉਸ ਅੱਲਾਹ-ਤਾਅਲਾ ਦੀ
ਉਸਤਿਤ ਕਰ ਪਰ ਇਵਜ਼ਾਨਾ ਨਾ ਮੰਗ। ਚੌਂਕ ਵਿੱਚ ਖੜ੍ਹਾ ਹੋ
ਕੇ ਹੋਕਾ ਦੇਹ ਕਿ

ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦਸਰ ਹੋਇ॥

ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਇ॥ ੪॥

(અંતિમ 727)

ਹਰ ਹਰ ਨਾਮ ਨ ਪੁਜਾਹ ਪੁਜਾਹ॥

ਹਜ਼ੂਰ ਫੁਰਮਾਉਂਦੇ ਹਨ ਕਿ ਹਰੀ ਦੇ ਨਾਮ ਦੇ ਬਰਾਬਰ ਉਹ
ਸਾਰੀ ਤੌਲ ਤੁਲ ਨਹੀਂ ਸਕਦੀ।

ਉੱਘਰਸੈਨ ਰਾਜਾ ਹੋਇਆ ਹੈ। ਉਹ ਸ੍ਰੀ ਕਿਸ਼ਨ ਜੀ ਮਹਾਰਾਜ ਦਾ ਨਾਨਾ ਸੀ ਅਤੇ ਕੰਸ ਦਾ ਪਿਤਾ ਸੀ। ਉਸ ਨੇ ਦਾਨ ਕਰਨਾ ਸੀ। ਉਹ ਸੰਤ ਨਾਮਦੇਵ ਜੀ ਕੋਲ ਗਿਆ ਕਿ ਮੈਂ ਦਾਨ ਕਰਨ ਲੱਗਾ ਹਾਂ। ਮੈਂ ਸੋਚਦਾ ਹਾਂ ਕਿ ਪਹਿਲਾਂ ਕਿਸੇ ਮਹਾਂਪੁਰਖ ਤੋਂ ਸ਼ੁਰੂ ਕਰਾਂ। ਨਾਮਦੇਵ ਜੀ ਨੇ ਫੁਰਮਾਨ ਕੀਤਾ ਕਿ

॥ਗੁਰ ਪੁਰਾਣਾ ਗੁਰ ਪੁਰਾਣਾ

ਗੁਰ ਨਹੀਂ ਭੁਖਾ ਤੇਰੇ ਧਨ ਕਾ,
ਉਨਕੇ ਪਾਸ ਧਨ ਨਾਮ ਕਾ।
ਉਹ ਤਾਂ ਭੁਖੇ ਨੰਗੇ ਕੋ ਦਿਲਵਾਵੇਂ
ਤਉ ਤੇਰਾ ਉਪਕਾਰ ਕਰਾਵੇਂ।

ਉਹ ਕਹਿਣ ਲੱਗਾ ਨਹੀਂ ਜੀ, ਮੇਰੀ ਬੇਨਤੀ ਮੰਨੋ। ਮੈਂ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦਾ ਨਾਨਾ ਹਾਂ। ਤਦ ਸੰਤ ਨਾਮਦੇਵ ਜੀ ਨੇ ਇੱਕ ਕਾਗਜ ਉੱਪਰ ਰਾਮ ਲਿਖ ਕੇ ਤੱਕੜੀ ਦੇ ਛਾਬੇ ਵਿੱਚ ਪਾ ਕੇ ਕਿਹਾ ਕਿ ਮੈਨੂੰ ਇਸ ਦੇ ਬਰਾਬਰ ਤੌਲ ਕੇ ਸੋਨਾ ਦੇ ਦੇਵੋ। ਰਾਜਾ ਉੱਘਰਸੈਨ ਕਹਿਣ ਲੱਗਾ ਕਿ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ। ਜਿਆਦਾ ਸੋਨਾ ਮੰਗੋ। ਉਹ ਕਹਿਣ ਲੱਗੇ ਕਿ ਨਹੀਂ, ਸਾਨੂੰ ਇਨਾ ਕੁ ਹੀ ਦੇ ਦੇਵੋ। ਜਦੋਂ ਉਹ ਤੌਲਣ ਲੱਗਾ ਤਾਂ ਉਸ ਨੇ ਆਪਣੇ ਰਾਜ ਦਾ ਸਾਰਾ ਸੋਨਾ ਪਾ ਦਿੱਤਾ, ਗੁਆਂਢੀ ਰਾਜਾਂ ਤੋਂ ਵੀ ਮੰਗ ਕੇ ਸੋਨਾ ਪਾ ਦਿੱਤਾ ਪਰ ਤੱਕੜੀ ਦਾ ਛਾਬਾ ਉੱਪਰ ਨਾ ਉੱਠਿਆ।

ਹਜ਼ੂਰ ਫੁਰਮਾਨ ਕਰ ਰਹੇ ਹਨ ਕਿ ਸਭ ਦੁਨੀਆਂ ਦੀਆਂ ਦੌਲਤਾਂ ਉਸ ਰਾਮ ਨਾਮ ਦੇ ਤੁਲ ਨਹੀਂ ਹਨ।

ਹਰਿ ਹਰਿ ਅਭਲੁ ਤੌਲੁ ਅਤਿ ਭਾਰੀ

ਗੁਰਮਤਿ ਜਪਿ ਉਮਾਹਾ ਰਾਮ ॥ ੩ ॥

ਉਸ ਨਾਮ ਦਾ ਐਨਾ ਵਜਨ ਹੈ ਕਿ ਉਸਨੂੰ ਤੋਲਿਆ ਨਹੀਂ ਜਾ ਸਕਦਾ। ਪਰ ਜੀਵ ਨੂੰ ਚਾਅ ਹੋਣਾ ਚਾਹੀਦਾ ਹੈ ਕਿ ਮੈਂ ਉਸ ਐਨੀ ਵੱਡੀ, ਉੱਚੀ-ਸੁੱਚੀ ਤਾਕਤ ਦਾ ਸਤਿਸੰਗ ਅਤੇ ਯਸ ਸੁਣਨ ਚੱਲਿਆ ਹਾਂ।

ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥

ਜਿੰਨੇ ਵੀ ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਬੋਧੀ ਰਾਧਾ ਸੁਆਮੀ, ਨਾਮਧਾਰੀ, ਨਿਰੰਕਾਰੀ ਸਾਡੇ ਵਰਗੇ ਤੁਰੇ ਫਿਰਦੇ ਹਨ, ਚਾਹੇ ਕੋਈ ਜਿੰਨਾ ਮਰਜ਼ੀ ਜਾਪ ਜਾਂ ਤਪ ਕਰ ਲਵੇ ਪਰ ਉਸ ਰਾਮ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ।

ਕਿਲਵਿਖ ਮੈਲੁ ਪਾਪ ਧੋਵਾਹਾ ॥

ਹਜ਼ੂਰ ਚੌਬੇ ਪਾਤਿਸ਼ਾਹ ਜੀ ਫੁਰਮਾਉਂਦੇ ਹਨ ਕਿ ਅਗਰ ਜੀਵ ਦੇ ਮਨ ਉੱਪਰ ਕਰਮਾ ਦੀ ਮੈਲ ਚੜ੍ਹ ਜਾਂਦੀ ਹੈ ਤਾਂ ਉਹ ਸਿਰਫ਼ ਰਾਮ ਨਾਮ ਦਾ ਜਾਪ ਕਰਨ ਨਾਲ ਹੀ ਉਤਰ ਸਕਦੀ ਹੈ।

ਰਾਮਦਾਸ ਸਰੋਵਰਿ ਨਾਤੇ ॥

ਸਭਿ ਉਤਰੇ ਪਾਪ ਕਮਾਤੇ ॥

ਨਿਰਮਲ ਹੋਏ ਕਰਿ ਇਸਨਾਨਾ॥

ਗੁਰਿ ਪੂਰੈ ਕੀਨੇ ਦਾਨਾ॥ ੧॥ (ਅੰਗ 625)

ਪਰ ਜੀਵ ਸਾਫ਼ ਹਿਰਦਾ ਲੈ ਕੇ ਉੱਥੇ ਇਸ਼ਨਾਨ ਕਰਨ ਲਈ ਜਾਵੇ ਫੇਰ ਮਾਲਿਕ ਨਾਮ ਦਾ ਦਾਨ ਬਖਸਦੇ ਹਨ।

ਦੀਨ ਦਇਆਲ ਹੋਹੁ ਜਨ ਉਪਰਿ

ਦੇਹੁ ਨਾਨਕ ਨਾਮੁ ਉਮਾਹਾ ਰਾਮ ॥ ੪ ॥ ੫ ॥ ੧੧ ॥

ਹਜ਼ੂਰ ਚੌਬੇ ਪਾਤਿਸ਼ਾਹ ਜੀ ਫੁਰਮਾਉਂਦੇ ਹਨ ਕਿ ਮਾਲਿਕ ਕੋਲ ਬੇਨਤੀ ਕਰੋ ਕਿ ਸੱਚੇ ਪਾਤਿਸ਼ਾਹੋ! ਮੈਂ ਦੀਨ ਹਾਂ। ਤੁਸੀਂ ਮੇਰੇ ਉੱਪਰ ਦਿਆਲੂ ਹੋ ਕੇ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ। ਮੈਨੂੰ ਇਹੋ ਚਾਅ ਹੈ ਮੇਰਾ ਚਾਅ ਪੂਰਾ ਕਰ ਦਿਓ।

ਜਦੋਂ ਹੁਣ ਤੁਸੀਂ ਸਤਿਸੰਗ ਸੁਣ ਕੇ ਵਾਪਿਸ ਜਾਣਾ ਹੈ ਤੁਸੀਂ ਇਹ ਨਹੀਂ ਸੋਚਣਾ ਕਿ ਤੁਸੀਂ ਖਾਲੀ ਹੱਥ ਜਾ ਰਹੇ ਹੋ ਬਲਕਿ ਤੁਸੀਂ ਤਾਂ ਇਥੋਂ ਝੋਲੀਆਂ ਭਰ ਕੇ ਜਾ ਰਹੇ ਹੋ। ਫੇਰ

ਜੋ ਮਾਗਹਿ ਠਾਕਰ ਅਪੁਨੇ ਤੇ

ਸੋਈ ਸੋਈ ਦੇਵੈ॥

ਨਾਨਕ ਦਾਸੁ ਮੁਖ ਤੇ ਜੋ ਬੋਲੈ

ਈਹਾ ਉਹਾ ਸਚੁ ਹੋਵੈ॥ ੨॥ (ਅੰਗ 681)

ਜੋ ਵੀ ਮੰਗੋਗੇ ਮਾਲਿਕ ਉਹੀ ਦੇਣਗੇ। ਮਾਲਿਕ ਤੁਹਾਡੀ ਬੇਨਤੀ ਅਵੱਸ ਪੂਰੀ ਕਰਨਗੇ। ਤੁਸੀਂ ਆਪਣੇ ਵਾਸਤੇ ਅਤੇ ਲੋਕਾਈ ਵਾਸਤੇ ਜੋ ਮਰਜ਼ੀ ਮੰਗੀ ਜਾਇਓ ਪਰ ਕਿਸੇ ਦਾ ਬੁਰਾ ਨਾ ਮੰਗਓ। ਆਸੀਂ ਅਜੇ ਤੱਕ ਕਿਸੇ ਦਾ ਬੁਰਾ ਨਹੀਂ ਮੰਗਿਆ ਅਤੇ ਮਾਲਿਕ ਅਗਾਂਹ ਵੀ ਕਿਰਪਾ ਕਰੀ ਰੱਖਣ। ਉਪਰੋਕਤ ਹੁਕਮਨਾਮੇ ਵਿੱਚ ਹਜ਼ੂਰ ਨੇ ਸਤਿਸੰਗ ਸੁਣਨ ਦਾ ਭੇਦ ਬਖਸ਼ਿਆ ਹੈ ਕਿ ਸਤਿਸੰਗ ਸੁਣਨ ਨਾਲ ਕੀ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਹਜ਼ੂਰ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਕੇ ਝੋਲੀਆਂ ਭਰਕੇ ਭੇਜਣ।



ਸਤਿਸੰਗ ਸੰਗ੍ਰਹਾਂਦ ਮਹੀਨਾ ਭਾਵੋਂ

ਤੁਖਾਰੀ ਛੰਤੁ ਮਹਲਾ ੧ ਬਾਰਹਮਾਹਾ

(મંગ 1108)

ਭਾਦਊ ਭਰਮਿ ਭੁਲੀ ਭਰਿ ਜੋਬਨਿ ਪਛਤਾਣੀ ॥

ਭਾਦੋਂ ਦਾ ਮਹੀਨਾ 17.08.2019 ਸ਼ਨਿਵਰਵਾਰ ਦਾ
ਦਿਨ ਹਜ਼ੂਰ ਖੁਸ਼ੀਆਂ ਭਰਿਆ ਬਿਤਾਉਣ। ਪਰਿਵਾਰਾਂ ਵਿੱਚ
ਸੁਖ, ਸ਼ਾਂਤੀ, ਖੇੜੇ, ਇਤਿਹਾਕ, ਚੜ੍ਹਦੀ ਕਲਾ, ਕਾਰੋਬਾਰਾਂ
ਵਿੱਚ ਵਾਧੇ, ਨਾਮ ਕੀ ਦਾਤ ਬਖਸ਼ ਕੇ ਹਜ਼ੂਰ ਨੇ ਸੰਗਤ ਨੂੰ
ਜਿਸ ਤਰ੍ਹਾਂ ਗੁਰਬਾਣੀ ਦੀ ਸ਼ਰਨ ਬਖਸ਼ੀ ਹੈ ਇਸੇ ਤਰ੍ਹਾਂ ਬਖਸ਼ੀ
ਰੱਖਣ।

ਅੱਜ ਸੰਗ੍ਰਾਮ ਦਾ ਦਿਹਾੜਾ ਸ਼ਨਿੱਚਰਵਾਰ ਆਇਆ ਹੈ। ਦੁਨੀਆਂ ਵਿੱਚ ਸ਼ਨੀ ਦਾ ਗ੍ਰਹਿ ਬਹੁਤ ਹੀ ਵੱਡਾ ਹੈ। ਸ਼ਨੀ ਕਾਲ ਨੂੰ ਕਿਹਾ ਗਿਆ ਹੈ ਜੋ ਕਿ ਕਾਲ ਦੇ ਜਮਦੂਤ ਹਨ, ਸ਼ਨੀ ਸ਼ੇਸ਼ਨਾਗ ਨੂੰ ਵੀ ਕਿਹਾ ਗਿਆ ਹੈ। ਜਦੋਂ ਮਨੀਕਰਨ ਵਿਖੇ ਸ਼ਿਵ ਜੀ ਮਹਾਰਾਜਾ ਦੀ ਪਤਨੀ ਮਾਤਾ ਪਾਰਬਤੀ ਜੀ ਇਸ਼ਨਾਨ ਕਰ ਰਹੇ ਸਨ ਤਾਂ ਸ਼ੇਸ਼ਨਾਗ ਉਹਨਾਂ ਦੀ ਮਣੀ ਲੈ ਕੇ ਪਾਤਾਲ ਵਿੱਚ ਚੁਲਾ ਗਿਆ ਸੀ।

ਭਾਦੋਂ ਦਾ ਮਹੀਨਾ ਭਰਮਾ ਦਾ ਮਹੀਨਾ ਹੁੰਦਾ ਹੈ ਵੈਸੇ ਵੀ
ਸ਼ਨਿਚਰਵਾਰ ਵਾਲੇ ਦਿਨ ਚੜ੍ਹ ਰਿਹਾ ਹੈ। ਜੀਵ ਦੇ ਮਨ ਵਿੱਚ
ਹਰ ਸਮੇਂ ਭਰਮ ਆਵੇਗਾ ਕਿ ਮੇਰਾ ਆਹ ਕੰਮ ਇੱਥ ਕਿਉਂ ਹੋ
ਰਿਹਾ ਹੈ? ਇਸ ਵਿੱਚ ਰੁਕਾਵਟ ਕਿਉਂ ਪੈ ਰਹੀ ਹੈ? ਕਿਸੇ ਨੇ
ਕੋਈ ਟੂਣਾ ਮੰਤਰ ਤਾਂ ਨਹੀਂ ਕੀਤਾ? ਇਹ ਸਭ ਕੁਝ ਹੁੰਦਾ ਵੀ
ਹੈ। ਗਰਬਾਣੀ ਵਿੱਚ ਦਰਜ ਹੈ ਕਿ

ਬਿਰਹਾ ਬਿਰਹਾ ਆਖੀਐ ਬਿਰਹਾ ਤ ਸਲਤਾਨ॥

ਫਰੀਦਾ ਜਿਤੁ ਤਨਿ ਬਿਰਹੁ ਨ ਉਪਜੈ

ਸੋ ਤਨ ਜਾਣ ਮਸਾਨੁ || ੩੬੯ || (ਅੰਗ 1379)

ਜਦੋਂ ਕੋਈ ਜੀਵ ਕੁਆਰਾ ਮਰਦਾ ਹੈ, ਉਸ ਦੀ ਚਿਖਾ ਵਿੱਚੋਂ ਹੱਡੀਆਂ ਨੂੰ ਕੱਢ ਕੇ, ਪੀਸ ਕੇ ਇੱਕ ਮੰਤ੍ਰ ਲਿਖ ਦਿੱਤਾ ਜਾਂਦਾ ਹੈ ਜਿਸ ਨੂੰ ਢਾਈ ਤਵੀਤ ਕਹਿੰਦੇ ਹਨ। ਉਸ ਤਵੀਤ ਵਿੱਚ ਉਸ ਜੀਵ ਦੀ ਰੂਹ ਆ ਜਾਂਦੀ ਹੈ ਉਸ ਨੂੰ ਮਸਾਣ ਕਹਿੰਦੇ ਹਨ।

ਅਗਰ ਹਜੂਰ ਨੇ ਗੁਰਬਾਣੀ ਵਿੱਚ ਮਸਾਣ ਦਾ ਜ਼ਿਕਰ ਕੀਤਾ ਹੈ ਤਦ ਮਸਾਣ ਜਰੂਰ ਹੁੰਦੇ ਹਨ। ਹਜੂਰ ਹੀ ਕਿਰਪਾ ਕਰਕੇ ਭੇਦ ਬਖਸ਼ਣ ਕਿ ਇਸ ਮਹੀਨੇ ਵਿੱਚ ਜੀਵ ਭਰਮਾਂ ਵਿੱਚ ਕਿਉਂ ਪੈਂਦਾ ਹੈ ਅਤੇ ਸ਼ਨੀਂ ਦਾ ਗ੍ਰਾਹਿ ਵੱਡਾ ਕਿਉਂ ਹੈ? ਕਿਹਾ ਜਾਂਦਾ ਹੈ ਕਿ ਜਾਹ ਓਏ ਸ਼ਨਿਚਰਾ ਮੇਰੇ ਗਲੋ ਲੱਥ। ਕਈਆਂ ਨੂੰ ਜਿੰਨ ਜਿਹਾ ਕਿਹਾ ਜਾਂਦਾ ਹੈ ਕਿ

ਮੁਹ ਨਾ ਮੱਥਾ ਜਿੰਨ ਪਹਾੜੋਂ ਲੱਥਾ।

ਜਿਸ ਬੰਦੇ ਦੇ ਮੱਥੇ ਉੱਪਰ ਵਾਲ ਹੋਣਗੇ, ਮੱਥਾ ਸਾਫ਼ ਨਹੀਂ ਹੋਵੇਗਾ ਉਸ ਬੰਦੇ ਨਾਲ ਕਦੇ ਵੀ ਵਪਾਰ ਜਾਂ ਸੌਦਾ ਨਹੀਂ ਕਰਨਾ ਚਾਹੀਦਾ। ਉਸ ਉੱਪਰ ਕਦੇ ਇਤਥਾਰ ਵੀ ਨਹੀਂ ਕਰਨਾ ਚਾਹੀਦਾ। ਰਿਗਵੇਦ ਵਿੱਚ ਸ਼ਿਵ ਜੀ ਮਹਾਰਾਜ਼ ਨੇ ਲਿਖਿਆ ਹੈ ਕਿ ਜਿਸ ਦਾ ਮੱਥਾ ਨਹੀਂ ਹੈ ਅੱਖਾਂ ਗੁਰੂਏ ਰੰਗ ਦੀਆਂ ਹਨ ਉਸ ਤੇ ਇਤਥਾਰ ਨਾ ਕਰੋ। ਜਿੰਨੇ ਕੁ ਸਾਡੇ ਕੌਲੇ ਹੋ ਸਕੇ ਚਾਰੇ ਵੇਦ ਪੜ੍ਹੇ ਹਨ ਕਿਉਂਕਿ ਗਰਬਾਣੀ ਵਿੱਚ ਦਰਜ ਹੈ ਕਿ

ਬੇਦ ਕਤੇਬ ਕਹਹੁ ਮਤ ਝੁਠੇ ਝੁਠਾ ਜੋ ਨ ਬਿਚਾਰੈ॥

(අංග 1350)

ਵੇਦ ਸ਼ਾਸਤਰ ਗਲਤ ਨਹੀਂ ਹਨ। ਗਲਤ ਉਹ ਹਨ ਜੋ ਵੇਦਾਂ
ਉੱਪਰ ਵੀਚਾਰ ਨਹੀਂ ਕਰਦੇ

ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਜ਼ੂਰ ਪਹਿਲੇ
ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥

(අංග 1395)

ਭੇਦ ਬਖਸ਼ ਰਹੇ ਹਨ ਕਿ ਇਨਸਾਨ ਦਾ ਬਚਪਨ ਵਿੱਚ ਮਾਤਾ, ਪਿਤਾ ਅਤੇ ਭੈਣ ਭਰਾਵਾਂ ਨਾਲ ਪਿਆਰ ਹੁੰਦਾ ਹੈ। ਥੋੜ੍ਹਾ ਵੱਡਾ ਹੋ ਕੇ ਉਸ ਦਾ ਆਪਣੀ ਖੇਡ ਅਤੇ ਦੋਸਤਾਂ ਮਿੱਤਰਾਂ ਨਾਲ ਪਿਆਰ ਪੈ ਜਾਂਦਾ ਹੈ। ਫੇਰ ਜਦੋਂ ਜਵਾਨੀ ਆਉਂਦੀ ਹੈ ਤਾਂ ਉਸ ਕੋਲੋਂ ਸਹਿਵਨ ਗਲਤੀਆਂ ਹੁੰਦੀਆਂ ਹਨ ਫੇਰ ਉਹ ਭਰਮਾਂ ਵਿੱਚ ਪੈ ਜਾਂਦਾ ਹੈ। ਲੇਕਿਨ ਹਜ਼ੂਰ ਦਸਵੇਂ ਪਾਤਿਸ਼ਾਹ ਜੀ ਨੇ ਫਰਮਾਨ ਕੀਤਾ ਹੈ ਕਿ

କାହାରେ କାହାରୁ କାହାରୁ କାହାରୁ କାହାରୁ କାହାରୁ କାହାରୁ କାହାରୁ କାହାରୁ କାହାରୁ କାହାରୁ

ਦਰ ਜਵਾਨੀ ਤੋਬਾ ਕਰਦਮ ਸ਼ਿਵਾਏ ਪੈਗੰਬਰੀ।

ਜਿਹੜਾ ਜੀਵ ਜਵਾਨੀ ਵਿੱਚ ਕਿਸੇ ਗੁਨਾਹ ਜਾਂ ਗਲਤੀ ਤੋਂ
ਤੋਥਾ ਫੜਦਾ ਹੈ ਉਹ ਪੈਰਿੰਬਰ ਬਣ ਜਾਂਦਾ ਹੈ ਵਰਨਾ

ਬਚਾ ਹੋਆ ਸੇਖ ਫਰੀਦ ਕੰਬਣਿ ਲਗੀ ਦੇਹ॥

ਜੇ ਸਉ ਵਰਿਆ ਜੀਵਣਾ ਭੀ ਤਨ ਹੋਸੀ ਖੇਹ॥ ੪੧॥

(ਅੰਗ 1380)

ਬਜ਼ੁਰਗ ਹੋ ਕੇ ਜੀਵ ਬੂੰਡੀ ਦੇ ਸਹਾਰੇ ਤੁਰਦਾ ਹੈ ਅਤੇ ਮੱਥਾ
ਟੇਕਣ ਵਾਸਤੇ ਨਾ ਹੇਠਾਂ ਹੋ ਸਕਦਾ ਹੈ ਨਾ ਹੀ ਹੇਠਾਂ ਹੋ ਕੇ ਫੇਰ
ਖੜਾ ਹੋ ਸਕਦਾ ਹੈ ਅਤੇ ਖੜਾ ਖੜਾ ਹੀ ਮੱਥਾ ਟੇਕ ਲੈਂਦਾ ਹੈ।
ਪਰ ਜਵਾਨੀ ਵਾਰੇ ਜੀਵ ਸੋਚਦਾ ਨਹੀਂ ਹੈ ਕਿ ਮੈਂ ਵੀ ਬੁੱਢਾ
ਹੋਣਾ ਹੈ ਜਾਂ ਮੇਰੇ ਨਾਲ ਵੀ ਇੱਝ ਹੋਣਾ ਹੈ। ਹਜ਼ੂਰ ਫੁਰਮਾਉਂਦੇ
ਹਨ ਕਿ ਜਵਾਨੀ ਸਮੇਂ ਜੀਵ ਨੂੰ ਬੰਦਰੀ ਕਰਨੀ ਚਾਹੀਦੀ ਹੈ।

ਅਸੀਂ ਜਵਾਨੀ ਸਮੇਂ ਆਪਣੇ ਪਿੰਡ ਤੁਗਲਵਾਲੇ ਤੋਂ ਦੰਡ
ਕੇ 106 ਮੀਲ ਪੈਂਡਾ ਤਹਿ ਕਰਕੇ ਦਰਬਾਰ ਸਾਹਿਬ ਜਾਂਦੇ ਸੀ।
ਉੱਥੇ ਜਾ ਕੇ ਕੇਸਾਂ ਨਾਲ ਪ੍ਰਕਰਮਾ ਧੋਣੀਆਂ। ਪਰ ਕਦੇ ਵੀ ਕੁਝ
ਮੰਗਿਆ ਨਹੀਂ ਸੀ। ਬੱਸ ਇਹੋ ਹੀ ਬੇਨਤੀ ਕਰਨੀ ਕਿ ਸੱਚੇ
ਪਾਤਸ਼ਾਹੋ! ਸਾਡੇ ਕੋਲੋਂ ਜਾਂ ਸਾਡੇ ਵੱਡਿਆਂ ਕੋਲੋਂ ਅਗਰ ਕੋਈ
ਗਲਤੀ ਹੋਈ ਹੈ ਤਾਂ ਮਾਫ਼ ਕਰ ਦੇਣਾ। ਹਜ਼ੂਰ! ਮੈਂ ਤੁਹਾਡੇ
ਕੋਲੋਂ ਤਰੱਕੀਆਂ, ਦੌਲਤਾਂ ਜਾਂ ਹੋਰ ਵੱਡੀਆਂ-ਵੱਡੀਆਂ ਚੀਜ਼ਾਂ
ਨਹੀਂ ਮੰਗਦਾ। ਹਜ਼ੂਰ! ਤੁਸੀਂ ਸਮਰੱਥ ਹੋ। ਹੋ ਸਕੇ ਤਾਂ ਮੈਨੂੰ ਮਾਫ਼
ਕਰ ਦੇਣਾ। ਕਿਉਂਕਿ ਜਵਾਨੀ ਸਮੇਂ ਅਗਰ ਕੋਈ ਘਟਨਾ
ਵਾਪਰਦੀ ਹੈ ਤਾਂ ਜੀਵ ਕਰਮਾਂ ਨੂੰ ਜਾਂ ਗੁਆਢੀਆਂ ਨੂੰ ਦੋਸ਼
ਦਿੰਦਾ ਹੈ ਕਿ ਫਲਾਣੇ ਨੇ ਮੰਤਰ ਜਾਂ ਜਾਦੂ ਟੂਣਾ ਕਰ ਦਿੱਤਾ
ਹੋਣਾ ਏ ਜਾਂ ਨਜ਼ਰ ਲੱਗ ਗਈ ਹੋਣੀ ਏ। ਪਰ ਆਪਣੀ ਗਲਤੀ
ਨੂੰ ਕਬੂਲਦਾ ਨਹੀਂ ਹੈ। ਪਰ ਮਾਲਿਕ ਦੀ ਕਿਰਪਾ ਰਹੀ ਜੋ
ਮਾਲਿਕ ਨੇ ਸਾਰੀ ਉਮਰ ਭਰਮਾਂ ਤੋਂ ਬਚਾ ਕੇ ਰੱਖਿਆ। ਇਸ
ਕਰਕੇ ਸਾਨੂੰ ਭਰਮਾਂ ਵਿੱਚ ਪੈਣ ਦੀ ਜਗ੍ਹਾ ਮਾਲਿਕ ਕੋਲ
ਫਰਿਆਦ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਗੁਰੂ ਰਵਿਦਾਸ
ਜੀ ਨੇ ਕਿਹਾ ਸੀ ਕਿ ਜਿੰਨੀ ਦੇਰ ਪਾਰਸ ਨੂੰ ਲੋਹੇ ਨਾਲ ਲਾ ਲਾ
ਕੇ ਸੋਨਾ ਬਣਾਉਣਾ ਹੈ ਮੈਂ ਓਨੀ ਦੇਰ ਹੋਰ ਸਿਮਰਨ ਕਰ ਲੈਂਦਾ
ਹਾਂ।

ਜਲ ਥਲ ਨੀਰਿ ਭਰੇ ਬਰਸ ਰਤੇ ਚੰਗ ਮਾਣੀ ॥

ਸਾਵਣ ਭਾਦੋਂ ਦੇ ਮਹੀਨੇ ਬਾਰਿਸ਼ ਪੈਂਦੀ ਹੈ। ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ। ਇਸ ਬਾਰਿਸ਼ ਦੀ ਸੜ੍ਹੀਕ ਵਿੱਚ ਲੋਕ ਦੱਬੀਏ

ਪਿੱਟਦੇ ਸਨ, ਪਾਠ ਕਰਵਾਉਂਦੇ ਸਨ। ਇਸ ਮਹੀਨੇ ਵਿੱਚ ਜਲ
ਬਲ ਹੋਇਆ ਹੁੰਦਾ ਹੈ। ਕਿਸਾਨ ਖੁਸ਼ੀਆਂ ਮਨਾਉਂਦੇ ਹਨ ਕਿ
ਬਾਗਿਸ਼ ਪੈ ਗਈ ਹੈ ਹੁਣ ਫਸਲ ਵਧੀਆ ਹੋਵੇਗੀ ਪਰ ਮੱਛਰ
ਡੰਗ ਮਾਰੀ ਜਾਂਦਾ ਹੈ। ਇਹ ਲੋਕਾਂ ਨੂੰ ਮਲੇਰੀਆ, ਟਾਈਫਾਈਡ
ਅਤੇ ਹੋਰ ਦੂਸਰੇ ਬੁਖਾਰ ਚੜ੍ਹਾ ਦਿੰਦਾ ਹੈ। ਬਾਗਿਸ਼ ਪੈਣ ਕਰਕੇ
ਖੁਸ਼ਕੀ ਖਤਮ ਹੋ ਜਾਂਦੀ ਹੈ ਪਰ ਪਾਣੀ ਵਿੱਚ ਸੱਧ, ਤੂੰਹੇ ਅਤੇ
ਹੋਰ ਜਹਿਰੀਲੇ ਕੀੜੇ ਮਕੌੜੇ ਲੋਕਾਂ ਨੂੰ ਡੰਗ ਮਾਰੀ ਜਾਂਦੇ ਹਨ।
ਇਸ ਤਰ੍ਹਾਂ ਇਸ ਮਹੀਨੇ ਵਿੱਚ ਨੇਕੀ ਕਰਨ ਵਾਲੇ ਨੇਕੀ ਅਤੇ
ਗਲਤ ਕਰਮ ਕਰਨ ਵਾਲੇ ਗਲਤ ਕਰਮ ਕਰੀ ਜਾਂਦੇ ਹਨ।

ਜਿਸ ਤਰ੍ਹਾਂ ਕੋਈ ਸਾਧੂ ਨਦੀ ਵਿੱਚ ਨਹਾ ਰਿਹਾ ਸੀ। ਉਥੇ
ਇੱਕ ਠੂੰਗਾਂ ਰੁੜਦਾ ਜਾ ਰਿਹਾ ਸੀ। ਸਾਧੂ ਉਸ ਨੂੰ ਫੜ ਕੇ
ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਜਦੋਂ ਠੂੰਹੇ ਠੂੰਹੇ
ਫੜੇ ਠੂੰਹਾਂ ਡੰਗ ਮਾਰ ਦੇਵੇ ਅਤੇ ਹੱਥ ਹਿੱਲਣ ਕਾਰਨ ਉਹ ਫੇਰ
ਨਦੀ ਵਿੱਚ ਡਿੱਗ ਪਵੇ। ਕੋਈ ਪ੍ਰਾਣੀ ਨੇੜਿਓਂ ਦੀ ਲੰਘ ਰਿਹਾ
ਸੀ ਉਹ ਕਹਿਣ ਲੱਗਾ ਬਾਬਾ ਜੀ! ਤੁਹਾਡਾ ਹੱਥ ਸੁੱਜ ਗਿਆ
ਹੈ, ਦਰਦ ਹੋ ਰਹੀ ਹੈ। ਇਸ ਕਰਕੇ ਤੁਸੀਂ ਠੂੰਹੇ ਨੂੰ ਬਾਹਰ ਕੱਢਣੋਂ
ਹਟ ਜਾਵੇ ਇਸ ਨੂੰ ਰੁੜਨ ਦੇਵੇ। ਸਾਧੂ ਪੁੱਛਣ ਲੱਗੇ ਠੂੰਹੇ ਦਾ
ਕੀ ਕੰਮ ਹੈ? ਉਹ ਜੀਵ ਕਹਿਣ ਲੱਗਾ ਡੰਗ ਮਾਰਨਾ ਅਤੇ
ਜ਼ਹਿਰ ਫੈਲਾਉਣੀ। ਫੇਰ ਸਾਧੂ ਦਾ ਕੀ ਕੰਮ ਹੈ? ਉਹ ਕਹਿਣ
ਲੱਗਾ ਭਲਾ ਕਰਨਾ। ਸਾਧੂ ਕਹਿਣ ਲੱਗੇ ਦੇਖ, ਅਗਰ ਠੂੰਹਾ
ਆਪਣਾ ਕਰਮ ਨਹੀਂ ਛੱਡ ਰਿਹਾ ਫੇਰ ਅਸੀਂ ਆਪਣਾ ਕਰਮ
ਕਿਉਂ ਛੱਡੀਏ? ਇਸ ਕਰਕੇ ਇਹ ਆਪਣਾ ਕਰਮ ਕਰ ਰਿਹਾ
ਹੈ ਅਤੇ ਮੈਂ ਆਪਣਾ ਕਰਮ ਕਰ ਰਿਹਾ ਹਾਂ। ਸੋਈ ਦੁਨੀਆਂ
ਵਿੱਚ ਨੇਕ ਇਨਸਾਨ ਵੀ ਬਹੁਤ ਹਨ ਅਤੇ ਡੰਗ ਮਾਰਨ ਵਾਲੇ
ਵੀ ਬਹੁਤ ਹਨ।

ਬਰਸੈ ਨਿਸ਼ਿ ਕਾਲੀ ਕਿਉ ਸਖ ਬਾਲੀ

ਦਾਵਰ ਮੌਰ ਲਵੰਡੇ ॥

ਜਦੋਂ ਬੱਦਲ ਆਉਂਦੇ ਹਨ ਡੱਬ੍ਲੂ ਗੜੈ-ਗੜੈ ਕਰਦੇ ਹਨ,
ਪਪੀਹਾ ਸੁਆਂਤ ਬੂੰਦ ਲਈ ਪੁਕਾਰ ਕਰਦਾ ਹੈ, ਮੌਰ ਪੈਲਾਂ
ਪਾਉਂਦੇ ਹਨ ਇਹ ਸਾਰੇ ਖੁਸ਼ੀ ਮਨਾਉਂਦੇ ਹਨ ਕਿ ਬੱਦਲ ਵਰਸਣ
ਵਾਲਾ ਹੈ। ਗਰਬਾਣੀ ਵਿੱਚ ਦਰਜ ਹੈ ਕਿ

ਬਰਸੈ ਮੇਘ ਸਖੀ ਘਰਿ ਪਾਹਨ ਆਏ ॥

(ਅੰਗ 1266)

ਸਾਡੇ ਘਰ ਪਾਹਣੇ ਆਉਣੇ ਹਨ ਅੱਜ ਰਾਮ ਬਰਸੇ ਅਤੇ ਸ਼ਗਾਨ

ਪਿ੍ਰਿ ਪਿ੍ਰਿ ਚਵੈ ਬਬੀਹਾ ਬੋਲੇ

ਭੁਇਅੰਗਮ ਫਿਰਹਿ ਡਸੰਤੇ ॥

ਪਪੀਹਾ ਸ਼ੁਕਰਾਨਾ ਕਰਦਾ ਹੈ ਕਿ ਸੱਚੇ ਪਾਤਿਸ਼ਾਹੋ ! ਮੈਨੂੰ ਸਵਾਂਤ ਬੰਦ ਮਿਲ ਰਹੀ ਹੈ ਪਰ ਸੱਪ ਢੰਗ ਮਾਰਦੇ ਫਿਰਦੇ ਹਨ।

ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ॥
ਮੇਘੀ ਨੋ ਫਰਮਾਨ ਹੋਆ ਵਰਸਹ ਕਿਰਪਾ ਧਾਰਿ॥

(ਅੰਗ 1285)

ਗੁਰਬਾਣੀ ਵਿੱਚ ਦਰਜ ਹੈ ਕਿ ਜਦੋਂ ਪਪੀਹਾ ਪੁਕਾਰ ਕਰਦਾ ਹੈ ਤਾਂ ਮਾਲਿਕ ਮੇਘ ਰਾਜ ਨੂੰ ਕਹਿੰਦੇ ਹਨ ਕਿ ਸਾਡਾ ਪਿਆਰਾ ਪੁਕਾਰ ਕਰ ਰਿਹਾ ਹੈ ਜਾ ਕੇ ਬਰਸ। ਪਰ ਸੱਪ ਖੁੱਡਾਂ ਵਿਚੋਂ ਨਿਕਲ ਕੇ ਲੋਕਾਂ ਨੂੰ ਡੰਗਦੇ ਫਿਰਦੇ ਹਨ।

ਅਗਰ ਤੁਸੀਂ ਕੋਈ ਚੰਗਾ ਕੰਮ ਕਰਨਾ ਹੈ ਤਦ ਲੋਕਾਂ ਨੇ
ਤੁਹਾਡੀ ਵਿਰੋਧਤਾ ਅਵੱਸ਼ ਕਰਨੀ ਹੈ। ਤੁਹਾਨੂੰ ਢੰਗ ਵੱਜਣੇ
ਹਨ। ਜਿਸ ਦੀ ਵੀ ਵਿਰੋਧਤਾ ਹੋਣੀ ਹੈ ਉਸ ਨੇ ਉੱਚਾ ਉੱਠਣਾ
ਹੀ ਹੈ। ਹਜ਼ੂਰ ਦਸਵੇਂ ਪਾਤਿਸ਼ਾਹ ਜੀ ਦੇ ਬਚਨ ਹਨ ਕਿ

ਬਾਦ ਏ ਮੁਖਾਲਫ਼ਿਤ ਸੇ ਮਤ ਘਬਰਾ ਐ ਉਕਾਬ
ਵੋਹ ਤੋ ਚਲਤੀ ਹੈ ਤੁਝੇ ਉਚਾ ਉਠਾਨੇ ਕੇ ਲੀਏ।

ਜਿਸ ਤਰ੍ਹਾਂ ਵਿਰੋਧੀ ਹਵਾ ਚੱਲਣ ਨਾਲ ਜਹਾਜ ਵਧੀਆ ਟੇਕ-
ਆਫ਼ ਕਰਦਾ ਹੈ, ਇਸੇ ਤਰ੍ਹਾਂ ਜਿਸ ਦੀ ਵਿਰੋਧਤਾ ਹੁੰਦੀ ਹੈ ਉਹ
ਬਹੁਤੀ ਤਰੱਕੀ ਕਰਦਾ ਹੈ। ਉਹ ਚੁਕੰਨਾ ਰਹਿੰਦਾ ਹੈ ਕਿ ਮੇਰੇ
ਕੋਲੋਂ ਕੋਈ ਗਲਤੀ ਨਾ ਹੋ ਜਾਵੇ। ਸੋਈ ਪਪੀਹਾ ਅਤੇ ਸੱਪ
ਦੇਵੇਂ ਹੀ ਮਾਲਿਕ ਦੇ ਬਣਾਏ ਹੋਏ ਜੀਵ ਜੰਤੂ ਹਨ ਪਰ ਸੁਭਾਅ
ਅਲੱਗ ਅਲੱਗ ਹਨ।

ਮਛਰ ਡੰਗ ਸਾਇਰ ਭਰ ਸਭਰ

ਬਿਨੁ ਹਰਿ ਕਿਉ ਸਖ ਪਾਈਐ ॥

ਮੱਛਰ ਆਪਣਾ ਕੰਮ ਕਰੀ ਜਾਂਦਾ ਹੈ ਅਤੇ ਅੱਛੀਆਂ ਅਤੇ ਨੇਕ ਰਹਾਂ ਮੱਛਰਾਂ ਤੋਂ ਬਚਾਉਣ ਵਾਸਤੇ ਸਪਰੇਅ ਕਰਦੀਆਂ ਹਨ।

ਨਾਨਕ ਪਛਿ ਚਲਓ ਗਰ ਅਪਨੇ

ਜਹ ਪਭ ਤਹ ਹੀ ਜਾਈਐ ॥੧੦॥

ਹਜ਼ੂਰ ਭੁਰਮਾਉਂਦੇ ਹਨ ਕਿ ਆਪਣੇ ਸਤਿਗੁਰ ਨੂੰ, ਸਾਧੂ, ਸੰਤ,
ਗੁਰੂ ਪਿਆਰਿਆਂ ਨੂੰ ਜੋ ਤੁਹਾਡੇ ਸੰਪਰਕ ਵਿੱਚ ਹਨ ਨੂੰ ਪੁੱਛੋ
ਕਿ ਇਸ ਦਸ਼ਾ ਵਿੱਚ ਜਿੱਥੇ ਮੇਰੇ ਹੱਕ ਵਾਲੇ ਵੀ ਹਨ ਅਤੇ
ਵਿਰੋਧੀ ਵੀ ਹਨ ਜਾਂ ਭਰਮ ਪੈਂਦੇ ਹਨ ਤਦ ਮੈਂ ਇਸ ਦੁਨੀਆਂ
ਦੇ ਵਿੱਚ ਕਿਵੇਂ ਵਿਚਰਾਂ ਤਾਂਕਿ ਮੈਂ ਮੁਸ਼ਕਲਾਂ ਵਿੱਚ ਰਹਿ ਕੇ ਵੀ
ਆਪਣਾ ਜੀਵਨ ਸੁਖੀ ਢੰਗ ਨਾਲ ਬਤੀਤ ਕਰ ਸਕਾਂ।

ਸੋਈ ਭਾਦੋਂ ਦਾ ਮਹੀਨਾ ਸ਼ਨਿੱਚਰਵਾਰ ਦਾ ਦਿਨ ਹਜ਼ੂਰ
ਖੁਸ਼ੀਆਂ ਭਰਿਆ ਬਿਤਾਉਣ। ਪਰਿਵਾਰਾਂ ਵਿੱਚ ਸੁਖ, ਸ਼ਾਂਤੀ,
ਖੇਡੇ, ਇਤਿਹਾਕ ਬਖਸ਼ਦਿਆਂ ਹੋਇਆਂ ਹਜ਼ੂਰ ਨੇ ਸੰਗਤ ਨੂੰ
ਜਿਸ ਤਰ੍ਹਾਂ ਗੁਰਬਾਣੀ ਦੀ ਸ਼ਰਨ ਬਖਸ਼ੀ ਹੈ ਇਸੇ ਤਰ੍ਹਾਂ ਬਖਸ਼ੀ
ਰੱਖਣ।

ਹਜ਼ੂਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ
ਮਹਾਰਾਜ ਮਾਝ ਰਾਗ ਵਿੱਚ ਇਸ ਮਹੀਨੇ ਬਾਰੇ ਜੋ ਭੇਦ ਬਖਸ਼ਿ
ਰਹੇ ਹਨ ਉਹ ਵੀ ਆਪਾਂ ਸਾਰੇ ਧਿਆਨ ਨਾਲ ਸਰਵਣ ਕਰਕੇ
ਹਿਰਦੇ ਵਿੱਚ ਵਸਾ ਕੇ ਗੁਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।

ਬਾਹਰ ਮਾਹਾ ਮਾਂਸ਼ ਮਹਲਾ ੫ (ਅੰਗ 134)

ਭਾਦਇ ਭਰਮਿ ਭਲਾਣੀਆ ਦਜੈ ਲਗਾ ਹੇਤ ॥

ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਜ਼ੂਰ ਪੰਜਵੇਂ ਪਾਤਸ਼ਾਹ
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਦੇ ਰਚਿਤਾ,
ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸਾਨੂੰ ਸਿੱਖਿਆ ਵੀ ਦੇ
ਰਹੇ ਹਨ ਅਤੇ ਤੁਖਾਰੀ ਰਾਗ ਵਿੱਚ ਹਜ਼ੂਰ ਪਹਿਲੇ ਪਾਤਸ਼ਾਹ
ਜੀ ਨੇ ਜੋ ਭੇਦ ਬਖਸ਼ਿਆ ਹੈ ਉਸ ਦਾ ਜਵਾਬ ਵੀ ਦੇ ਰਹੇ ਹਨ।
ਹਜ਼ੂਰ ਫੁਰਮਾਨ ਕਰ ਰਹੇ ਹਨ ਕਿ ਜੀਵ ਭਰਮਾਂ ਵਿੱਚ ਪੈ ਕੇ
ਗੁਰੂ ਤੌਂ, ਗੁਰਬਾਣੀ ਤੌਂ, ਭਗਤੀ ਤੌਂ ਬੇਮੁੱਖ ਹੁੰਦਾ ਹੈ ਫੇਰ ਉਹ
ਗੁਰਬਾਣੀ ਨੂੰ ਛੱਡ ਕੇ ਕਬਰਾਂ, ਸਮਾਧਾਂ, ਮੜ੍ਹੀਆਂ ਨੂੰ ਪੂਜਣਾ
ਸ਼ੁਰੂ ਕਰ ਦਿੰਦਾ ਹੈ। ਮੰਦ੍ਰ-ਤੰਤਰ ਵਾਲਿਆਂ ਕੌਲ, ਟੇਵੇ
ਵਾਲਿਆਂ ਵੱਲ ਤੁਰ ਪੈਂਦਾ ਹੈ ਕਿ ਮੈਨੂੰ ਇਸ ਗੱਲ ਦਾ ਕਾਰਨ
ਦੱਸੇ। ਜਦੋਂ ਤੱਕ ਜੀਵ ਭਗਤੀ ਤੌਂ ਨਹੀਂ ਢਿੱਗਦਾ ਓਨੀ ਦੇਰ
ਤੱਕ ਕਾਲ ਐਕਸ਼ਨ ਨਹੀਂ ਕਰ ਸਕਦਾ। ਇਸ ਕਰਕੇ ਕਾਲ ਸਭ
ਤੌਂ ਪਹਿਲਾਂ ਜੀਵ ਨੂੰ ਭਰਮਾਂ ਵਿੱਚ ਪਾ ਕੇ ਭਗਤੀ ਤੌਂ ਡੇਗਦਾ
ਹੈ।

ਲਖ ਸੀਰਾਵ ਬਣਾਇਆ ਕਾਰਜਿ ਹਾਥੀ ਕੇਤੁ ॥

ਇੱਕ ਲੜਕੀ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਸੋਹਣੇ ਸੋਹਣੇ ਕੱਪੜੇ ਪਾਉਂਦੀ ਹੈ ਪਰ ਫੇਰ ਵੀ ਉਸ ਦਾ ਪਤੀ ਉਸ ਨੂੰ

॥ਗੁਰਬਾਣੀ॥ ਗੁਰਬਾਣੀ॥ ਗੁਰਬਾਣੀ॥ ਗੁਰਬਾਣੀ॥ ਗੁਰਬਾਣੀ॥ ਗੁਰਬਾਣੀ॥
ਪਸੰਦ ਨਹੀਂ ਕਰਦਾ, ਉਸ ਦੇ ਕਾਰਜ ਕੇਤ ਅਰਥਾਤ ਅੱਛੇ,
ਸਫਲ ਅਤੇ ਪੂਰੇ ਨਹੀਂ ਹੁੰਦੇ।

**ਜਿਤੁ ਦਿਨਿ ਦੇਹ ਬਿਨਸਸੀ
ਜਿਤੁ ਵੇਲੈ ਕਹਸਨਿ ਪ੍ਰੋਤੁ ॥**
ਹਜ਼ੂਰ ਫੁਰਮਾਉਂਦੇ ਹਨ ਕਿ
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ॥
(ਅੰਗ 660)

ਅਗਰ ਦਮ ਆਇਆ ਤਦ ਆਦਮੀ ਹਾਂ, ਅਗਰ ਦਮ ਨਾ ਆਇਆ ਤਾਂ ਲਾਜ਼ ਹਾਂ। ਪਹਿਲੇ ਸਮੇਂ ਵਿੱਚ ਪਤਨੀ ਪਤੀ ਨਾਲ ਗ੍ਰਿਹਸਤੀ ਜੀਵ ਬਿਤਾਉਂਦੀ ਸੀ, ਬਚੇ ਜੰਮਦੀ ਸੀ, ਸਾਰੀ ਉਮਰ ਦੋਵੇਂ ਇਕੱਠੇ ਰਹਿੰਦੇ ਸਨ ਪਰ ਜਦੋਂ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਪਤਨੀ ਨੂੰ ਉਸ ਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਸੀ ਕਿ ਇਸ ਦੀ ਹੁੰਦੀ ਚੰਬੜ ਨਾ ਜਾਵੇ। ਭਲਾ ਦਸੋਂ, ਐਨੀ ਉਮਰ ਇਕੱਠੇ ਰਹਿ ਕੇ ਅਗਰ ਪਤੀ ਨਹੀਂ ਚੰਬੜਿਆ ਤਾਂ ਕੀ ਹੁਣ ਮਰ ਕੇ ਚੰਬੜ ਜਾਵੇਗਾ? ਮਰਨ ਤੋਂ ਬਾਅਦ ਜੀਵ ਨੂੰ ਪ੍ਰੇਤ ਕਿਹਾ ਜਾਂਦਾ ਹੈ। ਜਿਸ ਇਨਸਾਨ ਨੇ ਐਨੀ ਮਿਹਨਤ ਕਰਕੇ ਪਰਿਵਾਰ ਵਾਸਤੇ ਕੋਠੀਆਂ, ਮਹਿਲ, ਮਾੜੀਆਂ ਬਣਾਈਆਂ ਹੋਣ ਤਾਂ ਉਸ ਦੇ ਮਰਨ ਤੋਂ ਬਾਅਦ ਕਹਿੰਦੇ ਹਨ ਕਿ ਬੱਚੇ ਭੁਖੇ ਹਨ ਅਗਰ ਕੋਈ ਰਿਸ਼ਤੇਦਾਰ ਨਹੀਂ ਆਇਆ ਤਾਂ ਨਾ ਆਵੇ ਤੁਸੀਂ ਸਸਕਾਰ ਕਰੋ। ਗੁਰਬਾਣੀ ਵਿੱਚ ਵੀ ਦਰਜ ਹੈ ਕਿ

**ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਬਿ॥
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ॥ ੫੫॥**
(ਅੰਗ 1429)

ਉਸ ਵਕਤ ਸਾਡੀ ਰਘੁਨਾਥ ਤਾਕਤ ਨੇ ਸਹਾਇਤਾ ਕਰਨੀ ਹੈ ਬਾਕੀ ਸਭ ਜਿਉਂਦਿਆਂ ਦੇ ਯਾਰ ਹਨ।

**ਪਕੜਿ ਚਲਾਇਨਿ ਦੂਤ ਜਮ
ਕਿਸੈ ਨ ਦੇਨੀ ਭੇਤੁ ॥**

ਜਦੋਂ ਕਿਸੇ ਬੰਦੇ ਦੀ ਮੌਤ ਹੋ ਰਹੀ ਹੁੰਦੀ ਹੈ ਉਸ ਨੂੰ ਜ਼ਰੂਰ ਜਾ ਕੇ ਦੇਖਿਓ। ਲੱਖਾਂ ਨੂੰਹਿਆਂ ਦੇ ਡੰਗ ਵੱਜਣ ਜਿੰਨੀ ਪੀੜ ਹੋ ਰਹੀ ਹੁੰਦੀ ਹੈ ਅਤੇ ਉਸ ਦਾ ਰੰਗ ਕਾਲਾ ਹੋਇਆ ਹੁੰਦਾ ਹੈ। ਜਦੋਂ ਕਾਲ ਦਾ ਦੂਤ ਜੀਵ ਨੂੰ ਲੈਣ ਆਉਂਦਾ ਹੈ ਉਦੋਂ ਕੋਈ ਵੀ ਉਸ ਦੀ ਜਗਾ ਮਰਨ ਲਈ ਤਿਆਰ ਨਹੀਂ ਹੁੰਦਾ। ਹਜ਼ੂਰ ਫੁਰਮਾਨ

ਕਰ ਰਹੇ ਹਨ ਕਿ ਜਦੋਂ ਅਜਗਈਲ ਫਰਿਸ਼ਤੇ ਨੇ ਆਉਣਾ ਹੈ ਉਦੋਂ ਸਾਡਾ ਕਿਸੇ ਨੇ ਹਮਦਰਦੀ ਨਹੀਂ ਬਣਨਾ।

**ਛਡਿ ਖੜੋਤੇ ਖਿਨੈ ਮਾਹਿ
ਜਿਨ ਸਿਉ ਲਗਾ ਹੇਤੁ ॥**

ਅਖੀਰਲੇ ਸਮੇਂ ਲਾਰਡ ਕ੍ਰਾਈਸਟ ਨੂੰ ਵੀ ਉਸ ਦੇ ਚੇਲਿਆਂ ਨੇ ਕਹਿ ਦਿੱਤਾ ਸੀ ਕਿ ਅਸੀਂ ਤੈਨੂੰ ਜਾਣਦੇ ਹੀ ਨਹੀਂ ਹਾਂ। ਜਿੰਨੇ ਵੀ ਰਿਸ਼ਤੇਦਾਰ, ਭੈਣ, ਭਰਾ ਹੁੰਦੇ ਹਨ ਸਾਰੇ ਇਹੋ ਕਹਿੰਦੇ ਹਨ ਕਿ ਇਸ ਨੇ ਜੋ ਕਰਮ ਕੀਤਾ ਹੈ ਇਹੋ ਹੀ ਭੁਗਤੇ ਅਸੀਂ ਇਸ ਦੀ ਜਗਾ ਕਿਉਂ ਮਰੀਏ। ਜਿਸ ਨਾਲ ਜਿਆਦਾ ਹਮਦਰਦੀ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਦੌੜਦਾ ਹੈ।

ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥

ਜਦੋਂ ਕਿਸੀ ਦੀ ਮੌਤ ਹੁੰਦੀ ਹੈ ਉਹ ਆਕੜਾਂ ਲੈਂਦਾ ਹੈ ਉਸ ਦੇ ਹੱਥ ਮਰੋੜੈ ਜਾ ਰਹੇ ਹੁੰਦੇ ਹਨ ਅਤੇ ਰੰਗ ਕਾਲਾ ਹੋ ਜਾਂਦਾ ਹੈ। ਜਿਹਨਾਂ ਦਾ ਰੰਗ ਬਦਲੀ ਨਹੀਂ ਹੁੰਦਾ ਉਹ ਭਗਤੀ ਮਾਰਗ ਵਿੱਚ ਹੁੰਦੇ ਹਨ। ਉਹ ਤਾਂ ਇਹੋ ਕਹਿੰਦੇ ਹਨ

**ਕਿਆ ਜਾਣਾ ਕਿਵ ਮਰਹਰੇ
ਕੈਸਾ ਮਰਣਾ ਹੋਇ॥
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ
ਤਾ ਸਹਿਲਾ ਮਰਣਾ ਹੋਇ॥** (ਅੰਗ 555)

ਜਿਹੜਾ ਜੀਵ ਸਿਮਰਨ ਕਰਦਾ ਹੈ ਉਸ ਦਾ ਰੰਗ ਵੀ ਕਾਲਾ ਨਹੀਂ ਹੁੰਦਾ ਅਤੇ ਕਾਢੀ ਦੇਰ ਤੱਕ ਆਕੜਾ ਵੀ ਨਹੀਂ ਹੈ, ਜੀਵ ਦੀ ਮੌਤ ਉਸ ਦੀ ਰਹਿਣੀ ਅਨੁਸਾਰ ਹੁੰਦੀ ਹੈ। ਅਗਰ ਉਹ ਕਿਸੇ ਦੀ ਨਿੰਦਾ ਚੁਗਲੀ ਸੁਣਦਾ ਹੈ ਤਦ ਮਰਨ ਸਮੇਂ ਉਸ ਦੇ ਕੰਨਾਂ ਵਿਚੋਂ ਖੂਨ ਨਿਕਲਦਾ ਹੈ ਅਗਰ ਕੋਈ ਗਲਤ ਕਰਮ ਕਰਦਾ ਹੈ ਤਾਂ ਮਰਨ ਸਮੇਂ ਉਸਦਾ ਟੱਟੀ, ਪਿਸ਼ਾਬ ਵਾਲਾ ਥਾਂ ਲਿਬੜਿਆ ਹੁੰਦਾ ਹੈ। ਜੀਵ ਆਤਮਾ ਨੌਵਾਂ ਦਰਵਾਜਿਆਂ ਵਿਚੋਂ ਜੀਵ ਦੇ ਕਰਮ ਕਰਨ ਅਨੁਸਾਰ ਵੱਖਰੇ ਵੱਖਰੇ ਥਾਂ ਰਾਹੀਂ ਨਿਕਲਦੀ ਹੈ। ਦੋ ਅੱਖਾਂ, ਦੋ ਨਾਸਾਂ, ਦੋ ਕੰਨ, ਮੂੰਹ, ਇੰਦਰੀ ਚੱਕਰ ਅਤੇ ਗੁਦਾ ਚੱਕਰ ਨੌਂ ਦਰਵਾਜ਼ੇ ਹਨ। ਪਰ ਜੋ ਸਿਮਰਨ ਕਰਦੇ ਹਨ ਉਹ ਅਰਥ ਨਾਲ ਮਰਦੇ ਹਨ ਸਾਰੇ ਕਹਿੰਦੇ ਹਨ ਕਿ ਹੁਣੇ ਗੱਲਾਂ ਕਰਦਾ ਸੀ। ਬਿੱਲਕੁਲ ਵਧੀਆ ਅਤੇ ਚੰਗੀ ਮੌਤ ਉਸ ਜੀਵ ਦੀ ਹੈ ਜੋ ਮੰਜ਼ੀ ਉੱਪਰ ਨਹੀਂ ਪੈਂਦਾ। ਪਰ ਜੋ ਜੀਵ ਬੰਦਰੀ ਨਹੀਂ ਕਰਦੇ ਉਹ ਤਰਲੇ ਪਾਉਂਦੇ ਹਨ ਕਿ ਸੱਚੇ ਪਾਤਿਸ਼ਾਹੋ! ਮੇਰੀ ਮੌਤ ਹੋ ਜਾਵੇ।

ਜਿਹੜੀ ਫਸਲ ਖੇਤਾਂ ਵਿੱਚ ਬੀਜ਼ਾਂਗੇ ਉਹੋ ਹੀ ਉੱਗੇਗੀ।
ਇਸੇ ਤਰ੍ਹਾਂ ਲੜਕੀ ਦੀ ਕੁੱਖ ਖੇਤ ਹੈ ਉਸ ਵਿੱਚ ਬੀਜ

ਸੋਹਬਤ ਅਸਰ ਤੁਖਮ ਤਸੀਰ

ਤੁਖਮ ਉਹ ਲੜਕੀ ਨਾਲ ਗਿਰਸਤ ਭੋਗਣ ਵਾਲੇ ਨੂੰ ਕਹਿੰਦੇ
ਹਨ। ਉਸ ਦੇ ਪਤੀ ਦੀਆਂ ਜਿੰਨੀਆਂ ਚੰਗੀਆਂ ਜਾਂ ਮਾੜੀਆਂ
ਆਦਤਾਂ ਹੁੰਦੀਆਂ ਹਨ ਜਾਂ ਜਿਸ ਤਰ੍ਹਾਂ ਦੇ ਚੰਗੇ ਜਾਂ ਮਾੜੇ
ਕਰਮ ਹੁੰਦੇ ਹਨ ਉਸੇ ਤਰ੍ਹਾਂ ਦੇ ਬੱਚੇ ਹੋਣਗੇ ਕਿਉਂਕਿ ਖੇਤ
ਵਿੱਚ ਜਿਸ ਤਰ੍ਹਾਂ ਦਾ ਬੀਜ ਪੈਣਾ ਹੈ ਉਸੇ ਤਰ੍ਹਾਂ ਦੀ ਫਸਲ
ਉੱਗਣੀ ਹੈ। ਤਦੇ ਸੰਤੰਤਾਂ ਨੇ ਫਰਮਾਨ ਕੀਤਾ ਹੈ ਕਿ

ਜਨਨੀ ਜਣਹਿ ਤਾ ਭਗਤ ਜਨ ਕਿ ਦਾਤਾ ਕਿ ਸਰ।

ਨਹੀਂ ਤੋ ਜਨਨੀ ਬਾਂਝ ਰਹਹ ਕਾਰੇ ਗਵਾਵੈ ਨਰ।

ਐ ਲੜਕੀ ! ਅਗਰ ਤੂ ਮਾਂ ਬਣਨ ਲੱਗੀ ਏਂ ਤਦ ਜਾਂ ਕਿਸੇ
ਭਗਤ ਨੂੰ ਜਾਂ ਕਿਸੇ ਦਾਤੇ ਨੂੰ, ਜਾਂ ਕਿਸੇ ਸੂਰਮੇ ਨੂੰ ਜਨਮ
ਦੇਵੀਂ। ਵਰਨਾ ਤੂ ਬੱਚਾ ਨਾ ਜੰਮ, ਆਪਣਾ ਨੂਰ ਖਾਬ ਨਾ
ਕਰ। ਕਵੀਆਂ ਨੇ ਕਿਤੇ ਲਿਖਿਆ ਹੈ ਕਿ

ਪਿਤਾ ਪਰ ਪਤ ਨਸਲ ਪਰ ਘੋੜਾ।

ਬਹੁਤਾ ਨਹੀਂ ਤਾਂ ਬੋੜਾ-ਬੋੜਾ।

ਚਾਹੇ ਕੋਈ ਲੜਕੀ ਹੈ ਜਾਂ ਲੜਕਾ ਹੈ ਸੁਹਬਤ ਦਾ ਅਸਰ ਜੂਰ
ਹੋਵੇਗਾ। ਚੰਗੀ ਸੁਹਬਤ ਨਾਲ ਚੰਗਾ ਇਨਸਾਨ ਬਣ ਜਾਵੇਗਾ।
ਮਾੜੀ ਸੋਰਬਤ ਨਾਲ ਮਾੜਾ ਇਨਸਾਨ ਬਣ ਜਾਵੇਗਾ। ਸੋਈ ਸੌ
ਪ੍ਰਤੀਸ਼ਤ As sure as death. ਜੋ ਲੜਕੀਆਂ ਅਤੇ ਲੜਕੇ
ਹੋਣਗੇ ਉਹਨਾਂ ਦੀਆਂ ਆਦਤਾਂ ਸੁਭਾਅ ਬਾਪ ਤੇ ਜਾਵੇਗਾ।
ਜਿਸ ਤਰ੍ਹਾਂ ਦਾ ਬਾਪ ਹੈ ਉਸੇ ਤਰ੍ਹਾਂ ਦੀ ਅੱਲਾਦ ਹੋਵੇਗੀ। ਫੇਰ
ਜੋ ਪੜੀ ਗਿਹਸਤ ਬੋਗਦਾ ਹੈ ਉਸਦੇ ਕਰਮ ਕੀ ਹਨ।

ਕਾਮੀ ਕਾ ਗਰ ਕਾਮ ਹੈ ਲੋਕੀ ਕਾ ਗਰ ਦਾ।

ਲੋਗਨ ਕੇ ਗਰ ਸੰਤ ਹੈ ਸੰਤਨ ਕਾ ਗਰ ਨਾਅ।

ਕਾਮੀ ਜੀਵਾਂ ਦੀ ਅੱਲਾਦ ਕਾਮੀ, ਲੋਭੀ ਜੀਵਾਂ ਦੀ ਅੱਲਾਦ ਵੀ ਲੋਭੀ ਹੋਵੇਗੀ। ਲੋਕਾਂ ਦੇ ਗੁਰੂ ਸੰਤ ਹੁੰਦੇ ਹਨ ਪਰ ਸੰਤ ਨਾਮ ਨਾਲ ਗੁਰਬਾਣੀ ਨਾਲ ਚੁੜੇ ਹੁੰਦੇ ਹਨ। ਅਸੀਂ ਦੇਖਿਆ ਹੈ ਕਿ ਕਈ ਜੀਵ ਨਸ਼ੇਵੀ ਹੋਣ ਕਾਰਨ ਟੀਕੇ ਲਾਉਂਦੇ ਹਨ ਅਤੇ ਉਹਨਾਂ ਦੇ ਬੱਚਿਆਂ ਨੂੰ ਜੰਮਦੇ ਸਾਰ ਕੋਈ ਨਾ ਕੋਈ ਟੀਕੇ ਲਾਉਣੇ ਪੈਂਦੇ ਹਨ। ਕਈ ਬੱਚੀਆਂ ਨੂੰ ਇੱਸਲੀਨ ਦੇ ਟੀਕੇ

ਲਾਉਣੇ ਪੈਂਦੇ ਹਨ। ਸੋਈ ਜਿਸ ਤਰ੍ਹਾਂ ਦਾ ਬੀਜ ਹੋਣਾ ਹੈ ਉਸੇ
ਤਰ੍ਹਾਂ ਦੀ ਫਸਲ ਹੋਣੀ ਹੈ।

ਅਸੀਂ ਇਸ ਦਾ ਤਰੀਕਾ ਦੱਸ ਦਿੰਦੇ ਹਾਂ ਕਿ ਸਾਡੀ ਉਹ
ਬੇਟੀ, ਧੀ, ਭੈਣ ਆਪਣੇ ਬੈਂਡ ਰੂਮ ਵਿੱਚ ਗੁਰੂਆਂ, ਪੀਰਾਂ,
ਪੈਗਰਿੰਗਾਂ ਦੇ ਸਰੂਪ ਲਾਵੇ। ਅਗਰ ਗਿਰਜ਼ਾਤੀ ਜੀਵਨ ਤੋਂ ਬਾਅਦ
ਉਹ ਸਰੂਪ ਦੇਖਦੀਆਂ ਹਨ ਤਾਂ ਉਸ ਦਾ ਵੀ ਸੌ ਪ੍ਰਤੀਸ਼ਤ
ਅਸਰ ਹੁੰਦਾ ਹੈ। ਵਰਨਾ ਜੈਲਦਾਰ, ਸਫੈਦ ਪੋਸ਼, ਜਿੰਮੀਦਾਰ
ਖੁਦ ਵੀ ਬਹੁਤ ਸੋਹਣੇ ਹੁੰਦੇ ਹਨ ਅਤੇ ਘਰਵਾਲੀਆਂ ਵੀ ਬਹੁਤ
ਸੋਹਣੀਆਂ ਹੁੰਦੀਆਂ ਹਨ ਪਰ ਉਹਨਾਂ ਦੇ ਬੱਚੇ ਘੀਚੜ-ਮੀਚੜ,
ਚੁੰਨੀਆਂ ਅੱਖਾਂ ਵਾਲੇ ਅਤੇ ਨੱਕਾਂ ਫੀਨੇ ਹੁੰਦੇ ਹਨ। ਉਸਦਾ
ਕਾਰਨ ਇਹ ਹੈ ਕਿ ਉਹਨਾਂ ਨੇ ਘਰਾਂ ਵਿੱਚ ਕੰਮ ਕਰਨ ਵਾਲੇ
ਯੂ.ਪੀ. ਬਿਹਾਰ ਦੇ ਭਈਏ ਰੱਖੇ ਹੁੰਦੇ ਹਨ। ਸੁੱਤੇ ਪਿਆਂ ਚਾਹ
ਬਣਾ ਕੇ ਉਹਿ ਜਾ ਕੇ ਉਠਾਉਂਦੇ ਹਨ। ਸਵੇਰੇ ਲੜਕੀ ਦੇ ਉਹੋਂ
ਹੀ ਮੱਥੇ ਲੱਗਦਾ ਹੈ ਅਤੇ ਓਦਾਂ ਦੇ ਹੀ ਬੱਚੇ ਹੋ ਜਾਂਦੇ ਹਨ।
ਅਗਰ ਉਹ ਲੜਕੀ ਸਵਵੱਖਤੇ ਉੱਠੇ ਕੇ ਪੂਰਨ ਸੰਤਾਂ ਦੇ ਸਰੂਪ
ਦੇ ਦਰਸ਼ਨ ਕਰਦੀ ਹੈ ਤਦ ਉਸਦਾ ਬੱਚਾ ਬਹੁਤ ਸੋਹਣਾ ਹੁੰਦਾ
ਹੈ ਅਤੇ ਆਦਤਾਂ ਵੀ ਵਧੀਆ ਹੁੰਦੀਆਂ ਹਨ। ਤੁਸੀਂ ਸਭਨੇ
ਆਪਣੇ ਆਪਣੇ ਘਰਾਂ ਵਿੱਚ ਇਹਨਾਂ ਗੱਲਾਂ ਨੂੰ ਪਰਖ ਕੇ ਦੇਖ
ਲੈਣਾ।

ਨਾਨਕ ਪ੍ਰਤੀ ਸਰਣਾਗਤੀ

ਚਰਣ ਬੋਹਿਬ ਪ੍ਰਭੁ ਦੇਤੂ ॥

ਅਗਰ ਜੀਵ ਪੂਰਨ ਸੰਤਾਂ ਦੀ ਸ਼ਰਨ ਵਿੱਚ ਆ ਜਾਵੇ, ਉਹਨਾਂ ਉੱਪਰ ਵਿਸ਼ਵਾਸ ਕਰੋ, ਉਹਨਾਂ ਨੂੰ ਰੋਜ਼ ਨਮਸਕਾਰ ਕਰੋ, ਤਦ ਹਜ਼ੂਰ ਕਿਰਪਾ ਅਵਸ਼੍ਟ ਕਰਦੇ ਹਨ। ਲੜਕੀ ਨੂੰ ਚਾਹੀਦਾ ਹੈ ਕਿ ਅਗਰ ਉਸ ਦਾ ਪਤੀ ਚੰਗੇ ਅਮਲ ਕਰਦਾ ਹੈ, ਯੋਧਾ ਹੈ, ਸੁਰਮਾ ਹੈ, ਪੂਜਾ ਪਾਠ ਕਰਦਾ ਹੈ ਤਦ ਸਵੇਰੇ ਉਠ ਕੇ ਉਸਦਾ ਚਿਹਰਾ ਦੇਖੋ। ਅਗਰ ਉਸ ਕੋਲੋਂ ਕੁਝ ਹੋਰ ਨਹੀਂ ਸਰਦਾ ਤਾਂ ਜੇਕਰ ਤੁਸੀਂ ਠੀਕ ਕਰਮ ਕਰਦੇ ਹੋ ਤਦ ਆਪਣੇ ਹੱਥ ਹੀ ਦੇਖ ਲਵੋ। ਵਰਨਾ ਤੁਸੀਂ ਕਿੰਨੀ ਵੀ ਕਮਾਈ ਕਰੀ ਜਾਵੇਗੇ, ਉਹ ਬਰਬਾਦ ਹੁੰਦੀ ਜਾਵੇਗੀ, ਰਿਜ਼ਕ ਆਵੇਗਾ ਉਹ ਗਾਇਬ ਹੋ ਜਾਵੇਗਾ, ਕਾਰੋਬਾਰ ਕਰੋਗੇ ਤਾਂ ਘਾਟਾ ਪੈਂਦਾ ਜਾਵੇਗਾ। ਇਸ ਕਰਕੇ ਹਮੇਸ਼ਾਂ ਕਿਸੇ ਸਖੀ ਦੇ ਮੱਥੇ ਲੱਗੋ। ਤੁਸੀਂ ਕਿਸੇ ਗੁਰਦੁਆਰੇ ਦੇ ਭਾਈ, ਮਸਜਿਦ ਦੇ ਮੌਲਵੀ, ਚਰਚ ਦੇ ਪਾਦਰੀ ਜਾਂ ਮੰਦਿਰ ਦੇ ਪੰਡਿਤ ਦੇ ਮੱਥੇ ਨਾ ਲੱਗਓ। ਉਹ ਚੜ੍ਹਾਵੇ ਦੇ ਪੈਸੇ ਖਾਂਦੇ ਹਨ। ਉਹਨਾਂ ਦੇ ਮੱਥੇ ਲੱਗਣ ਨਾਲ ਕੰਮ ਠੀਕ ਨਹੀਂ ਹੁੰਦਾ। ਲੰਬੜਦਾਰ ਵੀ

କେବଳ ଜୀବନରେ ଏହାରେ କିମ୍ବା ଏହାରେ କିମ୍ବା ଏହାରେ କିମ୍ବା ଏହାରେ କିମ୍ବା ଏହାରେ କିମ୍ବା

Monthly GURBANI UPMA Regd. No. RN 42490/87

S. G. L. JAN SEWA KENDAR, GARHA, JALANDHAR-144 022.

Phones : 0181-5054199, 98760-04507

ਲੋਕਾਂ ਦੀ ਕਮਾਈ ਖਾਂਦੇ ਹਨ। ਅਗਰ ਐਸੇ ਜੀਵ ਮੱਥੇ ਲੱਗਦੇ ਹਨ ਤਾਂ ਜੁੱਤੀ ਲਾਹ ਕੇ ਝਾੜ ਲਵੇ ਤਦ ਕੰਮ ਠੀਕ ਹੋ ਜਾਵੇਗਾ ਨਹੀਂ ਤਾਂ ਵਿਗੜ ਜਾਣਾ ਹੈ। ਇਹ ਸਭ ਵੇਦਾਂ ਸ਼ਾਸ਼ਤਰਾਂ ਵਿੱਚ ਲਿਖਿਆ ਹੈ। ਹਜ਼ੂਰ ਡੁਰਮਾਉਂਦੇ ਹਨ ਕਿ ਸਭ ਕੁਝ ਗਲਤ ਹੋਣ ਦੇ ਬਾਵਜੂਦ ਵੀ ਅਗਰ ਤੁਹਾਨੂੰ ਕੋਈ ਪੂਰਨ ਤਾਕਤ ਮਿਲ ਜਾਵੇ ਤਾਂ ਸਭ ਕੁਝ ਠੀਕ ਹੋ ਜਾਂਦਾ ਹੈ।

ਸੇ ਭਾਦਈ ਨਰਕਿ ਨ ਪਾਈਐਹਿ

ਗਰ ਰਖਣ ਵਾਲਾ ਹੇਤ ॥੧॥

ਕਈ ਜੀਵ ਸ਼ੰਕਾ ਰੱਖਦੇ ਹਨ ਕਿ ਕੀ ਮੈਂ ਬਖਸ਼ਿਆ
ਜਾਵਾਂਗਾ? ਕੀ ਮੇਰਾ ਕਰਮ ਸਾਥ ਨਹੀਂ ਛੱਡੇਗਾ? ਹਜ਼ੂਰ
ਫੁਰਮਾਉਂਦੇ ਹਨ ਕਿ ਉਹ ਤਾਕਤ ਤੁਹਾਡੀ ਹਮਦਰਦੀ, ਹੇਤੂ,
ਬੈਰਖਾਹ ਹੈ। ਅਗਰ ਤੁਸੀਂ ਉਸ ਤਾਕਤ ਦੀ ਸੰਗਤ ਕਰੋਗੇ
ਤਦ ਤੁਹਾਨੂੰ ਕੋਈ ਵੀ ਨਰਕ ਵਿੱਚ ਨਹੀਂ ਭੇਜ ਸਕਦਾ, ਤੁਹਾਡਾ
ਕੁਝ ਵਿਗੜ ਨਹੀਂ ਸਕਦਾ। ਸਾਡਾ ਖਿਆਲ ਹੈ ਕਿ ਅੱਜ ਬਹੁਤ
ਸਾਗੀ ਸੰਗਤ ਦੇ ਵਹਿਮ ਭਰਮ ਨਿਕਲ ਗਏ ਹੋਣਗੇ। ਅਗਰ
ਹੁਣ ਵੀ ਨਾ ਨਿਕਲਣ ਫੇਰ ਅਸੀਂ ਕੁਝ ਨਹੀਂ ਕਰ ਸਕਦੇ।
ਹਜ਼ੂਰ ਫੁਰਮਾਉਂਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ
ਤੁਹਾਡੇ ਨਾਲ ਹਮਦਰਦੀ ਹੈ ਉਹ ਤਾਂ

ਮਿਹਰਵਾਨ ਸਾਹਿਬ ਮਿਹਰਵਾਨ ||

ਸਾਹਿਬ ਮੇਰਾ ਮਿਹਰਵਾਨੁ ॥.....

ਤ ਕਾਹੇ ਡੋਲਹਿ ਪਾਣੀਆ

ਤੁਧੁ ਰਾਖੈਰਾ ਸਿਰਜਣਹਾਰੁ ॥ (ਅੰਗ 724)

ਜੀਵ ਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ। ਮਾਲਿਕ ਰਖਣਹਾਰ
ਹੁੰਦੇ ਹਨ ਉਹ ਸਦਾ ਰਾਖੀ ਕਰਦੇ ਹਨ।

ਸੋਈ ਹਜ਼ੂਰ ਕਿਰਪਾ ਕਰਨ ਭਾਦੇਂ ਦਾ ਮਹੀਨਾ
ਸ਼ਨਿਚਰਵਾਰ ਦਾ ਦਿਨ ਹਜ਼ੂਰ ਖੁਸ਼ੀਆਂ ਭਰਿਆ ਬਿਤਾਉਣ।
ਪਰਿਵਾਰਾਂ ਵਿੱਚ ਸੁਖ ਸ਼ਾਂਤੀ, ਖੇੜੇ, ਇਤਿਫਾਕ, ਚੜ੍ਹਦੀ ਕਲਾ,
ਨਾਮ ਦੀ ਦਾਤ ਬਖਸ਼ਦਿਆਂ ਹੋਇਆਂ ਹਜ਼ੂਰ ਨੇ ਸੰਗਤ ਨੂੰ
ਜਿਸ ਤਰ੍ਹਾਂ ਗੁਰਬਾਣੀ ਦੀ ਸ਼ਰਨ ਬਖਸ਼ੀ ਹੈ ਇਸੇ ਤਰ੍ਹਾਂ ਬਖਸ਼ੀ
ਰੱਖਣ।

ਜੋ ਸੰਗਤ ਵਿਦੇਸ਼ਾਂ ਵਿੱਚ ਹੋਣ ਕਾਰਨ ਜਾਂ ਸੇਵਾ ਵਿੱਚ ਲੱਗੀ ਹੋਣ ਕਰਕੇ ਨਹੀਂ ਆ ਸਕੀ ਹਜ਼਼ਰ ਸਭ ਨੂੰ ਖੁਸ਼ੀਆਂ, ਖੇਡੇ ਬਖਸ਼ਣ।



ਪ੍ਰਿੰਟਰ, ਪਬਲਿਸ਼ਰ ਅਤੇ ਮਾਲਕ ਬਾਬਾ ਕਸ਼ਮੀਰਾ ਸਿੰਘ ਨੇ ਕਪੂਰ ਲੋੜਰ ਗ੍ਰਾਹਿਕਸ ਤੋਂ ਟਾਈਪ ਸੈਟਿੰਗ ਕਰਵਾ ਕੇ ਬ੍ਰਾਇਟ ਪ੍ਰਿੰਟਰਜ਼, ਜਲੰਧਰ ਤੋਂ ਛਪਵਾ ਕੇ ਐਸ. ਜੀ. ਐਲ. ਜਨ ਸੇਵਾ ਕੇਂਦਰ, ਗੜ੍ਹਾ, ਜਲੰਧਰ-144022 ਤੋਂ ਪਕਾਸ਼ਿਤ ਕੀਤਾ। ਫੋਨ : 0181-5054199, 98760-04507

ਫੋਨ : 0181-5054199, 98760-04507

www.sglchhosp.org

ਐਡੀਟਰ : ਮਹਿੰਦਰ ਸਿੰਘ ਪਰਵਾਨਾ ਜ਼ਿਲਦ-31 ਅੰਕ 6

ਅਗਸਤ : 2019 ਕੀਮਤ : 8 ਰਪੈ

24